

ਕੈਨੇਡਾ ਦਰਪਣ

ਜਨਵਰੀ 9, 1985

January 9, 1985

ਸੰਪਾਦਕ: ਦਰਸ਼ਨ ਗਿੱਲ

ਇਹ ਪੀ ਡੀ ਐਫ ਫਾਈਲ ਸੁਖਵੰਤ ਹੁੰਦਲ ਨੇ ਆਪਣੇ ਪਿਤਾ ਸ਼ਿਵਦੇਵ ਸਿੰਘ ਹੁੰਦਲ ਅਤੇ ਮਾਤਾ ਹਰਬੰਸ ਕੌਰ ਹੁੰਦਲ ਦੀ ਯਾਦ ਵਿੱਚ
ਤਿਆਰ ਕੀਤੀ।

ਸ੍ਰੋਤ: ਕੈਨੇਡਾ ਦਰਪਣ ਦਾ ਇਹ ਅੰਕ ਚਰਨਜੀਤ ਕੌਰ ਗਿੱਲ ਤੋਂ ਪ੍ਰਾਪਤ ਹੋਇਆ।

ਕੈਨੇਡਾ ਦਰਪਣ

ਸਪਤਾਹਿਕ

Second Class Mail
Reg. No. 5991

(ਆਨ.) ਚੀਫ ਐਡੀਟਰ: ਦਰਸ਼ਨ ਗਿੱਲ

ਕੀਮਤ 30 ਸੈਂਟ Out of Greater Vancouver Price 40¢

THE CANADA DARPAN
Punjabi Weekly Newspaper

JANUARY 9 to JANUARY 15, 1985
VOL 4 NO. 2

Editor-in-chief: (Hon.) Darshan Gill

Mailing Address:
P.O. Box 67344 Stn. 'O', Vancouver, B.C. V5W 3T1
Phone: 321-6360

ਨਵੀਂ ਕਮੇਟੀ ਕਾਇਮ - ਅਨੰਦਪੁਰ ਮਤਾ ਆਧਾਰ ਨਹੀਂ ਬਣੇਗਾ ਅਕਾਲੀ ਆਗੂਆਂ ਦੀ ਰਿਹਾਈ ਯਕੀਨੀ

ਨਵੀਂ ਦਿੱਲੀ - (ਸਤਿੰਦਰ ਸਿੰਘ) ਪੰਜਾਬ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਸ ਬਾਰੇ ਵਿਚਾਰ ਲਈ ਤਿੰਨ ਮੈਂਬਰੀ ਮੰਤਰੀਆਂ ਦੀ ਕਮੇਟੀ ਕਾਇਮ ਕੀਤੀ ਹੈ।

ਇਸ ਕਮੇਟੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਐਸ. ਬੀ. ਚਵਾਨ, ਸੁਰੱਖਿਆ ਮੰਤਰੀ ਪੀ. ਵੀ. ਨਰਸਿਮਹਾ ਰਾਓ ਅਤੇ ਕੇਂਦਰੀ ਸਿੱਖਿਆ ਮੰਤਰੀ ਕੇ. ਸੀ. ਪੰਤ ਸ਼ਾਮਲ ਹਨ।

ਪਤਾ ਲੱਗਾ ਹੈ ਕਿ ਇਸ ਕਮੇਟੀ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ 'ਆਪਰੇਸ਼ਨ ਬਲਿਊ ਸਟਾਰ' ਤੋਂ ਬਾਅਦ ਦੀਆਂ ਘਟਨਾਵਾਂ ਅਤੇ ਸ਼੍ਰੋਮਣੀ ਇਦਰਾ ਗਾਂਧੀ ਦੀ ਹੱਤਿਆ ਤੋਂ ਮਗਰੋਂ ਦੀਆਂ ਵਾਰਦਾਤਾਂ ਦੀ ਰੋਸ਼ਨੀ ਵਿੱਚ ਸਾਰੀ ਸਥਿਤੀ ਬਾਰੇ ਵਿਚਾਰ ਕਰਨ। ਕਮੇਟੀ ਨੂੰ ਇਹ ਵੀ ਕਿਹਾ ਗਿਆ ਹੈ ਕਿ ਗੁਆਂਢੀ ਰਾਜਾਂ ਦੇ ਹੱਕਾਂ ਅਤੇ ਹਿੰਦੂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ।

ਯੂ. ਐਨ. ਆਈ. ਅਨੁਸਾਰ ਆਪਣੇ ਚੋਣ ਪ੍ਰਚਾਰ ਦੌਰਾਨ ਰਾਜੀਵ ਗਾਂਧੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਜੇਕਰ ਕਾਂਗਰਸ (ਆਈ) ਸੱਤਾ ਵਿੱਚ ਆ ਗਈ ਤਾਂ ਨਵੀਂ ਸਰਕਾਰ ਪੰਜਾਬ ਮਸਲੇ ਨੂੰ ਹੱਲ ਕਰਨ ਨੂੰ ਪਹਿਲ ਦੇਵੇਗੀ ਅਤੇ ਘੱਟ ਤੋਂ ਘੱਟ ਸਮੇਂ ਵਿੱਚ ਸਮੱਸਿਆ ਦੀ ਜੜ੍ਹ ਨੂੰ ਲੱਭ ਕੇ ਇਸ ਨੂੰ ਦੂਰ ਕੀਤਾ ਜਾਵੇਗਾ। ਚੋਣ ਜਿੱਤਣ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਇਸ ਮਸਲੇ ਬਾਰੇ ਉਨ੍ਹਾਂ ਪਾਸ ਕੁਝ ਵਿਚਾਰ ਹਨ, ਜਿਹੜੇ ਠੀਕ ਸਮੇਂ ਤੇ ਲਾਗੂ ਕੀਤੇ ਜਾਣਗੇ।

ਅਕਾਲੀ ਮੰਗਾਂ ਬਾਰੇ ਸ਼੍ਰੀ ਗਾਂਧੀ ਨੇ ਗਿਰਾ ਸੀ ਕਿ ਬਹੁਤ ਸਾਰੀਆਂ ਮੰਗਾਂ, ਜਿਨ੍ਹਾਂ ਵਿਚ ਧਾਰਮਿਕ ਮੰਗਾਂ ਵੀ ਸ਼ਾਮਲ ਹਨ, ਪਹਿਲਾਂ ਹੀ ਮੰਨੀਆਂ ਜਾ ਚੁਕੀਆਂ ਹਨ ਅਤੇ ਉਹ ਬਾਕੀ ਦੀਆਂ ਮੰਗਾਂ ਬਾਰੇ ਵਿਚਾਰ ਕਰਨ ਲਈ ਤਿਆਰ ਹਨ। ਪਰ ਉਨ੍ਹਾਂ ਕਿਹਾ ਸੀ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।

ਚੰਡੀਗੜ੍ਹ ਤੋਂ ਗਿਆਨੀ ਹਰੀ ਸਿੰਘ ਅਨੁਸਾਰ ਸਰਕਾਰ ਨੇ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਵਾਸਤੇ ਸੀਨੀਅਰ ਅਕਾਲੀ ਨੇਤਾਵਾਂ ਦੀ ਰਿਹਾਈ ਸਬੰਧੀ ਉਚ ਪੱਧਰੀ ਵਿਚਾਰ ਸ਼ੁਰੂ ਕਰ ਦਿਤੀ ਹੈ। ਇਸ ਸਬੰਧ ਵਿਚ ਪੰਜਾਬ ਸਰਕਾਰ ਤੋਂ ਵੀ ਰਿਪੋਰਟ ਮੰਗੀ ਹੈ ਕਿ ਅਜਿਹਾ ਤੇ ਰਾਜ ਵਿਚ ਕੀ ਪ੍ਰਭਾਵ ਪੈਣਗੇ।

ਉਚ ਸਰਕਾਰੀ ਸੂਤਰਾਂ ਅਨੁਸਾਰ ਪੰਜਾਬ ਰਾਜਪਾਲ ਦੇ ਸੀਨੀਅਰ ਸਲਾਹਕਾਰ ਸ਼੍ਰੀ ਆਰ. ਵੀ. ਸੁਬਰਾਮਨੀਅਮ ਦਿੱਲੀ ਵਿਚ ਹਨ ਤੇ ਉਹ ਇਸ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ।

ਪਤਾ ਲੱਗਾ ਹੈ ਕਿ ਸਰਕਾਰ ਅਕਾਲੀ ਨੇਤਾਵਾਂ ਨੂੰ ਛੇਤੀ ਹੀ ਰਿਹਾ ਕਰਕੇ ਪੰਜਾਬ ਦੀਆਂ ਸਮੱਸਿਆਵਾਂ ਹੱਲ ਕਰਨ ਸਬੰਧੀ ਗੱਲਬਾਤ ਚਲਾਉਣਾ ਚਾਹੁੰਦੀ ਹੈ। ਪਰ ਸਰਕਾਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਦਲ ਖਾਲਸਾ ਸਬੰਧੀਆਂ ਤੋਂ ਪਾਬੰਦੀ ਹਟਾਉਣ ਜਾਂ ਕੋਮੀ ਸੁਰੱਖਿਆ ਐਕਟ ਅਧੀਨ ਨਜ਼ਰਬੰਦਾਂ ਨੂੰ ਰਿਹਾ ਕਰਨ ਦਾ ਹਾਲੇ ਕੋਈ ਇਰਾਦਾ ਨਹੀਂ ਰਖਦੀ।

ਸਰਕਾਰੀ ਸੂਤਰਾਂ ਅਨੁਸਾਰ ਜਿਨ੍ਹਾਂ ਦਹਿਸ਼ਤਪਸੰਦਾਂ ਵਿਰੁੱਧ ਸੰਗੋਨ ਚੁਗਮਾਂ ਦੇ ਮਾਮਲੇ ਦਰਜ ਹਨ, ਉਨ੍ਹਾਂ ਨੂੰ ਵਿਸ਼ੇਸ਼ ਅਦਾਲਤਾਂ ਰਾਹੀਂ ਦਿਤੀਆਂ ਸਜ਼ਾਵਾਂ ਭੁਗਤਣੀਆਂ ਹੀ ਪੈਣਗੀਆਂ। ਇਸ ਸਬੰਧ ਵਿਚ ਜੇ ਕਥਿਤ ਦਹਿਸ਼ਤਪਸੰਦ ਹਾਲੇ ਨਹੀਂ ਪਕੜੇ ਜਾ ਸਕੇ, ਉਨ੍ਹਾਂ ਦੀ ਪੁਲੀਸ ਨੇ ਤਾਲਾਬ ਜਾਰੀ ਰਖੀ ਹੋਈ ਹੈ।

ਖੁਸ਼ਵੰਤ ਸਿੰਘ ਵੱਲੋਂ ਖਾਲਿਸਤਾਨ ਦਾ ਮੁਕੰਮਲ ਵਿਰੋਧ ਉੱਜਲ ਦੁਸਾਂਝ ਦੇ ਨਾਂ ਖੱਤ

KHUSHWANT SINGH
M. P.

49-E, SUJAN SINGH PARK,
NEW DELHI-110003.

Date 1/12/84

ਮੇਰੇ ਪ੍ਰਿਯ ਜੀ,

I have made my opposition to Khalistan abundantly clear over and over again even using the expression "over my dead body". But if another round of killings of Sikhs takes place in India, Sikhs will be driven to seek sanctuary in Punjab and the nefarious designs of communalists both Sikhs & Hindus will have been achieved. Isn't this clear enough?

Yours,
Khuswant Singh

ਕੋਮੀ ਸੁਰੱਖਿਆ ਐਕਟ ਅਧੀਨ ਨਜ਼ਰਬੰਦਾਂ ਤੋਂ ਇਲਾਵਾ ਹੁਣ ਤਕ 1500 ਤੋਂ ਕੁਝ ਵੱਧ ਵਿਅਕਤੀ ਨਜ਼ਰਬੰਦ ਹੋਏ ਹਨ ਅਤੇ ਹੋਰ ਦੋਸ਼ਾਂ ਵਿਚ ਗ੍ਰਿਫਤਾਰ ਕੀਤੇ ਜਾ ਚੁਕੇ ਹਨ, ਜਿਨ੍ਹਾਂ ਬਾਰੇ ਜਾਂਚ ਜਾਰੀ ਹੈ।

ਅਕਾਲੀ ਦਲ ਦੇ ਉਚ ਹਲਕਿਆਂ ਅਨੁਸਾਰ ਅਕਾਲੀ ਨੇਤਾ ਉਦੋਂ ਤਕ ਕਿਸੇ ਵੀ ਮੰਗ ਬਾਰੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੋਣਗੇ ਜਦੋਂ ਤਕ ਸਰਕਾਰ ਸਾਰੇ ਸਿੱਖਾਂ ਨੂੰ ਰਿਹਾ ਕਰਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਪਾਬੰਦੀ ਵਾਪਸ ਨਹੀਂ ਲੈਂਦੀ, ਸ਼੍ਰੋਮਣੀ ਇਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈਆਂ ਹਿੰਸਕ ਵਾਰਦਾਤਾਂ, ਸਾੜ-ਭੂਕ, ਲੁੱਟ ਮਾਰ ਤੇ ਦਰਦਨਾਕ ਹੱਤਿਆਵਾਂ ਦੀ ਜਾਂਚ ਲਈ ਅਦਾਲਤੀ ਕਮਿਸ਼ਨ ਨਿਯੁਕਤ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੰਦੀ ਅਤੇ ਬੇਸ਼ੁੱਧ ਹੋਈਆਂ ਨੂੰ ਵਿਤੀ ਸਹਾਇਤਾ ਦੇ ਕੇ ਮੁੜ ਸੁਰੱਖਿਅਤ ਵਸਾਉਣ ਦਾ ਪ੍ਰਬੰਧ ਨਹੀਂ ਕਰਦੀ। ਇਸ ਬਾਰੇ ਸਹੀ ਤਸਵੀਰ ਅਗਲੇ ਦੇ ਚਾਰ ਦਿਨਾਂ ਵਿੱਚ ਸਪੱਸ਼ਟ ਸਾਹਮਣੇ ਆ ਜਾਵੇਗੀ।

Dear Ujjal ji,

Date 1-12-1984

I have made my opposition to Khalistan abundantly clear over and over again even using the expression 'over my dead body'. But if another round of killings of Sikhs takes place in India, Sikhs will be driven to seek sanctuary in Punjab and the nefarious designs of communalists both Sikhs and Hindus will have been achieved.

Isn't this clear enough?

Yours,
Khuswant Singh

DOSANJH & PIRANI

#202 - 5887 Victoria Drive, Vancouver, B.C. V5P 3W5

Lawyers

PHONE: 327-6381

* ਪਰਸਨਲ ਸੱਟਾਂ ਦੀ ਇਨਸ਼ੂਰੈਂਸ ਦੇ ਕੇਸ * ਜ਼ਮੀਨ ਖ਼ੀਦਤ ਤੇ ਵੇਚਣ ਦੇ ਕਾਗਜ਼ਾਤ
* ਵਿਉਂਤਪਾਰਕ ਮਸਲੇ * ਪ੍ਰਵਾਰ ਤੇ ਤਲਾਕ * ਵੱਜਦਾਰੀ ਤੇ ਸਿਵਲ * ਕੋਰਟ ਟਰਾਇਲ

ਉੱਜਲ ਦੁਸਾਂਝ ਤੇ ਮਹਿਬੂਬ ਪਿਰਾਨੀ

ਕੈਨੇਡਾ ਦਰਪਣ

ਈਸਟ ਇੰਡੀਅਨ ਡੀਫੈਂਸ ਕਮੇਟੀ ਦੀ 10ਵੀਂ ਸਲਾਹ ਕਨਵੈਨਸ਼ਨ ਸ਼ਾਨਦਾਰ ਕਾਮਯਾਬੀ ਨਾਲ ਸਮਾਪਤ

ਈਸਟ ਇੰਡੀਅਨ ਕਮੇਟੀ ਦੀ 10ਵੀਂ ਸਲਾਹ ਕਨਵੈਨਸ਼ਨ 29 ਦਸੰਬਰ 1984 ਨੂੰ ਸ਼ਾਨਦਾਰ ਕਾਮਯਾਬੀ ਨਾਲ ਹੋਈ। ਮੈਸਮ ਦੀ ਖਰਾਬੀ ਦੇ ਬਾਵਜੂਦ ਵੀ 400 ਤੋਂ ਵੱਧ ਡੈਲੀਗੇਟਾਂ ਅਤੇ ਉਬਜ਼ਰਵਰਾਂ ਨੇ ਹਿੱਸਾ ਲਿਆ। ਇਹ ਕਨਵੈਨਸ਼ਨ ਇੱਕ ਅਜਿਹੇ ਮੌਕੇ ਤੇ ਕੀਤੀ ਗਈ ਜਦ ਕਿ ਹਿੰਦੁਸਤਾਨ ਵਿਚ ਉਥੇ ਦੀਆਂ ਹਾਕਮ ਜਮਾਤਾਂ, ਵੱਡੇ ਸਰਮਾਏਦਾਰ ਅਤੇ ਜਗੀਰਦਾਰ, ਅਤੇ ਉਨ੍ਹਾਂ ਦੇ ਬਦੇਸ਼ੀ ਸਲਾਹਕਾਰ ਸਾਡੇ ਲੋਕਾਂ ਵਿਰੁੱਧ ਹਰ ਘਿਨਾਉਣਾ ਚਲਾ ਰਹੇ ਹਨ। ਫਿਰਕੂ ਹਿੰਸਾ ਅਤੇ ਫਾਸ਼ੀ ਤੱਲੇ ਦੀ ਨਾਤੀ ਸਿਖਰਾਂ ਤੇ ਪਹੁੰਚ ਚੁੱਕੀ ਹੈ। ਆਪਣੇ ਆਪ ਨੂੰ "ਧਰਮ-ਨਿਰਪੱਖ" ਕਹਾਉਣ ਵਾਲੀ ਕਾਂਗਰਸ ਪਾਰਟੀ ਦੇ ਮੁੱਖੀ ਰਾਜੀਵ ਗਾਂਧੀ ਨੇ ਚੋਣਾ ਦੁਰਾਨ "ਹਿੰਦੀ, ਹਿੰਦੂ, ਹਿੰਦੁਸਤਾਨ" ਵਰਗੇ ਫਿਰਕੂ ਨਾਹਰੇ ਲਾਏ। ਬਰਤਾਨਵੀ ਬਸਤੀਵਾਦੀਆਂ ਦੀ ਗੱਦ 'ਚ ਪਲੀਆਂ ਹਿੰਦੁਸਤਾਨ ਦੀਆਂ ਪਛਾਖੜੀ ਹਾਕਮ ਜਮਾਤਾਂ ਨੂੰ ਪਾੜੇ ਅਤੇ ਰਾਜ ਕਰੇ ਦੀ ਫਿਰਕੂ ਨੀਤੀ ਗੁਜ਼ਰੀ ਵਿਚ ਹੀ ਮਿਲੀ ਹੋਈ ਹੈ। 1947 ਦੀ ਅਖੌਤੀ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਕੋਈ ਸਾਲ ਅਜਿਹਾ ਨਹੀਂ ਲੱਘਿਆ ਜਦ ਕਿ ਹਕੂਮਤ ਨੇ ਹਰ ਧਰਮ ਵਿਚ ਫਿਰਕੂ ਦੇਗੇ ਜਥੇਬੰਦ ਨਾਂ ਕਰਵਾਏ ਹੋਣ। ਹਕੂਮਤ ਨੇ ਹਰ ਧਰਮ ਵਿਚ ਫਿਰਕੂ ਸੱਪ ਪਾਲੇ ਹੋਏ ਹਨ, ਜੋ ਹਰ ਕਿਸਮ ਦਾ ਲੋਕ-ਵਿਰੋਧੀ ਅਤੇ ਜ਼ਹਿਰੀਲਾ ਪ੍ਰਚਾਰ ਕਰਦੇ ਹਨ। ਸਭ ਫਿਰਕਾ ਪ੍ਰਸਤਾਂ, ਚਾਹੇ ਉਹ ਸਿੱਖ ਫਿਰਕਾ ਪ੍ਰਸਤ ਹੋਣ ਜਾਂ ਹਿੰਦੂ ਜਾਂ ਮੁਸਲਮਾਨ, ਦਾ ਖਾਸਾ ਇਕ ਹੈ, ਉਹ ਇਹ ਕਿ ਇਹ ਸਭ ਹਕੂਮਤ ਦੀ ਬੇਲੀ ਬੋਲਦੇ ਹਨ ਕਿਉਂਕਿ ਸਭ ਤੋਂ ਵੱਡੀ ਫਿਰਕਾ ਪ੍ਰਸਤ ਤਾਂ ਹਕੂਮਤ ਆਪ ਹੈ। ਹਿੰਦੁਸਤਾਨੀ ਹਕੂਮਤ ਲੋਕਾਂ ਨੂੰ ਫਿਰਕੂ ਅਧਾਰ ਉਤੇ ਵੰਡਦੀ ਹੈ ਕਿ ਲੋਕ ਸਿੱਖ ਹਨ ਹਿੰਦੂ ਜਾਂ ਮੁਸਲਮਾਨ ਹਨ। ਲੋਕਾਂ ਵਿਚ ਧਰਮ ਦੇ ਨਾਂ ਹੇਠ ਜਾਗਰੀ ਨਫਰਤ ਫਲਾਈ ਜਾਂਦੀ ਹੈ ਤਾਂ ਕਿ ਉਹ ਆਪਣੇ ਸਹੀ ਨਿਸ਼ਾਨਿਆਂ ਹੇ ਤਿਆਗ ਕੇ ਗਲਤ ਰਾਹਾਂ ਤੇ ਪੈ ਕੇ ਇਕ ਦੂਸਰੇ ਦੇ ਕਤਲ ਕਰਨ। 1984 ਵਿਚ ਅਤੇ ਇਸਤੋਂ ਪਹਿਲਾਂ ਹੋਏ ਹਜ਼ਾਰਾਂ ਫਿਰਕੂ ਦੰਗਿਆਂ ਨੇ ਇਹ ਸਾਬਤ ਕੀਤਾ ਹੈ ਕਿ ਇਹ ਹਕੂਮਤ ਹੀ ਹੈ ਜੋ ਫਿਰਕੂ ਜਥੇਬੰਦ ਕਰਦੀ ਹੈ। ਹਰ ਫਿਰਕੂ ਦੇਗੇ ਪਿਛੇ ਹਿੰਦੁਸਤਾਨ ਦੀਆਂ ਹਾਕਮ ਜਮਾਤਾਂ ਅਤੇ ਬਦੇਸ਼ੀ ਸਾਮਰਾਜੀਆਂ ਅਤੇ ਸਮਾਜਿਕ-ਸਾਮਰਾਜੀਆਂ ਦਾ ਸਿੱਧਾ ਹੱਥ ਹੈ। ਚਾਹੇ ਫਿਰਕੂ ਹਿੰਸਾ ਸਰਮਾਏਦਾਰਾਂ ਰਾਜਨੀਤਕ ਪਾਰਟੀਆਂ ਜਥੇਬੰਦ ਕਰਨ ਜਾਂ ਹਕੂਮਤ ਦੇ ਕੋਈ ਹੋਰ ਏਜੰਟ, ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਪੁਲਿਸ ਅਤੇ ਫੌਜ ਫਿਰਕੂ ਹਿੰਸਾ ਨੂੰ ਸਿੱਖਾਂ ਤੱਕ ਪਹੁੰਚਣ ਵਿਚ ਪੂਰਾ ਹਿੱਸਾ ਪਾਉਂਦੀ ਹੈ। ਪਹਿਲਾਂ ਪੁਲਿਸ ਅਤੇ ਫੌਜ ਦੀ ਮੱਦਦ ਨਾਲ ਲੋਕਾਂ ਨੂੰ ਗੁੰਡਿਆਂ ਹੱਥੋਂ ਕਤਲ ਕਰਵਾਇਆ ਜਾਂਦਾ ਹੈ, ਫਿਰ ਫਿਰਕੂ ਹਿੰਸਾ ਨਾਲ ਨਿਪਟਣ ਦੇ ਬਹਾਨੇ ਹੇਠ ਪੁਲਿਸ ਅਤੇ ਫੌਜ ਹੱਥੋਂ ਸਿੱਧੇ ਤੌਰ ਤੇ ਲੋਕਾਂ ਦੇ ਕਤਲ ਕੀਤੇ ਜਾਂਦੇ ਹਨ ਅਤੇ ਦਹਿਸ਼ਤ ਪਾਈ ਜਾਂਦੀ ਹੈ।

ਅੱਜ ਸਮਾਂ ਆ ਚੁੱਕਾ ਹੈ ਕਿ ਹਿੰਦੁਸਤਾਨੀ ਹਾਕਮ ਜਮਾਤਾਂ ਦੇ ਇਸ ਫਾਸ਼ੀ ਰਾਜ ਦਾ ਹਥਿਆਰਬੰਦ ਘੋਲ ਰਾਹੀਂ ਖਾਤਮਾ ਕੀਤਾ ਜਾਵੇ। ਇਸ ਲਈ ਹੀ ਡੀਫੈਂਸ ਕਮੇਟੀ ਦੀ ਕਨਵੈਨਸ਼ਨ ਨੇ ਸਭ ਤੋਂ ਵੱਧ ਜੋਰ ਸਾਬਤ ਲੋਕ ਮੋਰਚਾ ਬਣਾਉਣ ਤੇ ਦਿਤਾ। ਕਨਵੈਨਸ਼ਨ ਨੇ ਸਭ ਅਗਾਂਹਵਧੂ, ਜਮਹੂਰ-ਪਸੰਦ ਅਤੇ ਦੇਸ਼ ਭਗਤ ਲੋਕਾਂ ਅਤੇ ਜਥੇਬੰਦੀਆਂ ਨੂੰ ਇਕ ਮੁੱਠ ਹੋ ਕੇ ਲੋਕ ਜਮਹੂਰੀ ਹਿੰਦੁਸਤਾਨ ਲਈ ਘੋਲ ਕਰਨ ਲਈ ਅਪੀਲ ਕੀਤੀ। ਕਨਵੈਨਸ਼ਨ ਦਾ ਮੁੱਖ ਨਾਹਰਾ **ਲੋਕਾਂ ਦੇ ਘੋਲ - ਜਿਤ ਦਾ ਰਾਹ**, ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਕੀਤੇ ਜਾ ਰਹੇ ਖਾੜਕੂ ਇਨਕਲਾਬੀ ਘੋਲਾਂ ਦਾ ਪ੍ਰਤੀਕ ਸੀ।

ਕਨਵੈਨਸ਼ਨ ਨੇ ਡੀਫੈਂਸ ਕਮੇਟੀ ਦੇ ਪਿਛਲੇ ਸਾਲ ਦੇ ਕੰਮਾਂ ਦਾ ਨਿਰਣਾ ਕਰਦੇ ਹੋਏ, ਇਸ ਵਲੋਂ ਕਨੇਡਾ ਅਤੇ ਹੋਰ ਦੇਸ਼ਾਂ ਵਿਚ ਫਿਰਕੂ ਹਿੰਸਾ ਅਤੇ ਫਾਸ਼ੀ ਤੱਲੇ ਦਾ ਖਿਲਾਫ ਚਲਾਏ ਖਾੜਕੂ ਘੋਲਾਂ ਦੁਰਾਨ ਜਿੱਤੀਆਂ ਜਿੱਤਾਂ ਤੇ ਖੁਸ਼ੀ ਪ੍ਰਗਟਾਈ ਅਤੇ ਇਹ ਪ੍ਰਣ ਕੀਤਾ ਕਿ ਇਹ ਘੋਲ ਸਿੱਖਾਂ ਤੇ ਪਹੁੰਚਾਇਆ ਜਾਵੇ ਤਾਂ ਕਿ ਸਾਡੇ ਲੋਕਾਂ ਦੇ ਮੁਕਤੀ ਅਤੇ ਅਜ਼ਾਦੀ ਦੇ ਸੁਨੇਹਰੇ ਨਿਸ਼ਾਨਿਆਂ ਨੂੰ ਹਾਸਲ ਕੀਤਾ ਜਾ ਸਕੇ। ਪਿਛਲੇ ਸਾਲ ਵਿਚ ਈਸਟ ਇੰਡੀਅਨ ਡੀਫੈਂਸ ਕਮੇਟੀ ਨੇ ਹਿੰਦੁਸਤਾਨੀ ਹਕੂਮਤ ਦੀ ਫਿਰਕੂ ਹਿੰਸਾ ਅਤੇ ਫਾਸ਼ੀ ਤੱਲੇ ਦੀ ਨੀਤੀ ਦੀ ਖਾੜਕੂ ਘੋਲਾਂ ਰਾਹੀਂ ਵਿਰੋਧਤਾ ਕੀਤੀ। ਇਹ ਡੀਫੈਂਸ ਕਮੇਟੀ ਦੀ ਖਾੜਕੂ ਨੀਤੀ ਦਾ ਹੀ ਸਿੱਟਾ ਹੈ ਕਿ ਹਿੰਦੁਸਤਾਨੀ ਹਾਕਮ ਜਮਾਤਾਂ ਅਤੇ ਸਾਮਰਾਜੀਆਂ ਅਤੇ ਸਮਾਜਿਕ - ਸਾਮਰਾਜੀਆਂ ਦੇ ਏਜੰਟ ਕਨੇਡਾ ਅਤੇ ਹੋਰ ਦੇਸ਼ਾਂ ਵਿਚ ਫਿਰਕੂ ਹਿੰਸਾ ਨਹੀਂ ਜਥੇਬੰਦ ਕਰ ਸਕੇ। ਲੋਕਾਂ ਦੇ ਹੱਕਾਂ ਦੀ ਰਾਖੀ ਦੇ ਰਾਹ ਤੇ ਚੱਲ ਕੇ ਡੀਫੈਂਸ ਕਮੇਟੀ ਨੇ ਸਾਡੇ ਲੋਕਾਂ ਦੇ ਖਾੜਕੂ ਘੋਲਾਂ ਨੂੰ ਅੱਗੇ ਕੀਤਾ।

ਕਨਵੈਨਸ਼ਨ ਵਿਚ ਹਿੰਸਾ ਲੈ ਰਹੇ ਡੈਲੀਗੇਟਾਂ ਅਤੇ ਉਬਜ਼ਰਵਰਾਂ ਨੇ ਕਨਵੈਨਸ਼ਨ ਦੇ ਇਨਕਲਾਬੀ ਮਹੌਲ ਦੀ ਭਰਪੂਰ ਸ਼ਲਾਘਾ ਕੀਤੀ। ਇਨਕਲਾਬੀ ਮਹੌਲ ਉਸ ਵਕਤ ਸਿੱਖਾਂ ਤੇ ਪਹੁੰਚ ਗਿਆ ਜਦ ਕਨਵੈਨਸ਼ਨ ਦੇ ਮੁੱਖ ਬੁਲਾਰੇ, ਸਾਬੀ ਹਰਦਿਆਲ ਬੈਂਸ, ਕਨੇਡਾ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ - ਲੈਨਿਨਵਾਦੀ) ਦੀ ਸੈਂਟਰਲ ਕਮੇਟੀ ਦੇ ਮੁੱਖ ਸਕੱਤਰ, ਸਟੇਜ

ਸੁਰਿੰਦਰ ਸਿੰਘ-ਪ੍ਰਧਾਨ ਓਵਰਸੀਜ਼ ਕਾਂਗਰਸ ਦਾ ਬਿਆਨ

ਵੈਨਕੂਵਰ - ਇੱਥੇ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਸਿੰਘ ਹੋਰਾਂ ਨੇ ਬਿਆਨ ਦਿੱਤਾ ਹੈ ਕਿ ਧਰਮ ਨੂੰ ਗੈਰ-ਸਦਾਚਾਰਕ ਸਿਆਸਤਦਾਨਾਂ ਵੱਲੋਂ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਗਿਆ ਹੈ। ਮੁਗਲਾਂ ਦੇ ਧਾਰਮਿਕ ਰਾਜਿਆਂ, ਪਾਕਿਸਤਾਨ ਅਤੇ ਈਰਾਨ ਦੀਆਂ ਮੁਸਲਿਮ ਰਿਆਸਤਾਂ ਵਿੱਚ ਅੰਗਰੇਜ਼ ਵਾਂਗੂੰ ਕੀਤਾ ਹੈ। ਇੱਕੋ ਧਰਮ ਦੇ ਲੋਕਾਂ ਦੇ ਵੱਖਰੇ ਸਿਆਸੀ ਵਿਚਾਰ ਹੁੰਦੇ ਹਨ। ਸਿਆਸੀ ਪਾਰਟੀਆਂ 'ਚੋਂ ਬਹੁਤੀਆਂ ਵੱਖਰੇ ਵੱਖਰੇ ਧਰਮਾਂ ਦੇ ਲੋਕਾਂ ਨੇ ਬਣਾਈਆਂ ਹੁੰਦੀਆਂ ਹਨ।

ਸਿਆਸਤਦਾਨ ਧਾਰਮਿਕ ਹੋ ਸਕਦੇ ਹਨ ਪਰ ਧਰਮ ਦਾ ਸਬੰਧ ਸੱਚ, ਈਮਾਨਦਾਰੀ ਅਤੇ ਇਨਸਾਫ ਹੋਣਾ ਚਾਹੀਦਾ ਹੈ। ਭਾਰਤ ਵਿੱਚ ਜਿੱਥੇ 80 ਕਰੋੜ ਸਦੀ ਹਿੰਦੂ ਅਬਾਦੀ ਹੈ ਕੀ ਹੋਵੇਗਾ ਜੇ ਸਾਰੀਆਂ ਹਿੰਦੂ ਵੋਟਾਂ ਭਾਰਤੀ ਜਨਤਾ ਪਾਰਟੀ, ਆਰ. ਐਸ. ਐਸ. ਜਾਂ ਹਿੰਦੂ ਮਹਾਂ ਸਭਾ ਨੂੰ ਪਾਉਣ। ਇਨ੍ਹਾਂ ਦਾ ਸਿੱਖ, ਮੁਸਲਿਮ ਅਤੇ ਈਸਾਈਆਂ ਜਾਂ ਬੋਧੀ ਘੱਟ ਗਿਣਤੀਆਂ ਉਪਰ ਕੀ ਅਸਰ ਹੋਵੇਗਾ।

ਧਰਮ ਨੂੰ ਦੁਨੀਆਂ ਉਪਰ ਫੈਲਾਉਣ ਲਈ ਸਰਕਾਰੀ ਮਸ਼ੀਨਰੀ ਜਾਂ ਸਾਰੇ ਕਿਸਮ ਦੇ ਤਸ਼ੱਦਦ ਦੀ ਨਹੀਂ ਸਗੋਂ ਇਸ ਵਾਸਤੇ ਪਿਆਰ ਤੇ ਭਾਵਨਾਵਾਂ ਦੀ ਲੋੜ ਹੈ। ਭਾਰਤ ਦੇ ਲੋਕਾਂ ਨੇ ਨਿਰਪੱਖ ਉਮੀਦਵਾਰ ਬੂਟੇ ਕੇ ਧਾਰਮਿਕ ਰਾਜ ਦੇ ਸਿਧਾਂਤ ਨੂੰ ਨਾ ਪ੍ਰਵਾਨਗੀ ਦੇ ਦਿੱਤੀ ਹੈ। ਜਿਵੇਂ ਹਿੰਦੂ ਬਹੁ ਗਿਣਤੀ ਇਲਾਕਿਆਂ ਰਾਜਸਥਾਨ ਵਿੱਚ ਬੂਟਾ ਸਿੰਘ ਦੀ ਚੋਣ ਅਤੇ ਦਿੱਲੀ ਵਿੱਚ ਮੁਸਲਿਮ ਉਮੀਦਵਾਰ ਹੋਣ ਦੇ ਬਾਵਜੂਦ ਵੀ ਹਿੰਦੂ ਬਹੁ-ਸੰਮਤੀ ਪ੍ਰਧਾਨ ਹੈ।

ਘੱਟ ਗਿਣਤੀ ਦੀ ਭਾਰਤ ਵਿੱਚ ਰਾਖੀ ਕੀਤੀ ਜਾਣੀ ਚਾਹੀਦੀ ਹੈ। ਸਿੱਖਾਂ ਦੇ ਬਹੁ ਗਿਣਤੀ ਰਾਜ ਪੰਜਾਬ ਵਿੱਚ ਹਿੰਦੂਆਂ ਦੇ ਖਾਸ ਸਥਾਨ ਅਤੇ ਹਿੰਦੂ ਬਹੁ ਗਿਣਤੀ ਰਾਜ ਭਾਰਤ ਵਿੱਚ ਸਿੱਖਾਂ ਦੇ ਖਾਸ ਸਥਾਨ ਦਾ ਕੋਈ ਮਤਲਬ ਨਹੀਂ ਬਣਦਾ। ਸਿਆਸੀ ਅਤੇ ਆਰਥਿਕ ਮੰਗਾਂ ਜੋ ਪੰਜਾਬ ਦੀਆਂ ਹਨ, ਸਾਰੇ ਪੰਜਾਬੀਆਂ ਉਪਰ ਅਸਰ ਕਰਦੀਆਂ ਹਨ ਚਾਹੇ ਉਹ ਸਿੱਖ ਹੋਣ ਜਾਂ ਹਿੰਦੂ। ਸਿਆਸੀ ਅਤੇ ਧਾਰਮਿਕ ਮੰਗਾਂ ਨੂੰ ਪੰਜਾਬ ਵਿੱਚ ਵੱਖਰੇ ਤੌਰ ਤੇ ਨਜਿੱਠਿਆ ਜਾਣਾ ਚਾਹੀਦਾ ਹੈ।

ਤੇ ਤਕਰੀਰ ਕਰਨ ਲਈ ਪੁੱਜੇ। ਉਨ੍ਹਾਂ ਨੇ ਆਪਣੀ ਤਕਰੀਰ ਵਿਚ ਮੌਜੂਦਾ ਹਾਲਾਤ ਦਾ ਨਿਰਣਾ ਕੀਤਾ ਅਤੇ ਅਗਲੇ ਸਾਲ ਲਈ ਇਨਕਲਾਬੀ ਪ੍ਰਗਰਮ ਉਲੀਕਿਆ, ਜਿਸਦੀ ਪ੍ਰਵਾਨਗੀ ਡੈਲੀਗੇਟਾਂ ਅਤੇ ਉਬਜ਼ਰਵਰਾਂ ਨੇ ਖੜੇ ਹੋ ਕੇ ਤਾੜੀਆਂ ਮਾਰ ਕੇ ਕੀਤੀ। ਸਾਬੀ ਹਰਦਿਆਲ ਬੈਂਸ ਨੇ ਵੈਨਕੂਵਰ ਵਿਚ ਵਸਦੇ ਹਿੰਦੁਸਤਾਨੀਆਂ ਵਲੋਂ ਫਿਰਕੂ ਹਿੰਸਾ ਅਤੇ ਫਾਸ਼ੀ ਤੱਲੇ ਵਿਰੁੱਧ ਲੜੇ ਸ਼ਾਨਦਾਰ ਇਨਕਲਾਬੀ ਘੋਲ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ "ਸਾਬੀ ਲੈਨਿਨ ਨੇ ਕਿਹਾ ਸੀ ਕਿ ਇਨਕਲਾਬ ਮਾਸਕੋ ਤੋਂ ਸ਼ੁਰੂ ਹੋਵੇਗਾ ਅਤੇ ਸ਼ੁਰੂ ਹੋਣ ਤੋਂ ਕਲਕੱਤਾ ਜਾਵੇਗਾ।" ਇਸ ਵਿਗਿਆਨਕ ਇਨਕਲਾਬੀ ਨਿਰਣੇ ਦਾ ਸੁਆਗਤ ਡੈਲੀਗੇਟਾਂ ਅਤੇ ਉਬਜ਼ਰਵਰਾਂ ਨੇ ਲੰਬੀਆਂ ਤਾੜੀਆਂ ਨਾਲ ਕੀਤਾ। ਮੁੱਖ ਤਕਰੀਰ ਤੋਂ ਬਾਅਦ ਸਾਬੀ ਹਰਦਿਆਲ ਬੈਂਸ ਨੇ ਹੇਠ ਲਿਖੇ ਮਤੇ ਕਨਵੈਨਸ਼ਨ ਵਿਚ ਪੇਸ਼ ਕੀਤੇ ਜੋ ਸਰਬਸੰਮਤੀ ਨਾਲ ਪਾਸ ਕੀਤੇ ਗਏ।

1. ਹਿੰਦੁਸਤਾਨ ਦੀਆਂ ਪਛਾਖੜੀ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਬਦੇਸ਼ੀ ਸਲਾਹਕਾਰਾਂ ਵਲੋਂ ਹਿੰਦੁਸਤਾਨ ਦੇ ਵੱਖ ਵੱਖ ਥਾਵਾਂ ਤੇ ਜਥੇਬੰਦ ਕੀਤੀ ਫਿਰਕੂ ਹਿੰਸਾ ਅਤੇ ਫਾਸ਼ੀ ਤੱਲੇ ਦੀ ਜ਼ੋਰਦਾਰ ਨਿਖੇਧੀ ਕਰੋ। ਪੰਜਾਬ ਅਤੇ ਹੋਰ ਥਾਵਾਂ ਤੋਂ ਫੌਜ ਬਾਹਰ ਕੱਢੀ ਜਾਵੇ।
2. ਇਦਰਾਂ ਗਾਂਧੀ ਦੀ ਮੌਤ ਤੋਂ ਬਾਅਦ ਹਿੰਦੁਸਤਾਨੀ ਹਕੂਮਤ ਵਲੋਂ ਦਿੱਲੀ ਵਿਚ ਹਿੰਦੁਸਤਾਨੀ ਲੋਕਾਂ ਦੇ ਕੀਤੇ ਕਤਲੇਆਮ ਦੀ ਜ਼ੋਰਦਾਰ ਨਿਖੇਧੀ ਕਰੋ।
3. ਭੂਪਾਲ ਵਿਚ ਅਮਰੀਕਨ ਸਾਮਰਾਜ ਦੀ ਬਹੁਕੌਮੀ ਕਾਰਪੋਰੇਸ਼ਨ ਯੂਨੀਅਨ ਕਾਰਬਾਈਡ ਵਲੋਂ ਹਿੰਦੁਸਤਾਨੀ ਸਟੇਟ ਦੀ ਮੱਦਦ ਨਾਲ ਲੋਕਾਂ ਦੇ ਕਤਲੇਆਮ ਦੀ ਜ਼ੋਰਦਾਰ ਨਿਖੇਧੀ ਕਰੋ।
4. ਹਿੰਦੁਸਤਾਨੀ ਹਕੂਮਤ ਦੇ ਏਜੰਟ ਹਾਈ ਕਮਿਸ਼ਨਰਾਂ ਅਤੇ ਉਨ੍ਹਾਂ ਦੇ ਦਫਤਰਾਂ ਵਲੋਂ ਸਾਡੀ ਕਮਿਊਨਿਟੀ ਵਿਚ ਦਖਲ ਅੰਦਾਜ਼ੀ ਅਤੇ ਫੁੱਟ ਪਾਉ ਚਾਲਾਂ ਦੀ ਜ਼ੋਰਦਾਰ ਨਿਖੇਧੀ ਕਰੋ।
5. ਕਨੇਡੀਅਨ ਬੁਰਜ਼ੁਆਜੀ, ਇਸਦੀ ਸਟੇਟ ਅਤੇ ਮੀਡੀਏ ਦੀਆਂ ਫਿਰਕੂ ਹਿੰਸਾ ਉਕਸਾਉਣ ਅਤੇ ਕਮਿਊਨਿਟੀ ਵਿਚ ਝੂਟ - ਪਾਉ ਚਾਲਾਂ ਦੀ ਨਿਖੇਧੀ ਕਰੋ।
6. ਕਨੇਡਾ ਦੀ ਪਿਛਾਖੜੀ ਸਟੇਟ ਵਲੋਂ ਦੇਸ਼ ਭਗਤ ਟੈਂਪਲ ਦੀ ਬਿਲਡਿੰਗ ਨੂੰ ਬੰਬ ਨਾਲ ਉਡਾਉਣ ਲਈ ਨਸਲੀ ਅਤੇ ਫਾਸ਼ੀ ਹਿੰਸਾ ਜਥੇਬੰਦ ਕਰਨ ਅਤੇ ਉਕਸਾਉਣ ਅਤੇ ਵੈਨਕੂਵਰ ਵਿਚ ਐਨਵਰ ਹੋਜ਼ਾ ਬੁੱਕ ਸਟੋਰ ਤੇ ਕਰਵਾਏ ਹਮਲੇ ਦੀ ਜ਼ੋਰਦਾਰ ਨਿਖੇਧੀ ਕਰੋ। (ਘਾ.ਕੀ.ਪੰ. 8 ਤੇ)

ਗਰੀਬਾਂ ਨੂੰ ਫੂਡ ਦੀ ਅਜੇ ਭੀ ਲੋੜ ਹੈ

ਚਰਨਪਾਲ ਗਿੱਲ

ਕਰਡੇਬਾ ਸਟਰੀਟ ਤੇ ਜੋ ਗੁਰਦੁਆਰਾ ਚੌਂ ਫੂਡ ਜਾਂਦੀ ਸੀ ਉਹ ਬੰਦ ਹੋ ਚੁਕੀ ਹੈ। ਇਸਦੇ ਕਈ ਕਾਰਨ ਹਨ। ਜੂਨ ਦੇ ਸ਼ੁਰੂ ਸੰਕਟ ਤੋਂ ਬਾਅਦ ਸਾਰੀ ਕਮਿਊਨਿਟੀ ਨੂੰ ਸੱਟ ਵੱਜੀ ਇਸੇ ਕਰਕੇ ਛੋਟੀਆਂ ਮੋਟੀਆਂ ਗੱਲਾਂ ਇਕਲਾਭੇ ਹੋ ਗਈਆਂ। ਦੂਸਰਾ ਕਾਰਨ ਇਹ ਸੀ ਕਈ ਲੋਕਾਂ ਨੇ ਮੁਰੇ ਉਤੇ ਇਹ ਫਤਵਾ ਭੀ ਲਾਇਆ ਕਿ ਮੈਂ ਆਪਣਾ ਨਾਂ ਬਣਾਉਂਦਾ ਹਾਂ ਤੇ ਫੂਡ ਗੁਰਦੁਆਰਿਆਂ ਦੀ ਹੈ। ਮੈਂ ਉਹਨਾਂ ਲੋਕਾਂ ਨੂੰ ਕਿਹਾ ਸੀ ਇਹ ਲੋਕ ਆਪਣਾ ਨਾਂ ਬਣਾ ਲੈਣ ਤੇ ਫੂਡ ਦਾ ਕੰਮ ਇਨ੍ਹਾਂ ਕਿੰਤੂ ਕਰਨ ਵਾਲੇ ਲੋਕਾਂ ਨੂੰ ਛੱਡਿਆਂ। ਪਰ ਨੁਕਤਾਬੀਨੀ ਕਰਨ ਵਾਲੇ ਚੁੱਪ ਹਨ। ਕੋਈ ਮਾਈ ਦਾ ਲਾਲ ਨਹੀਂ ਨਿਤਰਿਆ ਜਿਹੜੀ ਇਹ ਸੇਵਾ ਸਾਂਝੇ।

ਇਕ ਦੋ ਪਰਤੀਨਿਸ਼ਾਂ ਨਾਲ ਇਹ ਗੱਲ ਭੀ ਹੋਈ ਸੀ ਕਿ ਜੋ ਗੁਰਦੁਆਰਿਆਂ ਵਿੱਚ ਆਟੇ ਨੂੰ ਸੁੰਡੀਆਂ ਲੱਗ ਰਹੀਆਂ ਹਨ ਉਹ ਆਟਾ ਫੂਡ ਬੈਂਕ ਨੂੰ ਦਿਤਾ ਜਾਵੇ। ਜਵਾਬ ਇਹ ਮਿਲਿਆ ਕਿ ਇਹ ਆਟਾ ਪੁੰਨਦਾਨ ਦਾ ਹੈ ਗੁਰਦੁਆਰਿਆਂ ਵਿਚ ਹੀ ਲੱਗੇਗਾ ਤੇ ਇਹ ਫੂਡ ਬੈਂਕ ਨੂੰ ਦਿਤਾ ਨਹੀਂ ਜਾ ਸਕਦਾ। ਕੀ ਗਰੀਬਾਂ ਨੂੰ ਫੂਡ ਦੇਣੀ ਪੁੰਨ ਨਹੀਂ? ਇਸੇ ਤਰ੍ਹਾਂ ਹੀ ਜੋ ਬੇ ਰੁਜ਼ਗਾਰ ਫੂਡ ਲਿਜਾਂਦੇ ਸਨ ਉਨ੍ਹਾਂ ਨੂੰ ਗੈਸ ਤੋਂ ਜਾਵਾਬ ਦਿਤਾ ਗਿਆ। ਇਹ ਚੇਤੇ ਰਖਣ ਵਾਲੀ ਗੱਲ ਹੈ ਕਿ ਅਲੈਕਸ਼ਨਾਂ ਦੇ ਖਰਚ ਤੋਂ ਬਗੈਰ ਬੀ. ਸੀ. ਵਿਚ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਡੇਢ ਲੱਖ ਡਾਲਰ ਦੇ ਕਰੀਬ ਪਿਛਲੇ ਤਿੰਨ ਸਾਲਾਂ ਵਿਚ ਵਕੀਲਾਂ ਦੀਆਂ ਬੋਲੀਆਂ ਵਿਚ ਪਾਇਆ, ਜੋ ਇਹ ਪੈਸਾ ਖਰਚ ਕੇ ਫੈਕਟਰੀ ਖੋਲ੍ਹੀ ਜਾਂਦੀ ਤਾਂ ਘੱਟ ਤੋਂ ਘੱਟ ਸੌ ਬੇਰੁਜ਼ਗਾਰ ਨੂੰ ਨੌਕਰੀ ਮਿਲਦੀ।

ਹੁਣ ਇਹ ਬੇਨਤੀ ਹੈ ਕਿ ਜਿਸ ਪਰਵਾਰ ਦਾ ਅਖੰਡ ਪਾਠ ਜਾਂ ਵਿਆਹ ਹੋਵੇ ਉਹ ਪਰਵਾਰ ਆਪ ਜ਼ਿੰਮੇਵਾਰੀ ਲਵੇ। ਇਸ ਨਾਲ ਸਾਰੇ ਭਰਾਭੈ ਖਤਮ ਹੁੰਦੇ ਹਨ। ਦਾਲ ਤੇ ਪਰਛਾਏ ਸਿਟਟ ਨੂੰ ਤੇ ਸਾਫ ਕਰਨ ਨੂੰ ਇਕ ਘੰਟਾ ਲੱਗਦਾ ਹੈ। ਇਕ ਘੰਟਾ ਵਿਚ ਹੋਰ ਪਾਕੇ ਇਹ ਸਾਰੀ ਖੁਰਾਕ ਗਾਰਬੇਜ਼ ਵਿਚ ਸੁਟਟ ਨਾਲੋਂ ਕਿਸੇ ਗਰੀਬ ਦੇ ਮੂੰਹ ਵਿਚ ਪੈ ਸਕਦੀ ਹੈ। ਜੇ ਰੋਟੀਆਂ ਨਹੀਂ ਤਾਂ ਦਾਲ ਹੀ ਲੈ ਜਾਵੇ ਕਿਉਂਕਿ ਦਾਲ ਨੂੰ ਉਹ ਸੁਪ ਸਮਝ ਕੇ ਖਾਂਦੇ ਹਨ। ਇਸ ਦਾਲ ਵਿਚ ਮੀਟ ਨਾਲੋਂ ਭੀ ਜ਼ਿਆਦਾ ਪਰੋਟੀਨ ਹਨ। ਇਹ ਦੋਨੋਂ ਥਾਵਾਂ ਕਾਰਡੇਬਾ ਸਟਰੀਟ ਤੇ ਹਨ। ਇਨ੍ਹਾਂ ਨੂੰ ਭਾਲਣਾ ਬਹੁਤ ਸੌਖਾ ਹੈ ਕਿਉਂਕਿ ਆਮ ਤੌਰ ਤੇ ਉਥੇ ਝੂਥੇ ਲੋਕਾਂ ਦੀ ਕਤਾਰ ਲੱਗੀ ਹੁੰਦੀ ਹੈ।

ਚੰਗਾ ਤਾਂ ਸੀ ਜੇ ਇਸ ਕੰਮ ਨੂੰ ਰੈਗੂਲਰ ਬਣਾਇਆ ਜਾਂਦਾ ਤੇ ਸਾਡੇ ਕੁਝ ਬੰਦੇ ਆਪ ਉਥੇ ਜਾਕੇ ਫੂਡ ਵੰਡਦੇ। ਇਸ ਨੇਕ ਕੰਮ ਨਾਲ ਸਾਰੀ ਕਮਿਊਨਿਟੀ ਦੀ ਇਜ਼ਤ ਵਧੇਗੀ। ਕੋਝ ਪਰਵਾਰਾਂ ਨੇ ਖਾਸ ਕਰਕੇ ਨਾਨਕਸਰ, ਕਿਊ ਵਿਸਟਮਨਿਸਟਰ ਤੇ ਸਰੀ ਦੇ ਗੁਰਦੁਆਰਿਆਂ ਵਿਚੋਂ ਹਿੰਮਤ ਨਾਲ ਇਹ ਖੁਰਾਕ ਉਥੇ ਪਹੁੰਚਦੀ ਕੀਤੀ ਹੈ। ਪਰ ਬਹੁਤ ਸਾਰੀ ਖੁਰਾਕ ਅਜੇ ਭੀ ਗਾਰਬੇਜ਼ ਵਿਚ ਜਾਂਦੀ ਹੈ। ਹੁਣ ਜੋ ਨਾਉਂ ਬਣਾਉਣਾ ਚਾਹੁੰਦੇ ਹਨ ਅੱਗੇ ਆ ਕੇ ਸੇਵਾ ਕਰਨ। ਜੇ ਇਸਤਰ੍ਹਾਂ ਕੰਮ ਨਾ ਚੱਲਿਆ ਤਾਂ ਕਮੇਟੀ ਦੀ ਫਿਰ ਸਥਾਪਨਾ ਕੀਤੀ ਜਾਵੇਗੀ।

ਸ. ਗੁਰਦੇਵ ਸਿੰਘ ਬਰਾੜ ਦਾ ਐਕਸੀਡੈਂਟ ਵਿੱਚ ਦੇਹਾਂਤ

5 ਜਨਵਰੀ ਨੂੰ ਪਟੇਲ ਬਰਿਜ ਦੇ ਨੇੜੇ ਸ. ਗੁਰਦੇਵ ਸਿੰਘ ਬਰਾੜ ਪਿੰਡ ਅਖਾੜਾ ਤਹਿਸੀਲ ਜਗਰਾਓ, ਜ਼ਿਲਾ ਲੁਧਿਆਣਾ ਕਾਰ ਐਕਸੀਡੈਂਟ ਹੋਣ ਕਰਕੇ ਪ੍ਰਾਣੀਕ ਸੁਧਾਰ ਗਏ ਹਨ। ਆਪ ਮਾਤਾ ਸੰਤ ਕੌਰ ਅਤੇ ਸ. ਇੰਦਰਾ ਸਿੰਘ ਦੇ ਸਪੁੱਤਰ ਸਨ ਅਤੇ ਹਰਮਿੰਦਰ ਸਿੰਘ (ਮਿੱਦੀ) ਤੇ ਰਣਜੀਤ ਸਿੰਘ (ਰਾਨੀ) ਦੇ ਭਰਾਸਨ। ਆਪ ਦੀ ਉਮਰ 38 ਸਾਲ ਸੀ। ਅਦਾਰਾ 'ਕੈਨੇਡਾ ਦਰਪਣ' ਬੁਰਾੜ ਪਰਿਵਾਰ ਦੇ ਸ਼ੋਕ ਵਿੱਚ ਸ਼ਰੀਕ ਹੁੰਦਾ ਹੈ ਅਤੇ ਅਜਿਹੇ ਦੁੱਖਦਾਈ ਮੌਕੇ ਉਪਰ ਪ੍ਰਾਰਥਨਾ ਕਰਦਾ ਹੈ ਅਤੇ ਵਿਛੜੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

ਅੰਤਮ ਸੰਸਕਾਰ ਲਈ ਸਮਾਂ 9.30, ਤਾਰੀਕ 12 ਜਨਵਰੀ ਦਿਨ ਸ਼ੁਕਰਵਾਰ ਹੈ। ਅੰਤਮ ਸੰਸਕਾਰ ਫਰੇਜ਼ਰ ਸਟਰੀਟ ਦੇ ਸਮਾਨ ਘਰ ਵਿਖੇ ਹੋਵੇਗਾ। ਹੋਰ ਜਾਣਕਾਰੀ ਲਈ ਫੋਨ 522-5857

RANALLO'S FARM

29910 West Burgess Road,
N. Mt. Lehman, Abbotsford



GOAT - LAMB - CHICKEN

ਵੱਢ ਕੇ ਪੁਰਾ ਬੱਕਰਾ, ਚਿਕਨ, ਭੇਡ ਜਾਂ ਸੁਰ
ਲਿਜਾ ਸਕਦੇ ਹੋ।

ਆਓ ਅਤੇ ਸਾਡੇ ਰੇਟ ਅਜ਼ਮਾਓ

ਸ਼ਨਿਚਰਵਾਰ ਤੇ ਐਤਵਾਰ ਸਿਰਫ 10 ਤੋਂ 3 ਵਜੇ ਤੱਕ
ਬਾਕੀ ਦਿਨਾਂ ਵਿੱਚ ਸਾਰਾ ਦਿਨ ਖੁਲ੍ਹਾ

29910 West Burgess Road, N. Mt. Lehman,
Abbotsford, B.C.

Tel: 856-8434 • 856-1404

ਆਨੰਦਪੁਰ ਦੇ ਮਤੇ ਬਿਨਾਂ ਕੋਈ ਸਮਝੌਤਾ ਨਹੀਂ - ਠੇਕੇਦਾਰ

ਬਰਨਾਲਾ - ਅਕਾਲੀ ਦਲ ਦੇ ਕਨਵੀਨਰ ਸੁਰਜਨ ਸਿੰਘ ਠੇਕੇਦਾਰ ਨੇ ਕਿਹਾ ਹੈ ਕਿ ਪੰਜਾਬ ਸਮੱਸਿਆ ਦਾ ਹੱਲ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਵਾਨਗੀ ਨਾਲ ਹੀ ਹੋ ਸਕਦਾ ਹੈ। ਉਹ ਇਥੋਂ 12 ਕਿਲੋਮੀਟਰ ਦੂਰ ਪਿੰਡ ਅਤਰ ਸਿੰਘ ਵਾਲਾ ਦੇ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਵਿੱਚ ਗੁਰਪੁਰਬ ਦੇ ਦੀਵਾਨ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਇਹ ਮਤਾ ਵੱਖਵਾਦੀ ਹੈ, ਜਾਂ ਦੇਸ਼ ਦੀ ਕਿਸੇ ਵਸੋਂ ਵਿਰੁੱਧ ਹੈ। ਅਕਾਲੀ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਗੱਲਬਾਤ ਜੇਲ੍ਹ ਬੰਦ ਨੌਤਾਵਾਂ ਦੀ ਰਿਹਾਈ ਉਪਰੰਤ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਦਲ ਦੇ ਆਗੂ ਸਿੱਖ ਹਰਚੰਦ ਸਿੰਘ ਲੌਂਗੋਵਾਲ ਹੀ ਹਨ। ਉਨ੍ਹਾਂ ਡਾ. ਰਾਜਿੰਦਰ ਕੌਰ ਦੇ ਬਿਆਨਾਂ ਦੀ ਸਖਤ ਆਲੋਚਨਾ ਕੀਤੀ।

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਚੌਛਾੜਾ ਨੇ ਕਿਹਾ ਕਿ ਪੰਥਕ ਏਕਤਾ ਨਾਲ ਆਨੰਦਪੁਰ ਸਾਹਿਬ ਦਾ ਮਤਾ ਅਵੱਸ਼ ਲਾਗੂ ਹੋਵੇਗਾ। ਇਹ ਮਤਾ ਰਾਜਾਂ ਨੂੰ ਵੱਖ ਅਧਿਕਾਰਾਂ ਦਾ ਤੇ ਪੰਜਾਬ ਦੀ ਖੁਸ਼ਹਾਲੀ ਦਾ ਮਤਾ ਹੈ। ਆਪ ਨੇ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿੱਚ ਸਿੱਖਾਂ ਉੱਤੇ ਹੋਏ ਹਮਲਿਆਂ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਸਿੱਖ ਲੌਂਗੋਵਾਲ ਦੇ ਨਿੱਜੀ ਸਹਾਇਕ ਮਹਿੰਦਰ ਸਿੰਘ ਦੁਲਤ ਨੇ ਤਕਰੀਰ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਕਦੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਦਲ ਹਮੇਸ਼ਾਂ ਦੇਸ਼ ਦੀ ਏਕਤਾ ਦਾ ਮੁਦਈ ਰਿਹਾ ਹੈ, ਪਰ ਨਾਲ ਰਾਜਾਂ ਨੂੰ ਵੱਖ ਅਧਿਕਾਰ ਵੀ ਚਾਹੁੰਦਾ ਹੈ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਣ।

ਜ਼ਿਲਾ ਅਕਾਲੀ ਦਲ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਜਟਾਣਾ ਐਡਵੋਕੇਟ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨਾ ਮੰਨ ਕੇ, ਜਿਨਸਾਂ ਦੇ ਭਾਅਘੱਟ ਕਰਕੇ ਸੂਬੇ ਨੂੰ ਤਬਾਹ ਕਰਨ ਉੱਤੇ ਤੁਲੀ ਹੋਈ ਹੈ। ਅਕਾਲੀ ਆਗੂ ਭਗਵਾਨ ਸਿੰਘ ਦਲੇਰ ਤੇ ਜਥੇਦਾਰ ਕੀਰਤਨ ਸਿੰਘ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਗਿਆਨ ਦੇ ਵਿਰੁੱਧ ਹੁੰਦੇ ਤਾਂ ਉਹ ਕੇ. ਐਲ. ਭਗਤ ਨੂੰ ਵਜ਼ਾਰਤ ਵਿੱਚ ਨਾ ਲੈਂਦੇ।

ਅਕਾਲੀ ਕਨਵੀਨਰ ਠੇਕੇਦਾਰ ਸੁਰਜਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਰ ਕਿਹਾ ਕਿ ਚੰਦਰ ਸ਼ੇਖਰ ਅਤੇ ਜੇਠ ਮਿਲਾਨੀ ਨੂੰ ਪੰਜਾਬ ਤੋਂ ਚੋਣ ਲੜਾਈ ਜਾਵੇਗੀ ਤੇ ਜਿਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਦੇਸ਼ ਦੀ ਜਮਹੂਰੀਅਤ ਦੀ ਰਾਖੀ ਤੇ ਹਿੰਦੂ ਸਿੱਖ ਏਕਤਾ ਲਈ ਜ਼ਰੂਰੀ ਹੈ। ਇੱਕ ਹੋਰ ਸਵਾਲ ਦੇ ਉਤਰ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਚੋਣਾਂ ਵਿੱਚ ਭਾਗ ਲਵੇਗਾ ਜਾਂ ਨਹੀਂ ਇਸ ਦਾ ਨਿਰਣਾ ਚੋਣ ਸਮੇਂ ਦੀ ਸਥਿਤੀ ਉੱਤੇ ਨਿਰਭਰ ਕਰਦਾ ਹੈ।

ਭਜਨ ਲਾਲ ਦੀ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਭਜਨ ਲਾਲ ਰਾਜ ਦੇ ਅਧਿਕਾਰੀਆਂ ਅਤੇ ਸਾਬੀ ਮੰਤਰੀਆਂ ਨੂੰ ਸਪੱਸ਼ਟ ਕਿਹਾ ਕਿ ਕਿਸੇ ਭ੍ਰਿਸ਼ਟਾਚਾਰੀ ਅਤੇ ਨਾ ਅਹਿਲ ਅਧਿਕਾਰੀ ਨੂੰ ਮੁਆਫ ਨਹੀਂ ਕੀਤਾ ਜਾਵੇਗਾ ਅਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਆਦੇਸ਼ ਅਨੁਸਾਰ ਪ੍ਰਸ਼ਾਸਨ ਨੂੰ ਭ੍ਰਿਸ਼ਟਾਚਾਰ ਤੋਂ ਪਾਕ ਅਤੇ ਸਵੱਛ ਬਣਾਇਆ ਜਾਵੇਗਾ।

ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸਕੱਤਰਾਂ ਵਿਭਾਗੀ ਮੁਖੀਆਂ ਤੇ ਉਚ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰੀ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਪਾਰਟੀ ਨੇ ਜਿਸ ਚੋਣ ਮੈਨੀਫੈਸਟੋ ਦੇ ਆਧਾਰ ਤੇ ਚੋਣਾਂ ਲੜੀਆਂ ਹਨ, ਉਸ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਅਗਲੀ ਵਾਰੀ ਲੋਕਾਂ ਸਾਹਮਣੇ ਸੁਰਖਰੂ ਹੋ ਕੇ ਜਾਈਏ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੇ ਕਾਂਗਰਸ (ਆਈ) ਪਾਰਟੀ ਤੇ ਭਰੋਸਾ ਪ੍ਰਗਟ ਕੀਤਾ ਹੈ ਤਾਂ ਉਸ ਨੇ ਇਸ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਵੀ ਦੇਖਣੀ ਹੈ।

ਪੰਜਾਬ ਦਰਪਣ

ਰਿਲੀਫ ਕਮੇਟੀ ਵੱਲੋਂ ਘਟਨਾਵਾਂ ਦੀ ਜਾਂਚ ਲਈ ਕਮਿਸ਼ਨ ਕਾਇਮ ਕਰਨ ਦੀ ਮੰਗ

ਅੰਮ੍ਰਿਤਸਰ - (ਵਿਸ਼ੇਸ਼ ਪ੍ਰਤੀਨਿਧ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੇਂਦਰੀ ਰਿਲੀਫ ਕਮੇਟੀ ਦੀ ਮੀਟਿੰਗ ਹੋਈ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਿਛਲੇ ਦਿਨਾਂ ਦੌਰਾਨ ਹੋਏ ਕਤਲ, ਲੁੱਟ-ਖੋਹ ਦੀਆਂ ਘਟਨਾਵਾਂ ਅਤੇ ਗੁਰਦੁਆਰਿਆਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਇੱਕ ਉੱਚ-ਪੱਧਰੀ ਕਮਿਸ਼ਨ ਕਾਇਮ ਕੀਤਾ ਜਾਵੇ।

ਕਮੇਟੀ ਦਾ ਕਹਿਣਾ ਹੈ ਕਿ ਫਿਰਕੂ ਦੇ ਗਿਆਨ ਦੇ ਕਾਰਨਾਂ ਦੀ ਕਮਿਸ਼ਨ ਘੋਖ ਕੇ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦਿੱਤੀ ਜਾਵੇ। ਇਹ ਵੀ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੁਰੱਪਸ਼ਨ-ਰਹਿਤ ਅਤੇ ਸਾਫ-ਸੁਥਰਾ ਰਾਜ ਪ੍ਰਬੰਧ ਦੇਣ ਲਈ ਵਾਕਿਆ ਹੀ ਵਚਨਬੱਧ ਹਨ ਤਾਂ ਫਿਰ ਅਜਿਹਾ ਕਮਿਸ਼ਨ ਜ਼ਰੂਰ ਕਾਇਮ ਕਰਨਾ ਬਣਦਾ ਹੈ ਤਾਂ ਕਿ ਦੇਸ਼ ਦੇ ਘੱਟ ਗਿਣਤੀ ਵਰਗਾਂ 'ਚ ਭਰੋਸਾ ਪੈਦਾ ਕੀਤਾ ਜਾ ਸਕੇ।

ਇਹ ਮੀਟਿੰਗ ਸਿੰਘ ਸਾਹਿਬਾਨ ਵੱਲੋਂ ਆਯੋਜਿਤ ਕੀਤੀ ਗਈ ਸੀ। ਇਸ ਮੌਕੇ 'ਤੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਕ੍ਰਿਪਾਲ ਸਿੰਘ ਅਤੇ ਦਰਬਾਰ ਸਾਹਿਬ ਦੇ ਮੁੱਖ ਗਰੰਥੀ ਗਿਆਨੀ ਸਾਹਿਬ ਸਿੰਘ ਹਾਜ਼ਰ ਸਨ।

ਮੀਟਿੰਗ ਉਪਰੰਤ ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਨੇ ਦੱਸਿਆ ਕਿ ਕਮੇਟੀ ਨੇ 13 ਸਬ ਸੈਂਟਰ ਖੋਲ੍ਹਣ ਦਾ ਫੈਸਲਾ ਕੀਤਾ ਹੈ ਅਤੇ ਇਨ੍ਹਾਂ ਸਬ-ਸੈਂਟਰਾਂ ਦੁਆਰਾ ਬਾਹਰੋਂ ਉੱਖੜ ਕੇ ਆਏ ਸਿੱਖਾਂ ਨੂੰ ਮੁੜ ਵਸਾਉਣ ਤੇ ਮੱਦਦ ਦੇਣ ਦਾ ਕੰਮ ਜਾਰੀ ਰਹੇਗਾ। ਅਜਿਹੇ ਪਰਿਵਾਰਾਂ ਦੀਆਂ ਸੂਚੀਆਂ ਵੀ ਨਾਲ ਨਾਲ ਤਿਆਰ ਕੀਤੀਆਂ ਜਾਣਗੀਆਂ। ਜੇਕਰ ਕੋਈ ਪਰਿਵਾਰ ਦੁਕਾਨ ਕਿਰਾਏ ਤੇ ਲਏਗਾ ਤਾਂ ਸ਼੍ਰੋਮਣੀ ਕਮੇਟੀ ਉਸ ਦਾ ਇੱਕ ਸਾਲ ਦਾ ਕਿਰਾਇਆ ਦੇਵੇਗੀ ਅਤੇ ਕਿਰਾਏ 'ਤੇ ਲਏ ਤਾਂ ਮਕਾਨ ਦਾ ਕਿਰਾਇਆ ਛੇ ਮਹੀਨੇ ਲਈ ਕਮੇਟੀ ਅਦਾ ਕਰੇਗੀ। ਪੰਚਾਇਤਾਂ ਨੂੰ ਕਿਹਾ ਗਿਆ ਕਿ ਅਜਿਹੇ ਪਰਿਵਾਰਾਂ ਲਈ ਅਨਾਜ ਆਦਿ ਦਾ ਪ੍ਰਬੰਧ ਕੀਤਾ ਜਾਵੇ।

ਕਮੇਟੀ ਨੇ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਆਦੇਸ਼ ਨੂੰ ਫੇਰ ਦੁਹਰਾਇਆ ਕਿ ਹਰੇਕ ਸਿੱਖ ਘੱਟੋ ਘੱਟ 100 ਰੁਪਏ ਰਿਲੀਫ ਫੰਡ ਲਈ ਦੇਵੇ।

ਮੀਟਿੰਗ ਤਿੰਨ ਘੰਟੇ ਜਾਰੀ ਰਹੀ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪ੍ਰੇਮ ਸਿੰਘ ਲਾਲ ਪੁਰਾ, ਐਕਟਿਵ ਪ੍ਰਧਾਨ ਸ਼੍ਰੋਮਣੀ ਕਮੇਟੀ, ਸੁਰਜਨ ਸਿੰਘ ਠੇਕੇਦਾਰ, ਸਿੱਖ ਅਜੀਤ ਸਿੰਘ, ਕੁਲਦੀਪ ਸਿੰਘ ਵਡਾਲਾ, ਬਰਜਿੰਦਰ ਸਿੰਘ ਮੈਨੋਜਿੰਗ ਐਡੀਟਰ 'ਅਜੀਤ' ਜਲੰਧਰ, ਕ੍ਰਿਪਾਲ ਸਿੰਘ ਚੀਫ ਖਾਲਸਾ ਦੀਵਾਨ, ਸੁਰਜੀਤ ਸਿੰਘ ਮਿਨਹਾਸ ਅਤੇ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਗਰੇਵਾਲ ਸ਼ਾਮਲ ਹੋਏ।

ਬੀਮਾ ਕੰਪਨੀ ਨੇ ਦੋ ਟਰੱਕਾਂ ਦੇ ਕਲੇਮ ਤਾਰੇ

ਫਗਵਾੜਾ - ਓਰੀਐਂਟਲ ਇਨਸੂਰੈਂਸ ਕੰਪਨੀ ਦੀ ਸਥਾਨਕ ਇਕਾਈ ਨੇ ਦੋ ਉਨ੍ਹਾਂ ਟਰੱਕਾਂ ਦੇ ਕਲੇਮ ਤਾਰੇ ਦਿੱਤੇ ਹਨ ਜਿਹੜੇ ਨਵੰਬਰ ਦੇ ਪਹਿਲੇ ਹਫਤੇ ਦਿੱਲੀ ਵਿੱਚ ਹੋਏ ਦੰਗਿਆਂ ਦੌਰਾਨ ਫਸਾਦੀਆਂ ਨੇ ਸਾੜ ਦਿੱਤੇ ਸਨ।

ਕੰਪਨੀ ਨੇ ਹਰਜਾਨੇ ਵਜੋਂ ਇੱਕ ਟਰੱਕ ਦੇ ਮਾਲਕ ਨੂੰ 1,70,880 ਰੁਪਏ ਤੇ ਦੂਜੇ ਨੂੰ 1,55,080 ਰੁਪਏ ਅਦਾ ਕੀਤੇ ਹਨ।

'ਕੈਨੇਡਾ ਦਰਪਣ' ਆਪ ਪੜ੍ਹੋ ਦੂਜਿਆਂ ਨੂੰ ਪੜ੍ਹਨ ਲਈ ਪਰੋ

ਜਹਾਜ਼ ਦੇ ਅਗਵਾਕਾਰਾਂ ਵਿੱਚੋਂ ਕੁਝ ਬੀਮਾਰ

ਮੁਨਾਸਿਬ ਇਲਾਜ ਨਾ ਹੋਣ ਦੀ ਸ਼ਕਾਇਤ

ਚੰਡੀਗੜ੍ਹ - ਭਾਰਤੀ ਜਹਾਜ਼ ਦੇ 7 ਅਗਵਾਕਾਰਾਂ ਵਿੱਚੋਂ 4 ਅਗਵਾਕਾਰਾਂ ਦੇ ਮਾਪਿਆਂ ਨੇ ਸ਼ਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਥੇ ਬੁਝੇਲ ਜੇਲ੍ਹ ਵਿੱਚ ਮੁਨਾਸਿਬ ਡਾਕਟਰੀ ਸਹਾਇਤਾ ਨਹੀਂ ਦਿੱਤੀ ਜਾ ਰਹੀ।

ਚੇਤੇ ਰੱਖੋ ਕਿ ਕਮਲਜੀਤ ਸਿੰਘ ਸੰਧੂ, ਤੇਜਿੰਦਰ ਸਿੰਘ, ਦਵਿੰਦਰ ਸਿੰਘ, ਅਮਰਿੰਦਰ ਸਿੰਘ, ਅਵਤਾਰ ਸਿੰਘ, ਮਾਨ ਸਿੰਘ ਅਤੇ ਸੁਰਿੰਦਰ ਸਿੰਘ ਨੇ 24 ਅਗਸਤ 1984 ਨੂੰ ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਉਹ ਚੰਡੀਗੜ੍ਹ ਤੋਂ ਰਵਾਨਾ ਹੋਇਆ।

ਕਮਲਜੀਤ ਸਿੰਘ ਦੇ ਪਿਤਾ ਸ. ਗੁਰਦਿਆਲ ਸਿੰਘ, ਅਮਰਿੰਦਰ ਸਿੰਘ ਦੇ ਪਿਤਾ ਸ. ਤਾਰਾ ਸਿੰਘ, ਤੇਜਿੰਦਰ ਸਿੰਘ ਦੇ ਪਿਤਾ ਸ. ਗੁਰਬਖਸ਼ ਸਿੰਘ ਅਤੇ ਦਵਿੰਦਰ ਸਿੰਘ ਦੇ ਪਿਤਾ ਸ. ਸੁਰਜੀਤ ਸਿੰਘ ਨੇ ਦੇਸ਼ ਲਾਇਆ ਹੈ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਅਗਵਾਕਾਰਾਂ ਨੂੰ ਡਾਕਟਰੀ ਸਹਾਇਤਾ ਨਹੀਂ ਦਿੱਤੀ ਜਾ ਰਹੀ।

ਦਲ ਦੀ ਮੀਟਿੰਗ ਸੱਦ ਦਾ ਖੰਡਨ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰੀ ਗੁਰਦੇਵ ਸਿੰਘ ਨੇ ਅਜ ਇਥੇ ਇੱਕ ਬਿਆਨ ਵਿੱਚ ਕਿਹਾ ਕਿ ਕੁਝ ਅਖਬਾਰਾਂ ਵਿੱਚ ਛਪੀਆਂ ਇਨ੍ਹਾਂ ਖਬਰਾਂ ਵਿੱਚ ਕੋਈ ਐਡਹਾਕ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ।

ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੇ ਬਾਹਰੋਂ ਆਏ ਦੰਗਾ ਪੀੜਤਾਂ ਦੀ ਸਹਾਇਤਾ ਲਈ ਅਜ 31 ਮੈਂਬਰੀ ਬੋਰਡ ਦੀ ਮੀਟਿੰਗ ਜ਼ਰੂਰ ਸੱਦੀ ਹੈ। ਉਨ੍ਹਾਂ ਦੇਸ਼ ਲਾਇਆ ਕਿ ਐਡਹਾਕ ਕਮੇਟੀ ਦੀ ਮੀਟਿੰਗ ਬਾਰੇ ਇਹ ਖਬਰ ਜਾਣਬੁੱਝ ਕੇ ਫੁਟ ਪਾਉਣ ਦੇ ਉਦੇਸ਼ ਨਾਲ ਛਾਪੀ ਗਈ ਹੈ।

ਸਟੇਨ ਗੰਨ ਅਚਾਨਕ ਚੱਲੀ

ਜਲੰਧਰ - ਇਥੋਂ ਦੇ ਇੱਕ ਰੋਜ਼ਾਨਾ ਅਖਬਾਰ ਦੇ ਸੁਰੱਖਿਆ-ਗਾਰਡ ਦੀ ਸਟੇਨ ਗੰਨ ਅੱਜ ਬਾਅਦ ਦੁਪਹਿਰ ਅਚਾਨਕ ਚੱਲ ਪਈ। ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਇੱਕ ਦੁਕਾਨ 'ਚੋਂ ਜਰਸੀ ਖਰੀਦ ਰਿਹਾ ਸੀ।

ਐਸ. ਐਸ. ਪੀ. ਵਿਰਕ ਦੇ ਕਹਿਣ ਅਨੁਸਾਰ ਜਦੋਂ ਸੁਰੱਖਿਆ ਗਾਰਡ ਦੁਕਾਨ 'ਚ ਖੜਾ ਜਰਸੀ ਪਹਿਨ ਰਿਹਾ ਸੀ ਤਾਂ ਅਚਾਨਕ ਸਟੇਨਗੰਨ ਦੇ ਘਰੇ 'ਤੇ ਦਬਾਅ ਪੈ ਗਿਆ। ਦੁਕਾਨ ਦੇ ਸ਼ੀਸ਼ੇ ਟੁੱਟ ਗਏ। ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ।

ਗੁਰਚਰਨ ਚਾਹਲ ਭੀਖੀ ਦਾ ਦੇਹਾਂਤ

ਚੰਡੀਗੜ੍ਹ - ਪੰਜਾਬੀ ਦੇ ਨੌਜਵਾਨ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਦਾ 29 ਦਸੰਬਰ ਨੂੰ ਉਨ੍ਹਾਂ ਦੇ ਪਿੰਡ ਭੀਖੀ ਵਿੱਚ ਦੇਹਾਂਤ ਹੋ ਗਿਆ। ਉਹ ਭੀਖੀ ਦੇ ਹੀ ਗੋਰਮਿਟ ਹਾਈ ਸਕੂਲ 'ਚ ਅਧਿਆਪਕ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦੀ ਯਾਦ ਵਿੱਚ ਪਾਠ ਦਾ ਭੋਗ 6 ਜਨਵਰੀ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਉਨ੍ਹਾਂ ਦੇ ਪਿੰਡ ਪਵੇਗਾ।

ਉਨ੍ਹਾਂ ਦੇ ਪੰਜਾਬੀ ਵਿੱਚ ਦੋ ਕਹਾਣੀ ਸੰਗ੍ਰਹਿ 'ਚੰਨ ਬੱਦਲ' ਓਹਲੇ' ਅਤੇ 'ਰੁੱਸੇ ਹੋਏ' ਅਤੇ ਇੱਕ ਨਾਵਲ 'ਉਣੀਜਾ ਦਿਨ' ਪ੍ਰਕਾਸ਼ਤ ਹੋ ਚੁੱਕੇ ਹਨ ਅਤੇ 'ਸ਼ਕਤੀ ਆਪੇ ਆਪਣੀ' ਅਤੇ 'ਸੁਰਗਾਬੀ' ਉਨ੍ਹਾਂ ਦੀਆਂ ਬਹੁ-ਚਰਚਿਤ ਕਹਾਣੀਆਂ ਹਨ।

ਦਰਬਾਰਾ ਸਿੰਘ ਤੇ ਕੌਸਲ ਨੂੰ ਮੰਤਰੀ ਨਾ ਬਣਾਉਣ 'ਤੇ ਖੁਸ਼ੀ

ਨਵੀਂ ਦਿੱਲੀ - (ਵਿਸ਼ੇਸ਼ ਪ੍ਰਤੀਨਿਧ) ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਸੂਤਰਾਂ ਨੇ ਚੰਡੀਗੜ੍ਹ ਤੋਂ ਚੁਣੇ ਗਏ ਮੈਂਬਰ ਸ਼੍ਰੀ ਜਗਨ ਨਾਥ ਕੌਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਦਰਬਾਰਾ ਸਿੰਘ ਨੂੰ ਕੇਂਦਰੀ ਵਜ਼ਾਰਤ 'ਚੋਂ ਬਾਹਰ ਰੱਖਣ ਦੇ ਫੈਸਲੇ ਦਾ ਸੁਆਗਤ ਕਰਦਿਆਂ ਇਹ ਵਿਚਾਰ ਪ੍ਰਗਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਦੇ ਚਾਹਵਾਨ ਹਨ।

ਇਹ ਵਰਨਣਯੋਗ ਹੈ ਕਿ ਸ਼੍ਰੀ ਕੌਸਲ ਨੇ ਚੋਣਾਂ ਦੌਰਾਨ ਚੰਡੀਗੜ੍ਹ ਦਾ ਮੌਜੂਦਾ ਦਰਜਾ ਬਹਾਲ ਰੱਖਣ ਦੀ ਜ਼ੋਰਦਾਰ ਵਕਾਲਤ ਕੀਤੀ ਸੀ ਜਦ ਕਿ ਸਵਰਗੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਕਈ ਵੇਰ ਐਲਾਨ ਇਹ ਕਰ ਚੁੱਕੇ ਹਨ ਕਿ ਚੰਡੀਗੜ੍ਹ ਪੰਜਾਬ ਨੂੰ ਹੀ ਦਿੱਤਾ ਜਾਵੇਗਾ।

ਬਹੁਤੇ ਸਿੱਖਾਂ ਦਾ ਇਹ ਵਿਚਾਰ ਬਣਿਆ ਹੋਇਆ ਹੈ ਕਿ ਸਾਬਕਾ ਮੁੱਖ ਮੰਤਰੀ ਸ਼੍ਰੀ ਦਰਬਾਰਾ ਸਿੰਘ ਨੇ ਪੰਜਾਬ ਮਸਲੇ ਬਾਰੇ ਸਵਰਗੀ ਪ੍ਰਧਾਨ ਮੰਤਰੀ ਨੂੰ ਗਲਤ ਸਲਾਹ ਦਿੱਤੀ ਸੀ ਜਿਸ ਦੇ ਨਤੀਜੇ ਬਾਅਦ 'ਚ ਭਿਆਨਕ ਸਾਬਤ ਹੋਏ ਹਨ।

ਜੇਕਰ ਇਨ੍ਹਾਂ ਦੋਵਾਂ ਨੂੰ ਵਜ਼ਾਰਤ 'ਚ ਸ਼ਾਮਲ ਕਰ ਲਿਆ ਜਾਂਦਾ ਤਾਂ ਸਿੱਖਾਂ ਵਿੱਚ ਰੋਸ ਫੈਲ ਸਕਦਾ ਸੀ ਅਤੇ ਉਨ੍ਹਾਂ ਨੂੰ ਸ਼੍ਰੀ ਰਾਜੀਵ ਦੇ ਬਿਆਨ ਤੋਂ ਪੰਜਾਬ ਮਸਲੇ ਦੇ ਹਾਲ ਦੀਆਂ ਜੋ ਉਮੀਦਾਂ ਹਨ, ਉਨ੍ਹਾਂ 'ਤੇ ਪਾਣੀ ਫਿਰ ਸਕਦਾ ਸੀ।

ABLE TOOL RENTALS

325-4112



Compressors



325-6711



Water Pumps
Over 100

OPEN 7 DAYS A WEEK - WEEKDAYS OPEN AT 7:30 A.M.


ਸਾਡੇ ਕੋਲੋਂ ਹਰ ਕਿਸਮ ਦੇ ਘਰਾਂ ਦੀ ਮੁਰੰਮਤ ਕਰਨ ਵਾਲੇ ਗਾਰਡਨਿੰਗ ਵਾਲ, ਪਲੰਬਿੰਗ ਵਾਲੇ ਤੇ ਬਿਜਲੀ ਦਾ ਕੰਮ ਕਰਨ ਵਾਲੇ ਸੰਦ ਹਨ। ਅਸੀਂ ਤੁਹਾਨੂੰ ਇਹ ਵੀ ਦੱਸ ਸਕਦੇ ਹਾਂ ਕਿ ਇਹ ਸੰਦ ਕਿਸ ਤਰ੍ਹਾਂ ਵਰਤਣੇ ਹਨ। ਇੱਕ ਵਾਰ ਆ ਕੇ ਦੇਖੋ ਤੇ ਸੇਵਾ ਦਾ ਮੌਕਾ ਦਿਓ।

CONTRACTORS — INDUSTRIAL — HOME OWNERS

MANY ITEMS NOT LISTED — PLEASE CALL US — DELIVERY & PICK UP AVAILABLE



AMPLE PARKING AT REAR ENTRANCE
45th & Fraser — 6106 Fraser Street, Vancouver



THE CANADA DARPAN
(Punjabi Weekly Newspaper)
P.O. Box 67344 Stn. 'O', Vancouver, B.C. V5W 3T1
Chief Editor: (Hon.) DARSHAN GILL
Advertising: BHAV KHANDAN SINGH
Circulation: SATINDER SIDHU
Art: N. DHALIWAL
All office holders of CANADA DARPAN are honorary associates.
'ਕੈਨੇਡਾ ਦਰਪਣ' ਵਿੱਚ ਛਪੀਆਂ ਰਚਨਾਵਾਂ ਲਈ ਲੇਖਕ ਆਪ ਜ਼ਿੰਮੇਵਾਰ ਹਨ। ਐਡੀਟਰ ਜਾਂ ਪਬਲਿਸ਼ਰ ਦਾ ਉਹਨਾਂ ਵਿੱਚ ਦਿੱਤੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।

ਸੰਪਾਦਕੀ ਆਨੰਦਪੁਰ ਦਾ ਮਤਾ ਤੇ ਰਾਜੀਵ

ਭਾਰਤ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਸ਼ੁੱਧ ਚੁਕਦਿਆਂ ਹੀ ਤਿੰਨ-ਮੈਂਬਰੀ ਪੈਨਲ ਪੰਜਾਬ ਦੀ ਸਮੱਸਿਆ ਨੂੰ ਸੁਲਝਾਉਣ ਲਈ ਬਣਾਇਆ ਹੈ। ਖਬਰਾਂ ਅਨੁਸਾਰ ਇਸ ਪੈਨਲ ਵਿੱਚ ਨਰਸਿਮਾ ਰਾਓ, ਕੇ. ਸੀ. ਪੰਤ ਅਤੇ ਐਸ. ਬੀ. ਚਵਾਨ ਲਏ ਜੋ ਕਰਮ ਵਾਰ ਰੱਖਿਆ ਮੰਤਰੀ, ਵਿਦਿਆ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਆਹੁਦਿਆਂ ਤੇ ਥਾਪੇ ਗਏ ਹਨ। ਪਹਿਲਾਂ ਬਣੀ ਕੋਬਨਿਟ ਕਮੇਟੀ ਵਿੱਚ ਨਰਸਿਮਾ ਰਾਓ ਅਤੇ ਐਸ. ਬੀ. ਚਵਾਨ ਸ਼ਾਮਲ ਸਨ। ਤੀਸਰੇ ਮੰਤਰੀ ਪ੍ਰਣਾਥ ਮੁਕਰਜੀ ਅਤੇ ਚੌਥੇ ਬੀ. ਬਿਕਰਾਨੰਦ ਸਨ। ਪ੍ਰਣਾਥ ਮੁਕਰਜੀ ਨੂੰ ਛੁੱਟੀ ਹੋ ਗਈ ਹੈ ਅਤੇ ਬੀ. ਬਿਕਰਾਨੰਦ ਦੀ ਲੋਕਾਂ ਨੇ ਛੁੱਟੀ ਕਰ ਦਿੱਤੀ ਹੈ। "ਨੀਯੁਕਤ ਟਾਈਮਜ਼" ਦੇ ਪੱਤਰ ਪਰੇਰਕ ਸੰਜੇ ਹਜ਼ਾਰੀਕਾ ਨੇ ਲਿਖਿਆ ਹੈ ਕਿ ਇਸ ਪੈਨਲ ਨੂੰ "ਨੀਯਤ ਸਮਾਂ" ਦਿੱਤਾ ਗਿਆ ਹੈ ਜਿਸ ਵਿੱਚ ਇਹ ਮਸਲਾ ਸੁਲਝਾਇਆ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਟੀ. ਵੀ. ਤੇ ਕੌਮ ਦੇ ਨਾਂ ਪ੍ਰਸਾਰਨ ਜੋ ਸਨਿਚਰਵਾਰ ਦਿੱਤਾ ਉਸ ਵਿੱਚ ਵੀ ਪੰਜਾਬ ਵਿੱਚ ਸਿੱਖਾਂ ਦੇ ਮਸਲੇ ਨੂੰ ਸੁਲਝਾਉਣ ਲਈ ਸਭ ਤੋਂ ਵੱਧ ਅਹਿਮੀਅਤ ਦਿੱਤੀ ਗਈ ਹੈ। ਪਰ ਉਸੇ ਸਾਹ ਵਿੱਚ ਰਾਜੀਵ ਨੇ ਕਿਹਾ ਹੈ ਕਿ 'ਵੱਖਵਾਦੀ' ਅਤੇ 'ਜਨੂਨੀ' ਸ਼ਕਤੀਆਂ ਅੱਗੇ ਗੰਭੀਰ ਨਹੀਂ ਟੋਕੇ ਜਾਣਗੇ।

ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਇਨ੍ਹਾਂ ਪੈਨਲਾਂ ਨੇ ਪਿਛਲੇ ਤਿੰਨ ਸਾਲ ਵਿੱਚ ਸਥਿਤੀ ਨੂੰ ਸੁਧਾਰਨ ਦੀ ਥਾਂ ਵਿਗਾੜਿਆ ਹੈ ਤਾਂ ਇਹ ਨਵਾਂ ਪੈਨਲ ਕੀ ਕਰ ਸਕੇਗਾ? ਅਸਲ ਲੋੜ ਹੈ ਕਿ ਸਿੱਖ ਮਨਾਂ ਵਿੱਚ ਪੈਦਾ ਹੋਈ ਅਸੁਰੱਖਿਅਤਾ ਦੀ ਭਾਵਨਾ ਨੂੰ ਖਤਮ ਕੀਤਾ ਜਾਵੇ। ਪੰਜਾਬ ਦੀਆਂ ਧਾਰਮਿਕ ਮੰਗਾਂ ਇਦਰਾ ਗਾਂਧੀ ਸਮੇਂ ਵੀ ਮੰਨੀਆਂ ਕਹੀਆਂ ਜਾਂਦੀਆਂ ਸਨ, ਪਰ ਉਹ ਮੰਗਾਂ ਮੰਨਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਜੇ ਉਹ ਲਾਗੂ ਨਹੀਂ ਕੀਤੀਆਂ ਜਾਂਦੀਆਂ। ਇਸੇ ਤਰ੍ਹਾਂ ਬੁਨਿਆਦੀ ਤੌਰ ਤੇ ਪੰਜਾਬ ਦਾ ਮਸਲਾ ਆਰਥਿਕ ਹੈ - ਪੰਜਾਬ ਦੀ ਗੰਭੀਰ ਹੋਂਦ ਕਿਸਾਨੀ ਹੈ ਅਤੇ ਕਿਸਾਨੀ ਆਰਥਿਕ ਤੌਰ ਤੇ ਦਮ ਤੋੜ ਰਹੀ ਹੈ, ਇਹ ਸਾਰਾ ਪੰਜਾਬ ਦਾ ਮਸਲਾ ਗਲਤ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦਾ ਆਮ ਕਿਸਾਨ ਧਨੀ ਨਹੀਂ ਸਗੋਂ ਸਰਕਾਰੀ ਕਰਜ਼ਿਆਂ ਥੱਲੇ ਦੌੜਦਾ ਹੋਇਆ ਮਜ਼ਦੂਰ ਹੈ, ਬਿਦੇਸ਼ੀ ਖਾਲਿਸਤਾਨੀ ਯੁਗ ਜਾਂ ਉਤਰੀ ਅਮਰੀਕਾ ਵਿੱਚ ਬੈਠੇ ਬੇਥੋਕ ਆਪਣੀ ਸਰਮਾਏਦਾਰੀ ਦੀਆਂ ਤਰ੍ਹਾਂ ਮਾਰਦੇ ਰਹਿਣ - ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਵਿੱਚੋਂ 90 ਪ੍ਰਤੀਸ਼ਤ ਉਸੇ ਕਿਸਾਨੀ ਵਿੱਚੋਂ ਆਏ ਹੋਏ ਹਨ ਜੋ ਆਰਥਿਕ ਤੌਰ ਤੇ ਟੁੱਟੇ ਹੋਏ, ਬਿਦੇਸ਼ੀ ਵੱਲ ਭੱਜੀ ਹੈ। ਏਸ ਲਈ ਪ੍ਰਧਾਨ ਮੰਤਰੀ ਦੇ ਬਿਆਨਾਂ ਨਾਲ ਕੁਝ ਨਹੀਂ ਸੋਚਣਾ ਜੇਕਰ ਪੰਜਾਬ ਦੇ ਕਿਸਾਨਾਂ ਬਿਜਲੀ, ਪਾਣੀ, ਖਾਦ ਅਤੇ ਮੰਡੀਆਂ ਵਿੱਚ ਉਸ ਦੀ ਹੋ ਰਹੀ ਲੁੱਟ ਬਾਰੇ ਸਖਤ ਕਦਮ ਨਹੀਂ ਚੁੱਕੇ ਜਾਂਦੇ।

ਪੰਜਾਬ ਦੇ ਪ੍ਰਤੀਨਿਧ ਲੀਡਰਾਂ ਵੱਲੋਂ ਵੱਖਵਾਦ ਅਤੇ ਜਨੂਨ ਦਾ ਖੇਡਨ ਸਦਾ ਕੀਤਾ ਜਾਂਦਾ ਰਿਹਾ ਹੈ। ਸੰਤ ਲੌਂਗੋਵਾਲ ਹਰ ਸਮੇਂ ਇਸ ਦੀ ਵਿਰੋਧਤਾ ਕਰਦੇ ਰਹੇ ਹਨ। ਪਿਛਲੇ ਤਿੰਨ ਮਹੀਨਿਆਂ ਦੀਆਂ ਅਕਾਲੀ ਸਰਗਰਮੀਆਂ ਨੇ ਵੀ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦੇ ਅਕਾਲੀ ਵੱਖਵਾਦ ਦੇ ਹਾਮੀ ਨਹੀਂ। ਜੇਕਰ ਮੁੜ ਮੁੜ ਅਜੇਹੇ ਦੋਸ਼ ਉਨ੍ਹਾਂ ਤੇ ਲਾਏ ਜਾਂਦੇ ਹਨ ਤਾਂ ਇਹ ਗੱਲ ਨੂੰ ਮੁੜ ਉਲਝਾਉਣ ਵੱਲ ਕਦਮ ਹੀ ਹੋਣਗੇ।

ਅਨੰਦਪੁਰ ਦੇ ਮਤੇ ਦਾ ਸਪੱਸ਼ਟੀਕਰਨ ਅਕਾਲੀ ਲੀਡਰਾਂ ਅਤੇ ਸਿੱਖ ਸਾਹਿਬਾਨ ਨੇ ਦਿੱਤਾ ਹੈ ਕਿ ਇਸ ਵਿੱਚ ਰਾਜਾਂ ਲਈ ਵੱਧ ਅਧਿਕਾਰਾਂ ਤੋਂ ਬਿਨਾਂ ਕਿਸੇ 'ਖਾਸ ਮੰਗ' ਦਾ ਜ਼ਿਕਰ ਨਹੀਂ। ਬਿਦੇਸ਼ੀ ਵਿੱਚ ਖਾਲਿਸਤਾਨ ਦੀ ਲੋੜ ਉਨ੍ਹਾਂ ਕੁੱਝ 'ਭੁੱਲਤ ਲੀਡਰਾਂ' ਨੂੰ ਹੈ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਵਕਾਰ ਨੂੰ ਮਿਟੀ ਵਿੱਚ ਰਲਾਉਣ ਦੀ ਕੋਸ਼ਿਸ਼ ਕੀਤੀ ਹੈ। ਜਦ ਕਿ ਦੋ ਸਾਲ ਪਹਿਲਾਂ ਇਨ੍ਹਾਂ 'ਲੀਡਰਾਂ' ਨੇ ਸੰਤ ਲੌਂਗੋਵਾਲ ਦੀਆਂ ਪੂਰੇ ਪੂਰੇ ਸਭੇ ਦੀਆਂ ਤਸਵੀਰਾਂ ਛਾਪ ਕੇ ਇੱਥੇ ਗੁਰਦੁਆਰਿਆਂ ਤੇ ਕਬਜ਼ੇ ਕੀਤੇ ਸਨ। ਅੱਜ ਓਹੀ ਲੀਡਰ ਸੰਤ ਲੌਂਗੋਵਾਲ ਨੂੰ 'ਗੰਦਾਰ' ਦੱਸ ਰਹੇ ਹਨ। ਜਿਨ੍ਹਾਂ ਨੇ ਉਨ੍ਹਾਂ ਦੇ ਨਾਂ ਤੇ ਵੋਟਾਂ ਲਈਆਂ, ਉਹ ਆਪ ਆਪਣੇ ਆਪ ਨੂੰ 'ਦੋਸ਼ ਭਗਤ' ਦੱਸ ਰਹੇ ਹਨ - ਤੇ ਚੀਚੀਆਂ ਨੂੰ ਖੂਨ ਲਾ ਕੇ 'ਸ਼ਹੀਦ' ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਡਾ ਵਿਦੇਸ਼ੀ ਵਿੱਚ ਵੱਸਦੇ ਲੋਕਾਂ ਦਾ ਉਨ੍ਹਾਂ ਲੀਡਰਾਂ ਤੋਂ ਪੁੱਛਣਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਇਸ ਮੋਰਚੇ ਲਈ ਜਿਹੜੀ ਕੁਰਬਾਨੀ ਕੀਤੀ ਹੈ ਉਹ ਤਾਂ ਦੱਸਣ। ਸੰਤ ਲੌਂਗੋਵਾਲ ਤੇ ਜਥੇਦਾਰ ਟੋਹੜਾ ਨੂੰ ਸਰਬੱਤ ਪੰਜਾਬ ਦੇ ਲੋਕਾਂ ਨੇ ਲੀਡਰ ਮੰਨਿਆ ਹੈ। ਉਹ ਕੱਲ੍ਹ ਨੂੰ ਵਿਦੇਸ਼ਾਂ ਦੇ ਦੌਰੇ ਤੇ ਆਉਣਗੇ ਤਾਂ ਇਹੀ ਲੀਡਰ ਉਨ੍ਹਾਂ ਨੂੰ ਸਿਰੋਪੇ ਦੇਣ ਲਈ ਅੱਗੇ ਤੁਰਦੇ ਫਿਰਦੇ ਦਿਸਣਗੇ।

ਇਸ ਲਈ ਬਿਦੇਸ਼ਾਂ ਵਿੱਚ ਬੈਠੇ ਸਾਡਾ ਵੀ ਇਹ ਫਰਜ਼ ਕਿ ਪੰਜਾਬ ਵਿੱਚ ਕੌਪਾਂ ਵਿੱਚ ਬੈਠੇ ਸਿੱਖ ਸਰਨਾਰਥੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਿਲਫੁੱਲ ਮਾਇਆ ਭੇਜੀਏ ਤਾਂ ਕਿ ਉਹ ਉਨ੍ਹਾਂ ਨੂੰ ਰਾਹਤ ਪੁਚਾ ਸਕਣ। ਕੇਂਦਰ ਦੇ ਲੀਡਰਾਂ ਦਾ ਹੁਣ ਸਪੱਸ਼ਟ ਫਰਜ਼ ਹੈ ਕਿ ਉਹ ਇਨ੍ਹਾਂ ਸਿੱਖ ਸਰਨਾਰਥੀਆਂ

ਮੁੱਢਲੇ ਰਵਿੰਦਰ ਰਵੀ ਦੀਆਂ ਜਬਲੀਆਂ

ਐਡੀਟਰ ਕੈਨੇਡਾ ਦਰਪਣ

ਮੈਨੂੰ ਇੰਡੀਆ ਤੋਂ ਆਇਆਂ ਸਾਲ ਹੋਣ ਲੱਗਾ ਹੈ। ਮੈਂ ਏਥੇ ਤੁਹਾਡਾ ਅਖਬਾਰ ਅਤੇ ਇੰਡੋ-ਕਨੇਡੀਅਨ ਵੀ ਪੜ੍ਹਦਾ ਰਿਹਾ ਹਾਂ। ਹੋਰ ਵੀ ਪੜ੍ਹੀਦਾ ਹੈ। ਫਿਰਕੂ ਪਰਚਾ ਤਾਂ ਹੈ ਹੀ ਪਰ ਪਿਛਲੇ ਮਹੀਨੇ-ਭੇਦ ਮਹੀਨੇ ਤੋਂ ਉਸ ਵਿੱਚ ਇੱਕ ਖਾਸ ਗੱਲ ਦੇਖਣ ਵਿੱਚ ਆਈ ਹੈ ਉਹ ਹੈ ਰਵੀ ਜਿਸ ਨੂੰ ਮੈਂ ਅਕਵੀ ਸਮਝਦਾ ਹਾਂ, ਭਾਵੇਂ ਉਹ ਆਪਣੇ ਆਪ ਨੂੰ ਨਿਵੇਕਲਾ ਬ੍ਰਹਮੰਡੀ ਜੰਤੂ ਹੀ ਸਮਝਦਾ ਰਹੇ।

ਮੈਨੂੰ ਜਾਪਦਾ ਹੈ ਰਵੀ ਆਪਣੀ ਅਕਵਿਤਾ ਤੋਂ ਜਿਵੇਂ ਉਕਤਾ ਗਿਆ ਹੋਵੇ ਉਸ ਨੇ ਆਪ ਦੀ ਅਕਵਿਤਾ ਵਾਂਗ ਵਾਰੰਤਕ ਵਿਚ ਰਾਜਨੀਤਕ ਜਬਲੀਆਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਹਨ। ਅਕਵਿਤਾ ਵਿਚ ਵੀ ਇਹ ਰੰਗ ਉਘੜਿਆ ਹੈ। ਪਹਿਲਾਂ ਰਵੀ ਨੇ ਇੱਕ ਅਕਵਿਤਾ ਕਮਿਊਨਿਸਟ ਵਿਰੋਧ ਨੂੰ ਪਰਗਟਾਉਣ ਵਾਲੀ ਲਿਖੀ। ਫਿਰ ਉਸ ਨੇ ਇੱਕ ਖਬਰ ਵੈਨਕੋਵਰ ਲੇਖਿਕ ਮੰਚ ਬਾਰੇ, ਅਜਮੇਰ ਰੋਡੇ ਤੇ ਗੁਰਚਰਨ ਰਾਮਪੁਰੀ ਨੂੰ ਖੱਜਲ ਕਰਨ ਲਈ ਡਰਾਫਟ ਕਰਕੇ ਨੂੰ ਭੇਜੀ। (ਮਿਰੇ ਭਰੋਸੇਯੋਗ ਸੁਤਰਾਂ ਅਨੁਸਾਰ) ਜਿਸ ਦੀ ਬੋਲੀ 'ਚੋਂ' ਕਮਿਊਨਿਸਟ ਵਿਰੋਧ ਵਾਲੀ ਅਕਵਿਤਾ ਦੀ ਸ਼ਬਦਾਵਲੀ ਸਾਫ਼ ਝਲਕ ਰਹੀ ਸੀ। ਫਿਰ ਉਸ ਨੇ ਇੱਕ ਲੇਖ ਕਿਸਮ ਦਾ ਤੁਹਮਤ ਨਾਮਾ ਰੂਸ ਪੱਖੀ ਕਮਿਊਨਿਸਟਾਂ ਬਾਰੇ ਲਿਖ ਕੇ ਭੇਜਿਆ। ਰਵੀ ਦੀ ਪੇਂਡਲੀ ਰਾਜਨੀਤਕ ਸੂਝ ਕਾਰਨ ਉਹ ਆਪਣੀ ਅਕਲ ਦਾ ਦਿਵਾਲਾ ਕੱਢ ਬੈਠਾ ਜਿਸ ਨੂੰ ਇਹ ਵੀ ਪਤਾ ਨਹੀਂ ਕਿ ਕਮਿਊਨਿਸਟਾਂ (ਉਸ ਅਨੁਸਾਰ ਰੂਸ ਪੱਖੀ) ਦਾ ਪੰਜਾਬ ਦੇ ਮਸਲੇ ਬਾਰੇ ਕੀ ਰੋਲ ਰਿਹਾ ਹੈ। ਜੇ ਝੂਠ ਹੀ ਬੋਲਦਾ ਹੈ ਤਾਂ ਰੱਜ ਕੇ ਬੋਲੇ। ਜਾਂ ਫਿਰ ਕਮਿਊਨਿਸਟਾਂ ਉਪਰ ਦੂਸ਼ਣ ਬਾਜ਼ੀ ਕਿਸੇ ਯੋਗੀ ਦਾ ਚੋਲਾ ਬਣ ਕੇ ਸਿੱਖ ਲਵੇ।

28 ਦਸੰਬਰ 1984 ਦੇ ਇੰਡੋ-ਕਨੇਡੀਅਨ ਵਿਚ ਜਸਵੀਰ ਸਿੰਘ ਗਰੇਵਾਲ ਦੇ ਨਾਂ ਹੇਠਾਂ (ਸ਼ਬਦਾਵਲੀ ਤੋਂ) ਇਹ ਪੱਤਰ ਰਵੀ ਦਾ ਨਜ਼ਰ ਆ ਰਿਹਾ ਹੈ। ਅਫਗਾਨਿਸਤਾਨ ਦੇ ਮਸਲੇ ਉਪਰ ਰੂਸ ਵਿਰੁਧ ਮਜ਼ਾਹਰੇ ਕਰਨ ਦੀ ਗੱਲ ਕਹੀ ਹੈ। ਪਤਾ ਨਹੀਂ ਇਸ ਦੇ ਬੁੱਧੀਜੀਵੀ ਖੋਪੜ ਵਿੱਚ ਕਮਿਊਨਿਸਟ ਵਿਰੋਧ ਦਾ ਫਤੂਰ ਕਿਧਰੋਂ ਉਠ ਖਲੋਤਾ ਹੈ।

ਇੰਡੋ-ਕਨੇਡੀਅਨ ਅੱਗੇ ਵੀ ਕਈ ਬਾਰ ਕਮਿਊਨਿਸਟਾਂ ਵਿਰੁਧ ਲਿਖ ਕੇ ਖਾਲਿਸਤਾਨੀਆਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਜੋ ਰਵੀ ਵਾਂਗ ਹੀ ਬੇਸਿਰ ਪੇਰ ਹੁੰਦਾ ਹੈ। ਪਰ ਰਵੀ ਨੇ ਤਾਂ ਜਿਵੇਂ ਕਮਿਊਨਿਸਟ ਵਿਰੋਧ ਦਾ ਠੋਕਾ ਲੈ ਲਿਆ ਹੋਵੇ। ਪਰ ਅਜੇ ਇਸ ਦੀ ਇਹ ਨਵੀਂ ਨੌਕਰੀ ਪੂਰੀ ਡੀਵੈਲਪ ਨਹੀਂ ਹੋਈ ਜਾਪਦੀ। ਨਿਰੀਆਂ ਜਬਲੀਆਂ ਹਨ ਹੋਰ ਮੁੱਤਰਾਅਲੇ ਦੀ ਲੋੜ ਹੈ। ਇਹ ਵੀ ਹੋ ਸਕਦਾ ਹੈ ਕਿਸੇ ਅਮਰੀਕਨ ਸੁਭਚਿੰਤਕ ਨੇ ਭਲੇ ਥਾਂ ਹੱਥ ਲਵਾ ਦਿਤਾ ਹੋਵੇ। ਅਜੇ ਰਵੀ ਦਾ ਹੋਰ ਰੰਗ ਉਘੜਨ ਤੱਕ ਉਡੀਕਣਾ ਠੀਕ ਰਹੇਗਾ, ਕਿ ਕਿਹੜਾ ਰੰਗ ਉਘੜਦਾ ਹੈ। ਲਾਲ ਤਾਂ ਹੋ ਨਹੀਂ ਸਕਦਾ, ਇਸ ਤੋਂ ਤਾਂ ਅਲੈਗਜ਼ੈਂਡਰ ਹੈ। ਬਲੂ (ਨੀਲਾ) ਹੋਣਾ ਉੱਥੇ ਔਖਾ ਹੈ। ਜੇਲੈ (ਜਨਰਲਿਜ਼ਮ) ਹੀ ਚਮਕਾਵੇਗਾ। ਰੰਗਾਂ ਦਾ ਵੀ ਕੀ ਹੈ ਜਿਸ ਮਰਜ਼ੀ ਬਦਲ ਲਵੇ। ਪੰਜਾਬੀ ਕਹਾਵਤਾਂ ਵਾਂਗ, ਕੋਹੜ ਕਿਰਲੇ ਵਾਂਗ ਰੰਗ ਬਦਲਨੇ। ਪਰ ਰਵੀ ਤਾਂ (ਪ੍ਰਸਿੱਧ) ਕਵੀ ਹੈ ਜਿਸ ਦੀਆਂ ਦਰਜਨਾਂ ਕਿਤਾਬਾਂ ਲਾਇਬਰੇਰੀਆਂ ਤੇ ਪਬਲਿਸ਼ਰਾਂ ਦੀਆਂ ਸ਼ੈਲਫਾਂ ਵਿਚ ਪੂੜ ਨਾਲ ਬੇਪਛਾਣ ਹੋਈਆਂ ਪਈਆਂ ਹਨ, ਕਿਉਂ ਜੋ ਕੋਈ ਪੰਜਾਬੀ ਪਾਠਕ ਉਨ੍ਹਾਂ ਨੂੰ ਪੜ੍ਹ ਕੇ ਕੀ ਕਰੇ।

ਰਵੀ (ਸੁਰਜ) ਆਪਣੇ ਮਦਾਰ (ਘੋਰੇ) ਤੋਂ ਬਿੜਕ ਗਿਆ ਜਾਪਦਾ ਹੈ, ਸੈਟਲਾਈਟ ਵਾਂਗ ਕਿਧਰੇ ਬਰਨ ਆਉਂਦੀ ਹੀ ਨਾਂ ਹੋ ਜਾਵੇ। ਜੇ ਗ੍ਰਹਿਣੀਆਂ ਜਾਂਦਾ ਤਾਂ ਕੋਈ ਹਰਜ ਨਹੀਂ ਸੀ, ਬੜਾ ਚਿਰ ਬਾਅਦ ਫੁਟਕਾਰਾ ਤਾਂ ਹੋ ਜਾਂਦਾ, ਉਛ! ਬ੍ਰਹਿਮੰਡੀ ਜੰਤੂ ਦੀ ਕਿਸਮਤ।

ਛੱਡਦੇ ਹਾਂ ਇਹ ਬਹਿਸ। ਰਵੀ ਨੇ ਕਮਿਊਨਿਸਟਾਂ ਨਾਲ ਦੋ ਹੱਥ ਕਰਨ ਲਈ ਲੰਗੇਟਾ ਕੱਸ ਲਿਆ ਹੈ। ਹੁਣ ਜੈ - ਰੋਗਨ, ਜੈ - ਰੋਗਨ ਕਰਦਾ ਦੋਖੇ ਕੀ ਦਾਅ ਖੇਲਦਾ ਹੈ।

ਹਫਤੇਬਾਰ ਪਰਚਾ ਕਰਨ ਲਈ ਮੁਬਾਰਕ। ਹੋਂਸਲੇ ਨਾਲ ਅੱਗੇ ਵਧੀ ਚਲੋ। ਫਿਰਕੂ ਪਰਚਾਰ ਦਾ ਮੂੰਹ ਤੋੜ ਜੁਆਬ ਦੇਵੋ। ਕਮਿਊਨਿਟੀ ਦੀ ਏਕਤਾ ਲਈ ਇਹ ਜ਼ਰੂਰੀ ਹੈ।

ਆਪ ਦਾ ਸਾਥੀ
ਤੀਰਥ ਸਿੰਘ ਵੈਨਕੂਵਰ

ਕੁੱਖਾਂ ਦੇ ਸੁੱਕੇ ਪੱਤਰ,
ਫਿੱਕੇ ਜਿਹੇ ਹੋਏ ਮਿੱਥਰ!

ਘਰ ਵਿਚ ਕਲੋੜ ਕਰ ਕੇ,
ਜਾਏਗਾ ਕਿਹੜੇ ਦਰ ਤੇ।

ਨੂੰ ਵੱਧ ਤੋਂ ਵੱਧ ਸਹਾਇਤਾ ਦੇਣ ਅਤੇ ਹਿੰਦੂ ਗੁੰਡਿਆਂ ਵੱਲੋਂ ਕੀਤੀ ਵਧੀਕੀ ਦੀ ਉਨ੍ਹਾਂ ਨੂੰ ਸਜ਼ਾ ਦੇਣ। ਉਹ ਅਫਸਰ ਜਿਨ੍ਹਾਂ ਫਰਜ਼ ਵਿੱਚ ਕੋਤਾਹੀ ਕੀਤੀ, ਉਹ ਬਰਖਾਸਤ ਕੀਤੇ ਜਾਣ। ਰਾਜਸੀ ਗੁੰਡਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ।

ਸਖਤ ਕਦਮ ਚੁੱਕੇ ਬਿਨਾਂ ਪੰਜਾਬ ਦੇ ਸਿੱਖਾਂ ਦਾ ਵਿਸ਼ਵਾਸ ਮੁੜ ਪ੍ਰਾਪਤ ਕਰਨਾ ਬਹੁਤ ਔਖਾ ਹੋਵੇਗਾ।

ਪ੍ਰਵਾਰਕ ਝਗੜੇ ਘਰਾਂ ਤੱਕ ਸੀਮਤ ਰੱਖੋ

ਪਿੱਛਲੇ ਹਫਤੇ ਇੱਕ ਅਖਬਾਰ ਵਿਚ ਕੁਝ ਖਤ ਪੜ੍ਹੇ ਜਿਨ੍ਹਾਂ ਵਿਚ ਘਰੇਲੂ ਲੜਾਈ ਵਿਚ ਗੁਰਦੁਆਰੇ ਨੂੰ ਘੜੀਸਣ ਦਾ ਯਤਨ ਕੀਤਾ ਗਿਆ। ਕਈ ਲੋਕ ਆਪਣੀਆਂ ਰਿਸ਼ਤੇਦਾਰੀਆਂ ਦੇ ਝਗੜੇ ਨੂੰ ਸਿੱਖਾਂ ਦੇ ਮਸਲੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ਜਦ ਕਿ ਜਿਥੋਂ ਤੱਕ ਲੋਕ ਜਾਣਦੇ ਹਨ ਕਿ ਇੱਕ ਨੂੰ ਤਾਂ 'ਸਰਕਾਰੀ ਸਾਨ੍ਹ' ਨੇ ਮੁਹਰੇ ਕੀਤਾ ਹੋਇਆ ਹੈ ਕਿਉਂਕਿ ਵਿਚਾਰਾ ਕੰਮ ਨਾ ਹੋਣ ਕਰਕੇ ਸ਼ਟਲ ਵਾਂਗ ਘੁੰਮਦਾ ਰਿਹਾ ਹੈ ਤੇ ਫਿਰ ਇਹ ਭਲਾਮਾਣਸ਼ਾਇਦ ਉਹ ਦਿਨ ਭੁਲ ਗਿਆ ਹੈ ਜਦ ਇਸ ਨੇ ਆਪਣੇ ਹੀ ਅਨੰਦ ਕਾਰਜ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤੇ ਇੱਕ ਧਾਰਮਿਕ ਪਿੰਡ ਵਿਚ ਸਿਰ ਢੱਕਣ ਤੋਂ ਇਨਕਾਰ ਕਰ ਦਿਤਾ ਸੀ। ਅਜਿਹੇ ਲੋਕ ਜੇ ਢਕੇ ਰਹਿਣ ਤਾਂ ਚੰਗਾ ਹੈ। ਦੂਜਿਆਂ ਤੇ ਤੁਹਮਤਾਂ ਲਾਉਣ ਵਾਲੇ ਪਹਿਲਾਂ 'ਆਪਣੀ' ਬੁੱਧ ਵਿਚ ਝਾਤ ਮਾਰ ਲੈਣ। ਜਿਹੜੀਆਂ 'ਕੁਰਬਾਨੀਆਂ' ਇਨ੍ਹਾਂ ਨੇ ਆਪ ਕੀਤੀਆਂ ਹਨ, ਉਨ੍ਹਾਂ ਦਾ ਵੀ ਲੋਕਾਂ ਨੂੰ ਪਤਾ ਲੱਗੇ? ਜਿਨ੍ਹਾਂ ਦੇ ਪਰਵਾਰਾਂ ਦੇ ਜੀਅ ਉਥੇ ਜੇਲ੍ਹਾਂ ਵਿਚ ਸੜੇ ਹਨ, ਉਨ੍ਹਾਂ ਤੇ ਦੂਸ਼ਣ ਲਾਉਂਦਿਆਂ ਅਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। 'ਸਰਕਾਰੀ ਸਾਨ੍ਹ' ਦੀ ਦੁਕਾਨਦਾਰੀ ਚਮਕਾਉਣ ਲਈ ਇਹ ਝਾੜੇ ਦੇ ਟੱਟੂ ਟੀਟਟੇ ਹੀ ਮਾਰ ਸਕਦੇ ਹਨ।

ਅਮਰੀਕਾ ਤੋਂ ਇੱਕ ਪਾਠਕ

ਨੋਟ: ਜ਼ਾਤੀ ਜਾਂ ਪ੍ਰਵਾਰਕ ਝਗੜੇ ਘਰਾਂ ਤੱਕ ਹੀ ਸੀਮਤ ਰਹਿਣੇ ਯੋਗ ਹਨ। ਇਸ ਲਈ ਤੁਹਾਡਾ ਨਾਂ ਛਾਪਣ ਤੋਂ ਦਰੋਗ ਕਰ ਰਹੇ ਹਾਂ।

ਮੈਂ ਪੁੱਛਦਾ ਹਾਂ

ਪਾਸ

ਮੈਂ ਪੁੱਛਦਾ ਹਾਂ ਅਸਮਾਨ 'ਚ ਉੜਦੇ ਹੋਏ ਸੂਰਜ ਨੂੰ
ਕੀ ਵਕਤ ਏਸ ਦਾ ਨਾਂ ਹੈ
ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ
ਮਸਤ ਹਾਥੀ ਵਾਂਗ
ਇਕ ਸਮੁੱਚੇ ਮਨੁੱਖ ਦੀ ਚੇਤਨਾ ?
ਕਿ ਹਰ ਸਵਾਲ
ਕੇਵਲ ਕੰਮ 'ਚ ਰੁੱਝੇ ਜਿਸਮ ਦੀ ਗਲਤੀ ਹੀ ਹੋਵੇ ?

ਕਿਉਂ ਸੁਣਾ ਦਿੱਤਾ ਜਾਂਦਾ ਹੈ ਹਰ ਵਾਰੀ
ਪੁਰਾਣਾ ਚੁਟਕਲਾ
ਕਿਉਂ ਕਿਹਾ ਜਾਂਦਾ ਹੈ ਅਸੀਂ ਜਿਉਂਦੇ ਹਾਂ
ਜ਼ਰਾ ਸੋਚੋ —
ਕਿ ਸਾਡੇ 'ਚ ਕਿੰਨਿਆਂ ਕੁ ਦਾ ਨਾਤਾ ਹੈ
ਜ਼ਿੰਦਗੀ ਵਰਗੀ ਕਿਸੇ ਸ਼ੇਅ ਨਾਲ !

ਰੱਬ ਦੀ ਉਹ ਕਿਹੋ ਜੇਹੀ ਰਹਿਮਤ ਹੈ
ਜੋ ਕਣਕ ਗੁੰਡੇ ਪਾਏ ਹੋਏ ਹੱਥਾਂ —
ਤੇ ਮੰਡੀ ਵਿਚਲੇ ਤਖਤਪੋਸ 'ਤੇ ਫੈਲੀ ਹੋਈ ਮਾਸ ਦੀ
ਉਸ ਪਿਲਪਲੀ ਢੇਰੀ ਉੱਤੇ
ਇਕੋ ਸਮੇਂ ਹੁੰਦੀ ਹੈ ?

ਆਖਰ ਕਿਉਂ
ਬਲਦਾਂ ਦੀਆਂ ਟੱਲੀਆਂ
ਤੇ ਪਾਣੀ ਕੱਢਦੇ ਇੰਜਣਾਂ ਦੇ ਸ਼ੋਰ ਅੰਦਰ
ਘਿਰੇ ਹੋਏ ਚਿਹਰਿਆਂ 'ਤੇ ਜੰਮ ਗਈ ਹੈ
ਇਕ ਚੀਕਦੀ ਖਾਮੋਸ਼ੀ ?

ਕੌਣ ਖਾ ਜਾਂਦਾ ਹੈ ਤਲ ਕੇ
ਟੋਕੇ 'ਤੇ ਰੁੱਗ ਲਾ ਰਹੇ
ਕੁਤਰੇ ਹੋਏ ਅਰਮਾਨਾਂ ਵਾਲੇ ਡੌਲਿਆਂ ਦੀਆਂ ਮੱਛੀਆਂ ?

ਕਿਉਂ ਗਿੜਗਿੜਾਉਂਦਾ ਹੈ
ਮੇਰੇ ਪਿੰਡ ਦਾ ਕਿਰਸਾਨ
ਇਕ ਮਾਮੂਲੀ ਪੁਲਸੀਏ ਅੱਗੇ ?

ਕਿਉਂ ਕਿਸੇ ਦਰੜੇ ਜਾ ਰਹੇ ਬੰਦੇ ਦੇ ਚੀਕਣ ਨੂੰ
ਹਰ ਵਾਰ
ਕਵਿਤਾ ਕਹਿ ਦਿੱਤਾ ਜਾਂਦਾ ਹੈ ?

ਮੈਂ ਪੁੱਛਦਾ ਹਾਂ ਅਸਮਾਨ 'ਚ ਉੜਦੇ ਹੋਏ ਸੂਰਜ ਨੂੰ

KULDIP [KAL]
RANGI
OFF: 437-9431 [24 hours]
RES: 278-8320, 270-7100



Interested in knowing how much
your property is worth?
Call me for Free market evaluation
437-9431 or 278-8320
United Realty Ltd.
Direct Pager: 667-0868

ਤਾਰਤ ਦਰਪਣ

ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਕੌਮ ਦੇ ਨਾਂ ਤਕਰੀਰ

ਨਵੇਂ ਪ੍ਰਧਾਨ ਮੰਤਰੀ ਨੇ ਕੌਮੀ ਟੈਲੀਵੀਜ਼ਨ ਦੀ ਤਕਰੀਰ ਵਿੱਚ ਬੋਲਦਿਆਂ ਕਿਹਾ ਕਿ ਉਸ ਦਸੀ ਸਰਕਾਰ ਪੰਜਾਬ ਵਿੱਚ ਸਿੱਖ ਵੱਖਵਾਦ ਦੇ ਹੱਲ ਨੂੰ ਸਭ ਤੋਂ ਵੱਧ ਪਹਿਲ ਦੇਵੇਗੀ। ਨਾਲ ਹੀ ਉਨ੍ਹਾਂ ਵੱਖਵਾਦੀ ਅਤੇ ਜਨੂੰਨੀ ਤਾਕਤਾਂ ਅੱਗੇ ਨਾ ਝੁਕਣ ਦੀ ਸੱਚ ਖਾਧੀ। ਜਿਸ ਨੇ ਉਸ ਦੀ ਮਾਂ ਦੀ 31 ਅਕਤੂਬਰ ਨੂੰ ਜਾਨ ਲੈ ਲਈ ਸੀ। ਨਵੇਂ ਪ੍ਰਧਾਨ ਮੰਤਰੀ ਨੇ 14 ਮਿਲੀਅਨ ਭਾਰਤੀ ਸਿੱਖਾਂ ਦੀਆਂ ਜਾਨਾਂ ਤੇ ਜਾਇਦਾਦ ਦੀ ਰਾਖੀ ਕਰਨ ਦਾ ਵਾਅਦਾ ਕੀਤਾ ਪਰ ਨਾਲ ਹੀ ਕਿਹਾ ਕਿ ਵੱਖਵਾਦੀ ਵਿਚਾਰਧਾਰਾ ਅਤੇ ਤਸ਼ੱਦਦ ਦੇ ਰਿਵਾਜ ਨੂੰ ਕੋਈ ਰਿਆਇਤ ਨਹੀਂ ਹੋਵੇਗੀ, ਨਾ ਹੋ ਸਕਦੀ ਹੈ।

ਭਾਰਤ ਦੀ ਏਕਤਾ

ਆਪਣੇ ਭਾਸ਼ਨ ਵਿੱਚ ਆਧੁਨਿਕ ਤਕਨੀਕ ਨੂੰ ਜਾਤੀ ਵਚਨਬੱਧਤਾ ਦਰਸਾਈ ਅਤੇ ਕੌਮੀ ਵਿਦਿਅਕ ਪ੍ਰਣਾਲੀ ਦੀ ਮੁੜ ਵਿਉਂਤਬੰਦੀ ਦਾ ਐਲਾਨ ਕੀਤਾ, ਜੋ ਕਿ ਮੁਲਕ ਦੇ ਅੱਗੇ ਵੱਧਣ ਲਈ ਜ਼ਰੂਰੀ ਹੈ। ਭਾਰਤ ਦੀ ਏਕਤਾ, ਹਰ ਇੱਕ ਚੀਜ਼ ਇਸ ਤੋਂ ਬਾਅਦ 'ਚ ਆਉਂਦੀ ਹੈ। ਪਿਛਲੇ ਹਫ਼ਤੇ ਉਸ ਨੇ ਆਪਣੇ ਨਾਨਾ ਨਹਿਰੂ ਤੇ ਮਾਂ ਦੇ ਗੀਕਾਰਡ ਨੂੰ ਮਾਤ ਪਾ ਕੇ ਕਾਂਗਰਸ ਪਾਰਟੀ ਦੀ 508 ਸੀਟਾਂ 'ਚੋਂ 401 ਉਪਰ ਜਿੱਤ ਹਾਸਲ ਕੀਤੀ।

ਪਿਛਲੇ ਜੂਨ ਤੱਕ ਪੰਜਾਬ ਵਿੱਚ, ਜੋ ਕਿ ਭਾਰਤ ਦਾ ਅੰਨਦਾਤਾ ਹੈ, ਦੇ ਸਾਲ ਤੋਂ ਅੱਤਵਾਦ ਦਾ ਬੋਲਬਾਲਾ ਸੀ। ਭਿਡਰਾਂ ਵਾਲਾ ਅਤੇ ਉਸ ਦੇ ਸੈਂਕੜੇ ਚੇਲਿਆਂ ਨੂੰ ਭਾਰਤੀ ਫੌਜ ਨੇ ਕਤਲ ਕਰ ਦਿੱਤਾ ਸੀ ਜਦੋਂ ਕਿ ਮਿਸ਼ਨ ਗਾਂਧੀ ਨੇ ਹਮੇਸ਼ਾ ਸਾਹਿਬ ਵਿੱਚ ਭਿਡਰਾਂ ਵਾਲੇ ਦੇ ਮੁੱਖ ਕੇਂਦਰ ਵਿੱਚ ਦਾਖਲ ਹੋ ਕੇ ਫੌਜ ਨੂੰ ਇਸ ਲਹਿਰ ਨੂੰ ਕੁਚਲਣ ਦਾ ਹੁਕਮ ਦਿੱਤਾ ਸੀ। ਫੌਜੀ ਐਕਸ਼ਨ ਨੇ ਸਿੱਖਾਂ ਦੇ ਬਹੁਤ ਵੱਡੇ ਹਿੱਸੇ ਨੂੰ ਰੋਹ ਵਿੱਚ ਲੈ ਆਂਦਾ ਅਤੇ ਕੁਝ ਲੋਕ ਵਿਸ਼ਵਾਸ ਕਰਦੇ ਹਨ ਕਿ ਇਹ ਇੰਦਰਾ ਦੀ ਹੋਣੀ ਬਣੀ।

ਗੁੱਟ ਨਿਰਲੇਪਤਾ ਦੀ ਨੀਤੀ ਬਦਲੇਗੀ ਨਹੀਂ

ਸ੍ਰੀ ਰਾਜੀਵ ਗਾਂਧੀ ਨੇ ਗੁੱਟ ਨਿਰਲੇਪਤਾ ਦੀ ਨੀਤੀ ਵਿੱਚ ਕੋਈ ਤਬਦੀਲੀ ਨਾ ਕਰਨ ਦਾ ਐਲਾਨ ਕੀਤਾ ਹੈ। ਇਹ ਸਿਧਾਂਤ ਉਸ ਦੇ ਨਾਨਾ ਨੇ

ਭੋਪਾਲ ਵਿੱਚ ਟੈਂਕ ਮਿਲੇ ਪਾਣੀ ਨੇ ਤਬਾਹੀ ਕੀਤੀ

ਨਵੀਂ ਦਿੱਲੀ - ਭਾਰਤੀ ਸਰਕਾਰ ਦੇ ਵਿਗਿਆਨਕ ਸਲਾਹਕਾਰ ਨੇ ਇੱਕ ਰੀਪੋਰਟ ਵਿੱਚ ਕਿਹਾ ਹੈ ਕਿ ਸ਼ਾਇਦ ਗੈਸ ਟੈਂਕ ਵਿੱਚ ਪਾਣੀ ਦਾਖਲ ਹੋਣ ਕਰਕੇ 2000 ਲੋਕਾਂ ਦੀਆਂ ਜਾਨਾਂ ਗਈਆਂ ਹਨ। "ਸਿਰਫ਼ ਅੱਧੇ ਕਿਲੋ ਪਾਣੀ ਦੇ ਬਾਹਰੋਂ ਲੀਕ ਹੋਣ ਕਾਰਨ ਧਰਤੀ ਦੇ ਹੇਠਲੇ ਸਟੋਰੇਜ਼ ਵਿੱਚ ਮੀਥਾਇਲ ਆਈਸੋ-ਸਾਇਨੇਟ ਵਿੱਚ ਘੁਲਣ ਤੋਂ ਬਾਦ ਗੈਸ ਟੈਂਕ ਹੋ ਗਿਆ। ਜਿਸ ਨੇ ਸਾਰੇ ਟੈਂਕਾਂ ਨੂੰ ਧਰਤੀ ਤੋਂ ਅਸਲੀ ਜਗ੍ਹਾ ਤੋਂ ਹਿਲਾ ਦਿੱਤਾ ਅਤੇ ਕੰਕਰੀਟ ਤਹਿ ਵਿੱਚ ਤਰੇਜ਼ਾਂ ਪੈ ਗਈਆਂ।" ਇਹ ਖਬਰ ਪੀ. ਟੀ. ਆਈ. ਨੇ ਡਾ. ਐਸ ਵਾਰਦਰਾਜਨ ਦੀ ਲਖਨਊ ਵਿੱਚ ਭਾਰਤੀ ਸਾਇੰਸ ਕਾਂਗਰਸ ਦੀ ਮੀਟਿੰਗ ਵਿੱਚ ਕੀਤੀ ਗਈ ਰੀਪੋਰਟ ਅਨੁਸਾਰ ਛਾਪੀ ਹੈ। ਪੀ. ਟੀ. ਆਈ. ਦੀ ਰੀਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ 6000 ਪੀੜਤ ਲੋਕਾਂ ਨੇ ਮੱਧ ਪ੍ਰਦੇਸ਼ ਕਾਨੂੰਨੀ ਸਹਾਇਤਾ ਬੋਰਡ ਪਾਸ ਆਪਣੇ ਨਾਂ ਦਰਜ ਕਰਾਏ ਹਨ ਜੋ ਕਿ ਸਰਕਾਰ ਵੱਲੋਂ ਕਾਇਮ ਕੀਤੇ ਚਾਰ ਕੌਪਾਂ ਵਿੱਚ ਹਨ।

ਐਡਵਰਟਾਇਜ਼ਮਿੰਟ ਲਈ ਫੋਨ ਕਰੋ - ਭਵਖੰਡਨ 324-4381

ਚਾਲੂ ਕੀਤਾ ਅਤੇ ਉਸ ਦੀ ਮਾਂ ਨੇ ਇਸ ਦੇ ਨਕਸ਼ੇ ਕਦਮ ਉਪਰ ਅਮਲ ਕੀਤਾ ਸੀ ਪਰ ਮਿਸ਼ਨ ਗਾਂਧੀ ਦੇ ਆਲੋਚਕ ਉਸ ਨੂੰ ਅਕਸਰ ਮਾਸਕੋ ਵੱਲ ਝੁਕਾਅ ਰੱਖਣ ਦਾ ਦੋਸ਼ ਲਾਉਂਦੇ ਸਨ, ਜੋ ਉਹ ਗੁੱਸੇ ਨਾਲ ਮੁਕਰ ਜਾਂਦੀ ਸੀ।

ਮਿਸਟਰ ਗਾਂਧੀ ਨੇ ਜ਼ੋਰ ਦਿੱਤਾ ਕਿਹਾ ਉਸ ਦੀ ਸਰਕਾਰ ਦੱਖਣੀ ਏਸ਼ੀਆ ਦੇ ਗਵਾਂਦੀਆਂ ਨਾਲ ਸਬੰਧ ਸੁਧਾਰੇਗੀ, ਪਰ ਉਸ ਨੇ ਖਾਸ ਤੌਰ ਤੇ ਕਿਸੇ ਧਿਰ ਦਾ ਨਾਂ ਨਹੀਂ ਲਿਆ। ਭਾਰਤ ਦੇ ਪਾਕਿਸਤਾਨ, ਸ੍ਰੀ ਲੰਕਾ ਅਤੇ ਬੰਗਲਾ ਦੇਸ਼ ਨਾਲ ਸਬੰਧ ਉਲਝੀ ਤਾਣੀ ਵਰਗੇ ਹਨ ਅਤੇ ਮਿਸਟਰ ਗਾਂਧੀ ਨੇ ਕਿਹਾ ਕਿ ਉਹ ਸਮੱਸਿਆਵਾਂ; ਆਪਸੀ ਇਜ਼ਤ, ਪੂਰਨ ਬਰਾਬਰੀ ਅਤੇ ਦੋਸਤੀ ਦੇ ਆਧਾਰ ਤੇ ਹੱਲ ਕਰਨਾ ਚਾਹੁੰਦੇ ਹਨ।

ਹੈਗਡੇ ਕਰਨਾਟਕ ਦੇ ਕਾਰਜ-ਕਾਰੀ ਮੁੱਖ ਮੰਤਰੀ ਬਣੇ ਰਹਿਣਗੇ

ਬੰਗਲੌਰ - (ਯੂ. ਐਨ. ਆਈ.) ਕਰਨਾਟਕ ਦੇ ਮੁੱਖ ਮੰਤਰੀ ਸ੍ਰੀ ਰਾਮ ਕ੍ਰਿਸ਼ਨ ਹੈਗਡੇ ਰਾਜ ਅੰਦਰ ਆਉਂਦੀਆਂ ਅਸੈਂਬਲੀ ਚੋਣਾਂ ਤੱਕ ਕੌਮ ਚਲਾਉ ਮੁੱਖ ਮੰਤਰੀ ਵਜੋਂ ਆਹੁਦੇ 'ਤੇ ਬਣੇ ਰਹਿਣ ਲਈ ਸਹਿਮਤ ਹੋ ਗਏ ਹਨ। ਕਰਨਾਟਕ ਦੇ ਰਾਜਪਾਲ ਸ੍ਰੀ ਏ. ਐਨ. ਬੈਨਰਜੀ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਨਿਰਸੰਦੇਹ ਉਨ੍ਹਾਂ ਦੇ ਅਜਿਹਾ ਕਰਨ ਨਾਲ ਸੁਬਾਈ ਚੋਣਾਂ ਦੌਰਾਨ ਕਾਂਗਰਸ (ਆਈ) ਨੂੰ ਲਾਜ਼ਮੀ ਤੌਰ 'ਤੇ ਕੁੱਝ ਲਾਭ ਹੀ ਪਹੁੰਚੇਗਾ ਪ੍ਰੰਤੂ ਇਸ ਦੇ ਬਾਵਜੂਦ ਵੀ ਸੰਵਿਧਾਨਕ ਸੰਕਟ ਨੂੰ ਟਾਲਣ ਲਈ ਉਨ੍ਹਾਂ ਨੇ ਰਾਜਪਾਲ ਦੇ ਸੁਝਾਅ ਨੂੰ ਸਵੀਕਾਰ ਕਰ ਲਿਆ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਵਜ਼ਾਰਤ ਦੇ ਜਿਹੜੇ 5 ਮੈਂਬਰ ਪਾਰਲੀਮੈਨੀ ਚੋਣਾਂ ਦੌਰਾਨ ਚੋਣ ਹਾਰ ਗਏ ਹਨ, ਉਨ੍ਹਾਂ ਦੇ ਅਸਤੀਫਾ ਰਾਜਪਾਲ ਨੂੰ ਭੇਜ ਦਿੱਤੇ ਜਾਣਗੇ ਅਤੇ ਨਾਲ ਹੀ ਅਸਤੀਫਾ ਪੱਤਰਾਂ ਨੂੰ ਫੇਰੀ ਤੌਰ 'ਤੇ ਸਵੀਕਾਰ ਕਰ ਲਏ ਜਾਣ ਲਈ ਕਿਹਾ ਜਾਵੇਗਾ।

ਜਿਹੜੇ ਮੰਤਰੀਆਂ ਦੇ ਅਸਤੀਫੇ ਭੇਜੇ ਗਏ ਹਨ ਉਸਨੂੰ ਵਿੱਚ ਸ੍ਰੀ ਅਬਦੁੱਲ ਨਜ਼ੀਰ ਸਾਬ, ਬੀ. ਐਲ. ਗੋਜਾ, ਆਰ. ਐਲ. ਜਲਾਪਰ, ਪੀ. ਆਰ. ਜੀ. ਸਿਧੀਆ ਅਤੇ ਵੀ. ਪੀ. ਪਰਾਸ਼ ਦੇ ਨਾਂ ਸ਼ਾਮਲ ਹਨ।

ਇਹ ਪੁੱਛੇ ਜਾਣ ਤੇ ਕਿ ਉਨ੍ਹਾਂ ਨੇ ਤਾਂ ਕਿਹਾ ਸੀ ਕਿ ਉਹ ਇੱਕ ਦਿਨ ਲਈ ਵੀ ਹੋਰ ਵਧੇਰੇ ਮੁੱਖ ਮੰਤਰੀ ਦੇ ਪਦ ਤੇ ਨਹੀਂ ਰਹਿਣਗੇ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਵੁਕ ਆਦਰਸ਼ਵਾਦ ਦੇ ਰਵੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਦਾਅਵਾ ਵੀ ਉਵੇਂ ਹੀ ਜ਼ਿਆਦਾ ਸਹੀ ਨਹੀਂ ਸੀ ਜਿਵੇਂ ਕਿ ਚੋਣ ਨਤੀਜੇ ਆਉਣੇ ਸ਼ੁਰੂ ਹੋਣ ਤੇ ਉਨ੍ਹਾਂ ਦਾ ਇਹ ਕਹਿਣਾ ਕਿ ਉਹ ਕਿਸੇ ਵੀ ਸੂਰਤ ਵਿੱਚ ਅਸਤੀਫਾ ਨਹੀਂ ਦੇਣਗੇ।

ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਸਰਕਾਰ ਤੇ ਬਣੇ ਰਹਿਣ ਸਬੰਧੀ ਦਾਅਵਾ ਉਨ੍ਹਾਂ ਵੱਲੋਂ ਕੇਵਲ ਕਾਂਗਰਸ (ਆਈ) ਵੱਲ ਦਲ ਬਦਲੀ 'ਤੇ ਚੈਕ ਰੱਖਣ ਲਈ ਹੀ ਕੀਤਾ ਗਿਆ ਸੀ। "ਜੇਕਰ ਅਸੀਂ ਅਜਿਹਾ ਨਾ ਕਰਦੇ ਤਾਂ ਸ਼ਾਇਦ ਹੁਣ ਸਥਿਤੀ ਇਹ ਨਾਂ ਹੁੰਦੀ ਜੋ ਕਿ ਇਸ ਲਈ ਹੈ।"

ਇਹ ਪੁੱਛੇ ਜਾਣ 'ਤੇ ਕਿ ਉਹ ਕਾਰਪੋਰੇਸ਼ਨਾਂ ਅਤੇ ਬੋਰਡਾਂ ਦੇ ਚੇਅਰਮੈਨਾਂ ਦੇ ਅਸਤੀਫਿਆਂ ਦੀ ਮੰਗ ਕਰਨਗੇ ਜਾਂ ਨਹੀਂ, ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧ ਵਿੱਚ ਕਾਂਗਰਸ (ਆਈ) ਦੀ ਮੰਗ 'ਤੇ ਵਿਚਾਰ ਕਰਨਗੇ।

GURU BAZAAR

6529 Main St. (49th Ave.)

Vancouver, B.C.

Ph: 327-4422

Buy TWO Printed Suits for \$8.00 each & get THIRD suit FREE


Buy ONE printed Saree for \$20.00 & Get SECOND Saree \$10.00

ROKKO SAREES & FABRICS

6201 Fraser St. (46th Ave.)

Vancouver, B.C.

Ph: 327-3033



ROKKO SAREES



ROKKO SAREES



ROKKO SAREES



ROKKO SAREES

ਡਾ. ਬਲਦੇਵ ਪ੍ਰਕਾਸ਼ ਵੱਲੋਂ ਲਾਲਪੁਰਾ ਦੇ ਬਿਆਨਾਂ ਦੀ ਆਲੋਚਨਾ

ਅੰਮ੍ਰਿਤਸਰ - (ਪੀ. ਟੀ. ਆਈ.) ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਡਾ. ਬਲਦੇਵ ਪ੍ਰਕਾਸ਼ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਪ੍ਰੋ. ਸਿੰਘ ਲਾਲਪੁਰਾ ਦੇ ਉਸ ਬਿਆਨ ਦਾ ਗੰਭੀਰ ਨੋਟਿਸ ਲਿਆ ਹੈ ਜਿਸ ਵਿੱਚ ਸ੍ਰੀ ਲਾਲਪੁਰਾ ਨੇ ਕਿਹਾ ਸੀ ਕਿ ਆਨੰਦਪੁਰ ਸਾਹਿਬ ਦੇ ਮਤੇ ਨੂੰ ਪ੍ਰਵਾਨ ਕੀਤੇ ਬਿਨਾਂ ਕੇਂਦਰ ਨਾਲ ਗੱਲਬਾਤ ਨਹੀਂ ਕੀਤੀ ਜਾਵੇਗੀ। ਡਾ. ਬਲਦੇਵ ਪ੍ਰਕਾਸ਼ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਅਕਾਲੀ ਨੇਤਾਵਾਂ ਨੇ ਘਟਨਾਵਾਂ ਤੋਂ ਕੋਈ ਸਬਕ ਨਹੀਂ ਲਿਆ ਜਿਨ੍ਹਾਂ ਕਾਰਨ ਦੇਸ਼ ਦੀ ਮੌਜੂਦਾ ਸਥਿਤੀ ਬਣੀ ਹੋਈ ਹੈ।

ਡਾ. ਬਲਦੇਵ ਪ੍ਰਕਾਸ਼ ਨੇ ਕਿਹਾ ਕਿ ਦਲ ਦੇ ਮੌਜੂਦਾ ਰਵਈਏ ਕਾਰਨ ਕੋਈ ਵੀ ਪਾਰਟੀ ਉਨ੍ਹਾਂ ਦੀ ਮੱਦਦ ਕਰਨ ਲਈ ਤਿਆਰ ਨਹੀਂ ਹੈ।

ਆਂਧਰਾ 'ਚ ਗੈਸ ਲੱਭੀ

ਨਵੀਂ ਦਿੱਲੀ - (ਯੂ. ਐਨ. ਆਈ.) ਤੇਲ ਅਤੇ ਕੁਦਰਤੀ ਗੈਸ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਨਗਰ ਜ਼ਿਲੇ ਵਿੱਚ ਗੈਸ ਲੱਭੀ ਹੈ। ਇਹ ਕ੍ਰਿਸ਼ਨਾ ਡੈਲਟਾ ਦੇ ਨਾਂ ਨਾਲ ਜਾਣੇ ਜਾਂਦੇ ਇਲਾਕੇ ਵਿੱਚ ਇੱਕ ਵੱਡੀ ਲੱਭਤ ਹੈ। ਇਸ ਖੇਤਰ ਵਿੱਚ ਹੋਰ ਗੈਸ ਮਿਲਣ ਦੀਆਂ ਵੀ ਸੰਭਾਵਨਾਵਾਂ ਹਨ।

ਅਮਿਤਾਬ ਅਲਾਹਾਬਾਦ ਹੀ ਰਹੇਗਾ

ਨਵੀਂ ਦਿੱਲੀ - ਕਾਂਗਰਸ (ਆਈ) ਦੇ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਅਮਿਤਾਬ ਬਚਨ ਨੇ ਬੰਬਈ ਨੂੰ ਅਲਵਿਦਾ ਕਹਿ ਕੇ ਅਲਾਹਾਬਾਦ ਵਿੱਚ ਰਹਿਣ ਸਦਾ ਫੈਸਲਾ ਕੀਤਾ ਹੈ। ਹੁਣ ਉਹ ਬੰਬਈ ਦੀ ਥਾਂ ਅਲਾਹਾਬਾਦ ਵਿੱਚ ਵਸੇਗੇ ਸਮਾਂ ਬਿਤਾਇਆ ਕਰੇਗਾ। ਅਮਿਤਾਬ ਹਾਲੇ ਮੰਤਰੀ ਨਹੀਂ ਬਣਨਾ ਚਾਹੁੰਦੇ। ਇਸ ਲਈ ਇਸ ਬਾਰੇ ਉਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਹਰ ਪਿੰਡ ਵਿੱਚ ਪੀਣ ਵਾਲਾ ਪਾਣੀ, ਸਿੱਖਿਆ, ਬਿਹਤਰ ਜਨਤਕ ਤੇ ਡਾਕਟਰੀ ਸਹੂਲਤਾਂ ਮੁਹਈਆ ਕਰਵਾਉਣ ਲਈ ਯਤਨ ਕਰਨਗੇ। 'ਹੋ ਸਕਦਾ ਹੈ ਇਸ ਵਿਸ਼ੇ 'ਤੇ ਮੈਂ ਇੱਕ ਵੀ ਚਰਚਾ ਨਹੀਂ ਕਰਵਾਵਾਂ।'

ਫਿਲਮ ਸਟਾਰ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਸਿਹਤ ਠੀਕ ਠਾਕ ਹੈ ਅਤੇ ਚੋਣਾਂ ਦੀ ਸਰਗਰਮੀ ਨੇ ਇਸ ਉੱਤੇ ਕੋਈ ਮਾੜਾ ਅਸਰ ਨਹੀਂ ਪਾਇਆ। ਚੋਣਾਂ ਦੇ ਨਤੀਜੇ ਬਾਰੇ ਉਹ ਆਪ ਹੋਰਾਨ ਹਨ ਕਿਉਂ ਕਿ ਇੱਕ ਲੱਖ ਸਤਾਸੀ ਹਜ਼ਾਰ ਦੇ ਵਰਕ ਨਾਲ ਜਿੱਤਣ ਦੀ ਉਨ੍ਹਾਂ ਨੂੰ ਆਸ ਨਹੀਂ ਸੀ।

ਲੋਕ ਸਭਾ ਦਾ ਸੰਖੇਪ ਸਮਾਗਮ ਜਨਵਰੀ 'ਚ

ਨਵੀਂ ਦਿੱਲੀ, (ਪੀ. ਟੀ. ਆਈ.)—ਪਾਰਲੀਮੈਂਟ ਦਾ ਇੱਕ ਸੰਖੇਪ ਸਮਾਗਮ ਜਨਵਰੀ ਦੇ ਦੂਜੇ ਹਫ਼ਤੇ ਸੱਦਿਆ ਜਾ ਰਿਹਾ ਹੈ ਤਾਂ ਕਿ ਨਵੇਂ ਚੁਣੇ ਲੋਕ ਸਭਾ ਦੇ ਮੈਂਬਰ ਹਲਫ ਲੈ ਸਕਣ ਅਤੇ ਨਵੇਂ ਸਪੀਕਰ ਦੀ ਚੋਣ ਕੀਤੀ ਜਾ ਸਕੇ।

ਜਾਣਕਾਰ ਸੂਤਰਾਂ ਅਨੁਸਾਰ ਹਲਫ ਦਿਵਾਉਣ ਦਾ ਸਮਾਗਮ ਗਣਤੰਤਰ ਦਿਵਸ ਤੋਂ ਪਹਿਲਾਂ ਸਮਾਪਤ ਹੋ ਜਾਵੇਗਾ।

ਅੰਮ੍ਰਿਤਸਰ 'ਚ ਆਏ ਪਰਿਵਾਰਾਂ ਦੀ ਗਿਣਤੀ ਬਹੁਤ ਵਧੀ

ਅੰਮ੍ਰਿਤਸਰ - (ਵਿਸ਼ੇਸ਼ ਪ੍ਰਤੀਨਿਧ) ਇੱਥੇ ਹਰ ਰੋਜ਼ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਪੰਜਾਬੀ ਪਰਿਵਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਰਕਾਰੀ ਤੌਰ 'ਤੇ ਇਨ੍ਹਾਂ ਪਰਿਵਾਰਾਂ ਦੀ ਗਿਣਤੀ 300 ਦੱਸੀ ਗਈ ਹੈ ਇਨ੍ਹਾਂ 'ਚੋਂ ਬਹੁਤੇ ਮੱਧ ਸ਼੍ਰੇਣੀ ਨਾਲ ਸੰਬੰਧਿਤ ਹਨ।

ਪਿਛਲੇ ਪੰਦਰਵਾੜੇ ਦੌਰਾਨ ਇਹੋ ਜਿਹੇ ਪਰਿਵਾਰਾਂ ਦੀ ਗਿਣਤੀ ਵਧੀ ਹੈ। ਇਹ ਲੋਕ ਆਪਣੀ ਜਾਇਦਾਦ ਤੇ ਨੌਕਰੀਆਂ ਛੱਡ ਕੇ ਆਏ ਹਨ। ਉਹ ਇੱਥੇ ਨਵਾਂ ਘਰ ਬਣਾ ਰਹੇ ਹਨ। ਫਿਲਹਾਲ ਗੁਰੂ ਰਾਮਦਾਸ ਸਰਾਂ ਨੂੰ ਗੋਲੀਫ ਕੈਂਪ ਵਿੱਚ ਬਦਲ ਦਿੱਤਾ ਗਿਆ ਹੈ। ਸਰਾਂ ਵਿੱਚ ਕਰੀਬ 125 ਕਮਰੇ ਇਹੋ ਜਿਹੇ ਪਰਿਵਾਰਾਂ ਕੋਲ ਹੀ ਹਨ।

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਲੋਕਾਂ ਨੂੰ ਗਲਮ ਕੱਪੜੇ ਤੇ ਬਿਸਤਰੇ ਬਗੈਰ ਦੇ ਰਹੀ ਹੈ ਅਤੇ ਲੰਗਰ ਦਾ ਵੀ ਪ੍ਰਬੰਧ ਹੈ।

ਦਿਨ ਵੇਲੇ ਇਨ੍ਹਾਂ ਪਰਿਵਾਰਾਂ ਦੇ ਆਦਮੀ ਬਜ਼ਾਰਾਂ ਵਿੱਚ ਨਿਕਲ ਚੁੱਕੇ ਹਨ ਤਾਂ ਜੋ ਕੋਈ ਮਾੜਾ ਮੋਟਾ ਕੰਮ ਮਿਲ ਸਕੇ ਜਾਂ ਕੋਈ ਕਾਰੋਬਾਰ ਸ਼ੁਰੂ ਕੀਤਾ ਜਾਵੇ। ਕੁੱਝ ਲੋਕ ਦੁਕਾਨਾਂ ਜਾਂ ਪਲਾਟਾਂ ਦੀ ਤਲਾਸ਼ ਵਿੱਚ ਹੁੰਦੇ ਹਨ। ਕੁੱਝ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰ ਸ਼ਰਨ ਲੈ ਰੱਖੀ ਹੈ ਅਤੇ ਉਹ ਵੀ ਆਪਣਾ ਬਹੁਤਾ ਸਮਾਂ ਇਸ ਗੱਲ 'ਤੇ ਲਾਉਂਦੇ ਹਨ ਕਿ ਪੰਜਾਬ ਵਿੱਚ ਪੱਕੇ ਤੌਰ 'ਤੇ ਕਿਵੇਂ ਵਸਿਆ ਜਾਵੇ।

ਇਹ ਲੋਕ ਦਹਾਕਿਆਂ ਤੋਂ ਪੰਜਾਬ ਨੂੰ ਛੱਡ ਕੇ ਬਾਹਰਲੇ ਰਾਜਾਂ ਵਿੱਚ ਰਹਿ ਰਹੇ ਹਨ ਅਤੇ ਉਥੋਂ ਇਨ੍ਹਾਂ ਲੋਕਾਂ ਨੇ ਆਪਣਾ ਸ਼ਾਨਦਾਰ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ ਅਤੇ ਚੰਗੇ ਘਰ ਬਣਾਏ ਹੋਏ ਹਨ। ਪਰ ਸ਼੍ਰੀਮਤੀ ਗਾਂਧੀ ਦੇ ਕਤਲ ਪਿੱਛੋਂ ਹਿੰਸਕ ਦੰਗਿਆਂ ਨੇ ਇਨ੍ਹਾਂ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਪਾ ਦਿੱਤੀ ਹੈ ਜਦੋਂ ਮੈਂ ਰੁੜਕੀ ਦੇ ਇੱਕ ਸਿੱਖ ਵਿਅਕਤੀ ਨੂੰ ਪੁੱਛਿਆ ਕਿ ਉਹ ਹੁਣ ਇੱਥੇ ਕੀ ਕਰਨਾ ਚਾਹੁੰਦਾ ਹੈ ਤਾਂ ਉਸ ਨੇ ਲੰਬਾ ਹੱਕਾ ਲਿਆ ਅਤੇ ਕਹਿਣ ਲੱਗਾ ਕਿ ਮੇਰਾ ਜੀਅ ਕਰਦੇ ਕਿ ਕੋਈ ਛੋਟਾ ਜਿਹਾ ਹੋਟਲ ਸ਼ੁਰੂ ਕਰਾਂ, ਛੋਟੇ ਭਟੂਰੇ ਵੇਚਾਂ ਜਾਂ ਫਿਰ ਕੋਈ ਕੈਮਿਸਟ ਦੀ ਦੁਕਾਨ ਹੀ ਸ਼ੁਰੂ ਕਰਾਂ। ਉਸ ਨੇ ਦੱਸਿਆ ਕਿ ਉਸ ਦਾ ਦਵਾਈਆਂ ਵੇਚਣ ਦਾ ਬਹੁਤ ਵੱਡਾ ਕਾਰੋਬਾਰ ਸੀ ਅਤੇ ਇੱਥੋਂ ਤੱਕ ਕਿ ਉਹ ਪਟਰੋਲ ਪੰਪ ਦਾ ਵੀ ਮਾਲਕ ਸੀ। ਉਸ ਦਾ ਘਰ ਇੱਕ ਗੁਰਦੁਆਰੇ ਦੇ ਨਾਲ ਸੀ। ਜਦੋਂ ਭੀੜ ਨੇ ਹਮਲਾ ਕੀਤਾ ਤਾਂ ਉਹ ਜਾਨਾਂ ਬਚਾਉਣ ਲਈ ਭੱਜ ਗਏ ਤੇ ਸ਼ਹਿਰ ਵਿੱਚ ਸਾਰੇ ਦੇ ਸਾਰੇ ਪੰਜ ਗੁਰਦੁਆਰੇ ਸਾੜ ਦਿੱਤੇ ਗਏ।

ਹਰ ਰੋਜ਼ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਲੋਕ ਇੱਥੇ ਕੈਂਪਾਂ ਵਿੱਚ ਆਉਂਦੇ ਹਨ ਅਤੇ ਕੱਪੜਾ, ਕਣਕ, ਚੌਲ ਅਤੇ ਹੋਰ ਜ਼ਰੂਰੀ ਵਸਤਾਂ ਰਾਹੀਂ ਇਨ੍ਹਾਂ ਲੋਕਾਂ ਦੀ ਸਹਾਇਤਾ ਕਰਦੇ ਹਨ। ਸਿੰਘ ਸਾਹਿਬਾਨ ਦੀ ਅਪੀਲ 'ਤੇ ਫੁੱਲ ਚੜ੍ਹਾਉਣ ਵਾਲੇ ਲੋਕ ਇਨ੍ਹਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨਾ ਚਾਹੁੰਦੇ ਹਨ।

ਕਪੂਰਥਲਾ ਜ਼ਿਲ੍ਹਾ ਵਿੱਚ ਪਿੰਡ ਲੱਖਨਵੇ-ਪੱਛੇ ਪਿੰਡ ਤੋਂ ਕੜਾਕੇ ਦੀ ਠੰਢ ਵਿੱਚ ਲੋਕ ਇੱਥੇ ਪਹੁੰਚੇ ਅਤੇ ਉਹ ਆਪਣੇ ਨਾਲ ਰਜ਼ਾਈਆਂ, ਤਲਾਈਆਂ, ਪੱਗਾਂ ਕੱਪੜੇ ਅਤੇ ਬੱਚਿਆਂ ਦੇ ਸੂਟ ਲਿਆਏ ਅਤੇ ਬਾਹਰੋਂ ਆਏ ਪਰਿਵਾਰਾਂ ਨੂੰ ਉਨ੍ਹਾਂ ਨੇ 8400 ਰੁਪਏ ਨਕਦ ਵੀ ਦਿੱਤੇ। ਸ਼ਰੋਮਣੀ ਕਮੇਟੀ ਹਿੰਸਕ ਦੰਗਿਆਂ ਦੇ ਸ਼ਿਕਾਰ ਲੋਕਾਂ ਨੂੰ ਸਹਾਇਤਾ ਕਰਨ ਤੋਂ ਇਲਾਵਾ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨੂੰ ਵੀ ਮਾਲੀ ਸਹਾਇਤਾ ਦੇ ਰਹੀ ਹੈ ਜਿਨ੍ਹਾਂ ਦੇ ਪਰਿਵਾਰ ਇੱਥੇ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਦੌਰਾਨ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ ਸ਼ਰੋਮਣੀ ਕਮੇਟੀ ਦੇ ਕਰਮਚਾਰੀ ਵੀ ਸ਼ਾਮਲ ਹਨ।

ਫੌਜੀ ਕਾਰਵਾਈ ਵਿੱਚ ਜਿਨ੍ਹਾਂ ਲੋਕਾਂ ਦੀ ਜਾਇਦਾਦ ਨੂੰ ਨੁਕਸਾਨ ਪੁੱਜਾ, ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਸ਼ਰੋਮਣੀ ਕਮੇਟੀ ਨੇ ਇੱਕ ਸਕੀਮ ਤਿਆਰ ਕੀਤੀ ਹੈ। ਅਕਾਲ ਤਖਤ ਦੇ ਬਿਲਕੁਲ ਪਿੱਛੇ ਸ਼ਹੀਦ ਮਾਰਕੀਟ ਵਿੱਚ ਇਨ੍ਹਾਂ ਲੋਕਾਂ ਨੂੰ ਦੁਕਾਨਾਂ ਅਲਾਟ ਕੀਤੀਆਂ ਜਾਣਗੀਆਂ।

ਲੁਧਿਆਣਾ

ਲੁਧਿਆਣਾ (ਵਿਸ਼ੇਸ਼ ਪ੍ਰਤੀਨਿਧ): ਬਾਹਰਲੇ ਰਾਜਾਂ ਵਿੱਚੋਂ ਆਏ ਸਿੱਖ ਪਰਿਵਾਰਾਂ ਵਿੱਚੋਂ ਬਹੁਤੇ ਆਪਣੇ ਆਪਣੇ ਘਰਾਂ ਵੱਲ ਪਰਤਣਾ ਸ਼ੁਰੂ ਹੋ ਗਏ ਹਨ। ਲੋਕ ਸਭਾ ਦੀਆਂ ਨਿਰਪੱਖ ਚੋਣਾਂ ਨੇ ਅਤੇ ਸਰਕਾਰ ਦੇ ਬਣਨ ਪਿੱਛੋਂ ਸਿੱਖਾਂ ਵਿੱਚ

ਸੁਰੱਖਿਆ ਦੀ ਭਾਵਨਾ ਵਧੀ ਹੈ। ਉਹ ਇਹ ਮਾਂਗਸ਼ੁਸ਼ ਕਰਦੇ ਹਨ ਕਿ ਕੇਂਦਰ ਸਰਕਾਰ ਘੱਟ ਗਿਣਤੀ ਨੂੰ ਸੁਰੱਖਿਆ ਦੇਣ ਲਈ ਆਪਣਾ ਵਾਅਦਾ ਪੂਰਾ ਕਰੇਗੀ ਪਿਛਲੇ ਕੁੱਝ ਦਿਨਾਂ ਵਿੱਚ ਕਰੀਬ 100 ਪਰਿਵਾਰ ਲੁਧਿਆਣਾ ਤੋਂ ਪਰਤ ਗਏ ਹਨ। ਅਗਲੇ ਕੁੱਝ ਦਿਨਾਂ ਵਿੱਚ ਹੋਰ ਪਰਿਵਾਰ ਆਪਣੇ ਘਰਾਂ ਨੂੰ ਚਲੇ ਜਾਣਗੇ। ਇਨ੍ਹਾਂ 'ਚੋਂ ਬਹੁਤੇ ਲੋਕ ਦਿੱਲੀ ਨਾਲ ਸੰਬੰਧਿਤ ਸਨ।

31 ਅਕਤੂਬਰ ਤੋਂ ਪਿੱਛੋਂ ਪੰਜਾਬ ਵਿੱਚ ਆਏ 20 ਹਜ਼ਾਰ ਮਰਦ, ਔਰਤਾਂ ਤੇ ਬੱਚਿਆਂ ਵਿੱਚੋਂ ਇੱਕੋ ਲੁਧਿਆਣਾ ਜ਼ਿਲੇ ਵਿੱਚ ਤਿੰਨ ਹਜ਼ਾਰ ਪਰਿਵਾਰ ਆਏ। ਇਹ ਲੋਕ ਅੱਧ ਨਵੰਬਰ ਦੇ ਵਿੱਚ ਆਉਣਾ ਸ਼ੁਰੂ ਹੋਏ ਅਤੇ 22 ਦਸੰਬਰ ਤੱਕ ਆਉਂਦੇ ਰਹੇ। ਇਨ੍ਹਾਂ 'ਚੋਂ ਬਹੁਤੇ ਲੋਕਾਂ ਨੂੰ ਡਰ ਸੀ ਕਿ ਚੋਣ ਪ੍ਰਚਾਰ ਦੌਰਾਨ ਹਿੰਸਾ ਭੜਕਣ ਨਾਲ ਉਨ੍ਹਾਂ ਦੀਆਂ ਜਾਨਾਂ ਨੂੰ ਖਤਰਾ ਹੋਰ ਵਧ ਜਾਵੇਗਾ।

ਮੈਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਵੇਖਿਆ ਹੈ ਕਿ ਅਕਾਲੀ ਦਲ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਲਾਏ ਗਏ ਗੋਲੀਫ ਕੈਂਪਾਂ 'ਚੋਂ ਕੋਈ ਵੀ ਪਰਿਵਾਰ ਮੁੜ ਬਾਹਰ ਨਹੀਂ ਗਿਆ। ਸ਼ਹਿਰ ਦੇ ਗੁਰਦੁਆਰਿਆਂ ਵਿੱਚ ਕਰੀਬ ਇੱਕ ਦਰਜਨ ਰਿਲੀਫ ਕੈਂਪ ਹਨ ਅਤੇ ਇਨ੍ਹਾਂ ਕੈਂਪਾਂ ਵਿੱਚ ਰਹਿੰਦੇ ਬਹੁਤੇ ਲੋਕ ਗਰੀਬ ਤਬਕਿਆਂ ਨਾਲ ਸੰਬੰਧਿਤ ਹਨ। ਉਹ ਪੰਜਾਬ ਵਿੱਚ ਹੀ ਪੱਕੇ ਤੌਰ 'ਤੇ ਰਹਿਣਾ ਚਾਹੁੰਦੇ ਹਨ ਕਿਉਂਕਿ ਪਹਿਲੀਆਂ ਥਾਵਾਂ 'ਤੇ ਜਾ ਕੇ ਉਹ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ।

ਇਸ ਮਹੀਨੇ ਦੇ ਅੱਧ ਤੱਕ ਯੂ. ਪੀ., ਬਿਹਾਰ ਤੇ ਹੋਰਨਾਂ ਰਾਜਾਂ ਤੋਂ ਅਧਿਕਾਰੀਆਂ ਅਤੇ ਹੋਰ ਪਤਵੰਤੇ ਸੱਜਣਾਂ ਦੀ ਇੱਕ ਟੀਮ ਪੰਜਾਬ ਵਿੱਚ ਇਨ੍ਹਾਂ ਪਰਿਵਾਰਾਂ ਤੱਕ ਪਹੁੰਚ ਕਰੇਗੀ ਅਤੇ ਉਨ੍ਹਾਂ ਨੂੰ ਆਪੋ ਆਪਣੇ ਘਰਾਂ ਵੱਲ ਮੁੜ ਜਾਣ ਲਈ ਮਨਾਏਗੀ। ਇਹ ਅਧਿਕਾਰੀ ਸਿੱਖ ਪਰਿਵਾਰਾਂ ਨੂੰ ਪੂਰੀ ਪੂਰੀ ਸੁਰੱਖਿਆ ਦਾ ਵੀ ਭਰੋਸਾ ਦੇਣਗੇ।

ਜਲੰਧਰ

ਜਲੰਧਰ (ਵਿਸ਼ੇਸ਼ ਪ੍ਰਤੀਨਿਧ): ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਕੇ. ਕੇ. ਭਟਨਾਗਰ ਨੇ ਕਿਹਾ ਹੈ ਕਿ ਬਾਹਰਲੇ ਰਾਜਾਂ ਵਿੱਚੋਂ ਆਉਣ ਵਾਲੇ ਪਰਿਵਾਰਾਂ ਦੀ ਆਮਦ ਰੁਕ ਗਈ ਹੈ ਅਤੇ ਹੁਣ ਉਹ ਆਪੋ ਆਪਣੇ ਘਰਾਂ ਵੱਲ ਪਰਤ ਰਹੇ ਹਨ। ਉਨ੍ਹਾਂ ਦੱਸਿਆ ਹੈ ਕਿ ਇੱਕ ਪਰਿਵਾਰ ਦਿੱਲੀ ਲਈ ਰਵਾਨਾ ਹੋ ਚੁੱਕਾ ਹੈ ਅਤੇ ਇੱਕ ਕਾਨਪੁਰ ਵੱਲ।

ਹੁਸ਼ਿਆਰਪੁਰ

ਹੁਸ਼ਿਆਰਪੁਰ (ਪ. ਪ.) ਸ਼੍ਰੀਮਤੀ ਗਾਂਧੀ ਦੇ ਕਤਲ ਪਿੱਛੋਂ ਹੁਸ਼ਿਆਰਪੁਰ ਜ਼ਿਲੇ ਵਿੱਚ ਬਾਹਰਲੇ ਰਾਜਾਂ ਤੋਂ 63 ਪਰਿਵਾਰ ਆਏ। ਡਿਪਟੀ ਕਮਿਸ਼ਨਰ ਸ੍ਰੀ ਐਸ. ਆਰ. ਬੰਗੜ ਅਨੁਸਾਰ ਇਸ 'ਚੋਂ ਬਹੁਤੇ ਆਪਣੇ ਘਰਾਂ ਵੱਲ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਚਾਰ ਪਰਿਵਾਰ ਪਹਿਲਾਂ ਹੀ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ।

ਸੰਗਰੂਰ

ਸੰਗਰੂਰ (ਨ. ਪ. ਪ.) ਜ਼ਿਲ੍ਹਾ ਸੰਗਰੂਰ ਯੂਥ ਅਕਾਲੀ ਜੱਥੇ ਦੀ ਇੱਕ ਵਿਸ਼ੇਸ਼ ਮੀਟਿੰਗ 3 ਜਨਵਰੀ ਨੂੰ ਸਥਾਨਕ ਸਿੰਘ ਸਭਾ ਗੁਰਦੁਆਰਾ ਵਿਖੇ ਹੋਈ ਹੈ। ਇਸ ਵਿਸ਼ੇਸ਼ ਮੀਟਿੰਗ ਵਿੱਚ ਪਿਛਲੇ ਨਵੰਬਰ ਦੇ ਮਹੀਨੇ ਦਿੱਲੀ ਤੇ ਹੋਰਨਾਂ ਰਾਜਾਂ 'ਚੋਂ ਉਜੜ ਕੇ ਆਏ ਪੰਜਾਬੀਆਂ ਦੇ ਮੁੜ ਵਸੇਬੇ ਲਈ ਵਿਚਾਰ ਕੀਤੀ ਗਈ। ਜ਼ਿਲ੍ਹਾ ਕਨਵੀਨਰ ਰਣਜੀਤ ਸਿੰਘ ਬਾਲੀਆ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜ਼ਿਲ੍ਹਾ ਭਰ ਦੇ ਯੂਥ ਅਕਾਲੀ ਜੱਥੇ ਦੇ ਆਗੂਦੇਵਾਰ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ।

ਕੁੜੀ ਮੁੰਡਾ ਬਣੀ

ਸਰਹਿੰਦ - (ਪੱਤਰ ਪ੍ਰੇਰਕ) ਇੱਥੋਂ ਛੇ ਕਿਲੋਮੀਟਰ ਦੂਰ ਜ਼ਿਲ੍ਹਾ ਪਟਿਆਲਾ ਦੇ ਅਧੀਨ ਆਉਂਦੇ ਕਸਬੇ ਖਰੜਾ ਵਿਖੇ ਅਮਰਜੀਤ ਕੌਰ ਲੜਕੀ ਦਾ ਡਾਕਟਰੀ ਸਹਾਇਤਾ ਨਾਲ ਅਮਰਜੀਤ ਸਿੰਘ ਲੜਕਾ ਬਣ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਮਿਲੀ ਸੂਚਨਾ ਅਨੁਸਾਰ ਉਕਤ ਲੜਕੀ ਪਟਿਆਲੇ ਦੇ ਰਾਜਿੰਦਰਾ ਹਸਪਤਾਲ ਵਿੱਚ ਡਾਕਟਰ ਮਿੱਤਲ ਕੋਲੋਂ ਆਪਣੀ ਤਕਨੀਕੀ ਬਿਮਾਰੀ ਦਾ ਇਲਾਜ ਕਰਨ ਲਈ ਭਰਤੀ ਹੋਈ ਸੀ। ਕੁੱਝ ਕੁ ਮਹੀਨੇ ਬਾਅਦ ਡਾਕਟਰੀ ਇਲਾਜ ਤੋਂ ਉਸ ਵਿੱਚ ਲੜਕੇ ਵਾਲੇ ਚਿੰਨ੍ਹ ਦਿਖਾਈ ਦਿੱਤੇ ਜਿਸ ਤਹਿਤ ਉਹ ਲੜਕਾ ਬਣ ਸਕਦਾ ਸੀ।

ਇਸੇ ਹਫ਼ਤੇ ਦੌਰਾਨ ਡਾਕਟਰ ਵੱਲੋਂ ਆਖਰੀ ਅਪਰੇਸ਼ਨ ਕਰਨ ਲਈ 15 ਦਿਨ ਵਾਸਤੇ ਉਸ ਨੂੰ ਹਸਪਤਾਲ ਰੱਖਿਆ ਗਿਆ ਜਿੱਥੇ ਕਿ ਡਾਕਟਰ ਦੀ ਮਿਹਨਤ ਦਾ ਸਦਕਾ ਉਹ ਲੜਕਾ ਬਣ ਗਿਆ। ਇਲਾਕੇ 'ਚ ਇਸ ਗੱਲ ਦੀ ਕਾਫੀ ਚਰਚਾ ਹੈ।

NON-SMOKERS & SMOKERS




TOGETHER
WE ARE
STRONGER

NORTH AMERICAN LIFE

Permanent & Terms SUDESH KALIA
Plan

- * Life and Group Insurance
- * Retirement & Pension Plans
- * Company Pension and Health Benefit Plans
- * Estate Protection
- * Business & Mortgage Insurance

Ph. 685-9335



ਭਾਰਤ ਜਾਣ ਦੀ ਤਿਆਰੀ ਹੈ? East West Travel Ltd.

ਹਵਾਈ ਟਿਕਟਾਂ

ਸਾਰੇ ਹਰ ਏਅਰਲਾਈਨ ਦੀਆਂ
ਹਵਾਈ ਟਿਕਟਾਂ ਮਿਲਦੀਆਂ ਹਨ।



Special for India, Pakistan, Fiji and
West Indies.

Mike Brar

ਭਾਰਤ, ਪਾਕਿਸਤਾਨ, ਦੁਨੀਆਂ ਦੇ ਕਿਸੇ ਵੀ ਕੋਨੇ ਜਾਣ ਵਾਸਤੇ ਟਿਕਟਾਂ
ਲਈ ਆਪਣੇ ਹਰਮਨ ਪਿਆਰੇ ਈਸਟ ਵੈਸਟ ਟਰੇਵਲ ਨੂੰ ਯਾਦ ਰੱਖੋ ਜਿਥੇ
ਤੁਹਾਡੀਆਂ ਸਭ ਸਹੂਲਤਾਂ ਦਾ ਖਿਆਲ ਰੱਖਿਆ ਜਾਂਦਾ ਹੈ।

ਮਲਕੀਤ ਬਰਾੜ ਨੂੰ ਫੋਨ ਕਰੋ

Ph.(403)235-3661

#206-3517, 17 Ave. S.E. Calgary, Alta

T2A 0R5

ਪ੍ਰਧਾਨ ਮੰਤਰੀ ਦੇ ਸਟਾਫ਼ 'ਚ ਵੱਡੀ ਪੱਧਰ 'ਤੇ ਰੱਦਬਦਲ

ਨਵੀਂ ਦਿੱਲੀ - ਮਹਾਤਮਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਸਹਾਇਕ ਅਤੇ ਅੱਜ ਕੱਲ੍ਹ ਜਹਾਜ਼ਰਾਨੀ ਮੰਤਰਾਲੇ ਵਿੱਚ ਜਾਇਤ ਸਕੱਤਰ ਵਜੋਂ ਕੰਮ ਕਰਦੇ ਸ਼੍ਰੀ ਵੀ. ਐਸ. ਵੈਂਕਟਾਰਮਨ ਨੂੰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਵਿਸ਼ੇਸ਼ ਸਹਾਇਕ ਲਾਇਆ ਗਿਆ ਹੈ।

49 ਸਾਲਾਂ ਦੇ ਸ਼੍ਰੀ ਵੈਂਕਟਾਰਮਨ 1980 ਤੋਂ 1983 ਤੱਕ ਗ੍ਰਹਿ ਰਾਜ ਮੰਤਰੀ ਦੇ ਵਿਸ਼ੇਸ਼ ਸਹਾਇਕ ਵੀ ਰਹਿ ਚੁੱਕੇ ਹਨ। ਪ. ਟ. ਬ. ਅਨੁਸਾਰ ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਦੇ ਸਕੱਤਰ ਸ਼੍ਰੀ ਪੀ. ਕੇ. ਕੋਲ ਨੂੰ ਅਤੇ ਕੈਬਨਿਟ ਸਕੱਤਰ ਕ੍ਰਿਸ਼ਨਾ ਸਵਾਮੀ ਰਾਓ ਸਾਹਿਬ ਦੀ ਥਾਂ ਪਲਾਨਿੰਗ ਸਕੱਤਰ ਕੇ. ਵੀ. ਰਾਮਾ ਨਾਥਨ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਸ਼੍ਰੀ ਅਲੈਗਜ਼ਾਂਦਰ ਅਤੇ ਰਾਓ ਸਾਹਿਬ ਦੋਹਾਂ ਨੂੰ ਹੀ ਕੌਮਾਂਤਰੀ ਜਥੇਬੰਦੀਆਂ ਵਿੱਚ ਕੰਮ ਮਿਲੇ ਹਨ। ਸ਼੍ਰੀ ਅਲੈਗਜ਼ਾਂਦਰ ਯੂਨੀਡ ਨਾਲ ਅਤੇ ਰਾਓ ਸਾਹਿਬ ਵਿਸ਼ਵ ਬੈਂਕ ਨਾਲ ਸੰਬੰਧਤ ਹਨ। ਇਨ੍ਹਾਂ ਦੋ ਤਬਦੀਲੀਆਂ ਨਾਲ ਆਰਥਿਕ ਮਾਮਲਿਆਂ ਅਤੇ ਪਲਾਨਿੰਗ ਮੰਤਰਾਲਿਆਂ ਵਿੱਚ ਨਵੇਂ ਸਕੱਤਰ ਨਿਯੁਕਤ ਕਰਨੇ ਪੈਣਗੇ। ਇਸ ਦੌਰਾਨ ਕਈ ਸਕੱਤਰਾਂ ਦੇ ਵਿਭਾਗ ਬਦਲੇ ਜਾਣ ਦੀ ਸੰਭਾਵਨਾ ਹੈ।

ਸ਼੍ਰੀ ਪੀ. ਸੀ. ਅਲੈਗਜ਼ਾਂਦਰ ਨੂੰ 1980 ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਯੂਨੈਸਕੋ ਤੋਂ ਸੱਦ ਕੇ ਪ੍ਰਧਾਨ ਮੰਤਰੀ ਦਾ ਸਕੱਤਰ ਥਾਪਿਆ ਸੀ। ਉਸ ਇਸ ਕੰਮ ਵਿੱਚ ਕਾਫੀ ਸਫਲ ਰਹੇ, ਪਰ ਅਸਾਮ ਅਤੇ ਪੰਜਾਬ ਦੇ ਮਸਲੇ ਵਿੱਚ ਹਾਰ ਖਾ ਗਏ। ਰਾਓ ਸਾਹਿਬ ਕੈਬਨਿਟ ਸਕੱਤਰ ਦੇ ਤੌਰ ਤੇ ਪੰਜਾਬ ਅਤੇ ਅਸਾਮ ਸਮੱਸਿਆ ਨਾਲ ਸੰਬੰਧਤ ਸਨ। ਉਹ ਅਸਾਮ ਸਮੱਸਿਆ ਹੱਲ ਕਰ ਸਕਦੇ ਸਨ, ਪਰ ਬਹੁਤ ਸਾਰੇ ਦਖਲ ਕਾਰਨ ਅਜਿਹਾ ਨਾ ਹੋ ਸਕਿਆ।

ਪ੍ਰਧਾਨ ਮੰਤਰੀ ਦੇ ਨਵੇਂ ਥਾਪੇ ਗਏ ਵਿਸ਼ੇਸ਼ ਸਹਾਇਕ ਵੀ. ਐਸ. ਵੈਂਕਟਾਰਮਨ ਜਹਾਜ਼ਰਾਨੀ ਮੰਤਰਾਲੇ ਵਿੱਚ ਆਉਣ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਪਰਸੋਨਲ ਤੇ ਪ੍ਰਸ਼ਾਸਕੀ ਸੁਧਾਰ ਬਾਰੇ ਵਿਭਾਗ ਵਿੱਚ ਜਾਇੰਟ ਸੈਕਟਰੀ ਰਹਿ ਚੁੱਕੇ ਹਨ। ਉਹ ਲਾਲ ਬਹਾਦਰ ਸ਼ਾਸਤਰੀ ਨਾਲ ਗਿਆਰਾਂ ਸਾਲ ਤੱਕ ਕੰਮ ਕਰਦੇ ਰਹੇ ਸਨ। ਉਹ ਕਈ ਅਹਿਮ ਕੌਮਾਂਤਰੀ ਕਾਨਫਰੰਸਾਂ ਵਿੱਚ ਹਿੱਸਾ ਲੈ ਚੁੱਕੇ ਹਨ।

ਟਰੇਵਲ ਏਜੰਟ ਨੂੰ ਧੋਖਾਏਗੀ ਬਦਲੇ ਦੋ ਸਾਲ ਕੈਦ

ਮੋਰਿੰਡਾ: ਰੋਪੜ ਦੇ ਚੀਫ਼ ਜ਼ਿਲ੍ਹਾ ਮੈਜਿਸਟਰੇਟ ਐੱਫਲ ਐਸ. ਐਸ. ਕਾਲ ਨੇ ਸਥਾਨਕ ਨਰੇਵਲ ਏਜੰਟ ਗੁਰਬਖਸ਼ ਸਿੰਘ ਭੰਗੂ ਨੂੰ ਉਸ ਵਿਰੁਧ ਦਰਜ ਕੀਤੇ ਧੋਖਾਏਗੀ ਅਤੇ ਹੋਰਾਫੇਰੀ ਦੇ ਵਖ ਵਖ ਕੇਸਾਂ ਵਿਚ ਦੋ ਸਾਲ ਸਜ਼ਾ ਤੇ ਜੁਰਮਾਨਾ ਕੀਤਾ ਹੈ।

ਮੋਰਿੰਡਾ ਪੁਲੀਸ ਵਲੋਂ ਇਸ ਟਰੇਵਲ ਏਜੰਟ ਵਿਰੁਧ ਕੀਤੇ 7 ਕੇਸਾਂ ਦਾ ਇਕੱਠਾ ਚਾਲਾਨ ਦਵਾ 420-406 ਦੇ ਤਹਿਤ ਪੁਸ਼ ਕੀਤਾ ਗਿਆ ਜਿਸ ਵਿਚ ਉਨ੍ਹਾਂ ਬਹੁਤ ਲੋਕਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਵਿਚ ਰੁਜ਼ਗਾਰ ਦੇਣ ਦੇ ਬਹਾਨੇ ਨਾਲ ਉਨ੍ਹਾਂ ਤੇ ਲੋਖਾਂ ਰੁਪਏ ਇਕੱਠੇ ਕਰ ਲਏ ਅਤੇ ਬਾਅਦ ਵਿਚ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਲਾਹੇ ਲਾਉਂਦਾ ਰਿਹਾ। ਪਰ ਕਿਸੇ ਨੂੰ ਬਾਹਰ ਨਾ ਭੇਜਿਆ ਤੇ ਇਥੋਂ ਲਾਪਤਾ ਹੋ ਗਿਆ।

ਇਸ ਤੋਂ ਬਾਅਦ ਮੋਰਿੰਡਾ ਦੇ ਕੁਝ ਵਿਅਕਤੀਆਂ ਨੇ ਸਥਾਨਕ ਪੁਲੀਸ ਸਟੇਸ਼ਨ ਵਿਚ ਇਸ ਏਜੰਟ ਦੇ ਖਿਲਾਫ਼ ਲੋਖਾਂ ਰੁਪਏ ਦੀ ਹੋਰਾ ਫੇਰੀ ਦਾ ਕੇਸ ਦਰਜ ਕਰਵਾ ਦਿਤਾ ਜੋ ਫਰਾਰ ਹੋ ਗਿਆ ਸੀ। ਲੋਕਾਂ ਦੀ ਸ਼ਿਕਾਇਤ ਦੇ ਆਧਾਰ ਤੇ ਪੁਲੀਸ ਨੇ ਕੇਸ ਦਰਜ ਕਰਕੇ ਟਰੇਵਲ ਏਜੰਟ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ। ਮੈਜਿਸਟਰੇਟ ਨੇ ਫੈਸਲਾ ਸੁਣਾਂਦਿਆਂ ਉਕਤ ਟਰੇਵਲ ਏਜੰਟ ਨੂੰ ਦੋ ਸਾਲ ਦੀ ਕੈਦ ਅਤੇ 500 ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ।

ਅੱਠਵੀਂ ਲੋਕ ਸਭਾ ਦਾ ਸੈਸ਼ਨ ਫਰਵਰੀ ਦੇ ਤੀਜੇ ਹਫ਼ਤੇ

ਪਾਰਲੀਮੈਂਟ ਚੋਣਾਂ ਜਿੱਤਣ ਮਗਰੋਂ ਸਰਕਾਰ ਬਣਨ ਸਮੇਂ, ਜੇਤੂ ਵਿਲੱਖਣ ਕਠਾਕਾਰ ਦੀ ਦਿੱਲੀ ਵਿਚ ਹਾਜ਼ਰ ਹੋਏ। ਤਸਵੀਰ ਵਿਚ ਵਿਜੇਤੀ ਮਾਲੀ, ਸੁਨੀਲ ਦੱਤ

ਅਕਾਲੀ ਦਲ ਦਾ ਆਨੰਦਪੁਰ ਸਾਹਿਬ ਦਾ ਮੁਤਾ ਫਿਰਕੂ ਤੇ ਵੱਖਵਾਦੀ - ਸੀ. ਪੀ. ਐਮ.

ਜਲੰਧਰ - (ਯੂ. ਐਨ. ਆਈ; ਪੀ. ਟੀ. ਆਈ.) ਸੀ. ਪੀ. ਐਮ. ਦੇ ਸੂਬਾਈ ਸਕੱਤਰੇਤ ਨੇ ਕਿਹਾ ਹੈ ਕਿ ਅਕਾਲੀਆਂ ਦੇ ਅਨੰਦਪੁਰ ਸਾਹਿਬ ਮਤੇ ਦਾ "ਅਧਾਰ ਫਿਰਕੂ ਹੈ ਅਤੇ ਇਸ ਵਿੱਚ ਵੱਖਵਾਦ ਦੇ ਬੀਜ" ਵੇਖੇ ਜਾ ਸਕਦੇ ਹਨ। ਇਸੇ ਕਾਰਨ ਇਸ ਮਤੇ ਨੂੰ ਰਾਜਾਂ ਲਈ ਵੱਖ ਅਧਿਕਾਰਾਂ ਲਈ ਸਾਂਝੀ ਜੱਦੋ-ਜਹਿਦ ਦਾ ਅਧਾਰ ਨਹੀਂ ਬਣਾਇਆ ਜਾ ਸਕਦਾ।

ਇੱਕ ਬਿਆਨ ਵਿੱਚ ਸਕੱਤਰੇਤ ਦੇ ਮੈਂਬਰ ਸ਼੍ਰੀ ਗੁਰਚਰਨ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਅਤੇ ਦੇਸ਼ ਵਿੱਚ ਹੋਰਨਾਂ ਥਾਵਾਂ 'ਤੇ ਹੋਈਆਂ ਘਟਨਾਵਾਂ ਤੋਂ ਕੁੱਝ ਨਹੀਂ ਸਿੱਖਿਆ।

ਅਕਾਲੀ ਦਲ ਐਡਵਾਕੇਟ ਕਮੇਟੀ ਦੇ ਕਨਵੀਨਰ ਸੁਰਜਨ ਸਿੰਘ ਨੇਕੇਦਾਰ ਤੇ ਸ਼ਰੋਮਣੀ ਕਮੇਟੀ ਦੇ ਕਾਇਮ ਮੁਕਾਮ ਪ੍ਰਧਾਨ ਪ੍ਰੇਮ ਸਿੰਘ ਲਾਲਪੁਰਾ ਦੇ ਇਨ੍ਹਾਂ ਬਿਆਨਾਂ ਦਾ ਜ਼ਿਕਰ ਕਰਦਿਆਂ ਕਿ ਆਨੰਦਪੁਰ ਸਾਹਿਬ ਮਤੇ ਦੀ ਪ੍ਰਵਾਨਗੀ ਤੋਂ ਪਹਿਲਾਂ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ, ਸ਼੍ਰੀ ਰੰਧਾਵਾ ਨੇ ਕਿਹਾ ਕਿ ਅਕਾਲੀ ਨੇਤਾ "ਇਤਹਾਸਿਕਾਨਾ ਨਾਅਰਿਆਂ ਦੇ ਖਤਰਨਾਕ ਨਤੀਜਿਆਂ ਨੂੰ ਅਜੇ ਤੱਕ ਨਹੀਂ ਸਮਝ ਸਕੇ। @@@

ਉਨ੍ਹਾਂ ਕਿਹਾ ਕਿ ਅਕਾਲੀਆਂ ਦੇ "ਇਤਹਾਸਿਕ ਅਨਸਰਾਂ ਨਾਲ ਸਮਝੋਤੇ" ਤੋਂ ਦੇਸ਼ ਅਤੇ ਸਿੱਖ ਭਾਈਚਾਰੇ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਪਹੁੰਚ ਚੁੱਕਾ ਹੈ। ਉਨ੍ਹਾਂ ਅਨੁਸਾਰ ਹਾਲੀਆ ਲੋਕ ਸਭਾ ਚੋਣਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੋਸ ਪਹੁੰਚਾਉਣ ਦੇ ਕਿਸੇ ਵੀ ਯਤਨ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ।

ਉਨ੍ਹਾਂ ਨੇ ਅਕਾਲੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਅਨਸਰਾਂ ਦੀ ਨਿਖੇਧੀ ਕਰੇ ਜਿਹੜੇ ਭਾਰਤ ਦੇ ਭਾਰਤ ਤੋਂ ਬਾਹਰ ਦੇਸ਼ ਵਿਰੋਧੀ ਤੇ ਵੱਖਵਾਦੀ ਗਤੀਵਿਧੀਆਂ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਅਕਾਲੀ ਨੇਤਾਵਾਂ ਨੂੰ ਕਿਹਾ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਵਿੱਚ ਆਪਣੇ ਵਿਸ਼ਵਾਸ ਦਾ ਮੁਜ਼ਾਹਰਾ ਖੁਲ੍ਹ ਕੇ ਕਰਨ।

ਸ਼੍ਰੀ ਰੰਧਾਵਾ ਨੇ ਕੇਂਦਰ ਤੇ ਹੋਰਨਾਂ ਸੂਬਾਈ ਸਰਕਾਰਾਂ ਨੂੰ ਵੀ ਕਿਹਾ ਕਿ ਉਹ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦੇ ਜਾਨ ਮਾਲ ਦੀ ਹਿਫਾਜ਼ਤ ਯਕੀਨੀ ਬਣਾਉਣ।

ਇਸਤਰੀ ਅਕਾਲੀ ਦਲ ਨੇ ਮੀਟਿੰਗ ਸੱਦੀ

UNI ਅਨੁਸਾਰ ਇਸਤਰੀ ਅਕਾਲੀ ਦਲ ਨੇ ਖਾਲਸਾ ਪੰਥ ਦੀ ਸਿੰਘ ਸਾਹਿਬਾਨਾਂ ਦੇ ਰੋਲ ਬਾਰੇ ਮੀਟਿੰਗ ਸੱਦਣ ਦਾ ਐਲਾਨ ਕੀਤਾ ਹੈ। ਦਲ ਦੇ ਪ੍ਰਧਾਨ ਨੇ ਇਥੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਮੀਟਿੰਗ ਸੱਦਣਾ ਜ਼ਰੂਰੀ ਹੋ ਗਿਆ ਹੈ।

ਕਿਉਂਕਿ ਸਿੰਘ ਸਾਹਿਬਾਨਾਂ ਦੇ ਰੋਲ ਬਾਰੇ ਸਿੱਖਾਂ ਵਿੱਚ ਵੱਖਰੇ ਵੱਖਰੇ ਵਿਚਾਰ ਪੈਦਾ ਹੋ ਗਏ ਹਨ। ਬਿਆਨ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਾਰਸ਼ੁਖ ਵਿਅਕਤੀਆਂ ਵੱਲੋਂ ਆਪਣੇ ਸਿਆਸੀ ਹਿੱਤਾਂ ਅਤੇ ਅਸਵਲਤਾਵਾਂ ਲੁਕਾਉਣ ਲਈ, ਸਿੰਘ ਸਾਹਿਬਾਨਾਂ ਨੂੰ ਵਰਤਣ ਬਾਰੇ ਸਿੱਖ ਬੁਧ ਸਿੱਧੀ ਦੀ ਆਮ ਰਾਏ ਬਣ ਚੁੱਕੀ ਹੈ।



ਅਪਾਂਗ ਵਲੋਂ ਅਰੁਨਾਚਲ ਦੇ ਮੁਖ ਮੰਤਰੀ ਵਜੋਂ ਹਲਫ

ਈਟਾਨਗਰ: ਕਾਂਗਰਸ (ਆਈ) ਵਿਧਾਇਕ ਦਲ ਦੇ ਨੇਤਾ ਸ਼੍ਰੀ ਗਿਰੀਗ ਅਪਾਂਗ ਨੂੰ ਅਜ ਇਥੇ ਰਾਜ ਨਿਵਰਸ ਵਿਚ ਆਯੋਜਿਤ ਇਕ ਸਤਦਾ ਸਮਾਰੋਹ ਵਿਚ ਅਰੁਨਾਚਲ ਪ੍ਰਦੇਸ਼ ਦੇ ਮੁਖ ਮੰਤਰੀ ਦੇ ਅਹੁਦੇ ਦੀ ਸਹੁ ਚੁਕਾਈ ਗਈ। ਸਹੁ ਚੁਕਾਉਣ ਦੀ ਰਸਮ ਇਸ ਕੇਂਦਰੀ ਪ੍ਰਦੇਸ਼ ਦੇ ਉਪ ਰਾਜਪਾਲ ਸ਼੍ਰੀ ਟੀ. ਵੀ. ਰਾਜੇਸ਼ਵਰ ਨੇ ਅਦਾ ਕੀਤੀ। ਸ਼੍ਰੀ ਅਪਾਂਗ ਪਹਿਲਾਂ ਵੀ ਰਾਜ ਦੇ ਮੁਖ ਮੰਤਰੀ ਸਨ।

ਸਮਾਰੋਹ ਵਿਚ ਸਾਰੋਨਵੇਂ ਚੁਣੇ ਵਿਧਾਇਕ ਅਤੇ ਮੁਖ ਸਕੱਤਰ ਸਮੇਤ ਸਾਰੇ ਉਚ ਸਰਕਾਰੀ ਅਧਿਕਾਰੀ ਸ਼ਾਮਲ ਹੋਏ।

ਸ਼੍ਰੀ ਅਪਾਂਗ ਦੀ ਵਜ਼ਾਰਤ ਦੇ ਹੋਰਨਾਂ ਮੈਂਬਰਾਂ ਨੂੰ ਸ਼ੁੱਕਰਵਾਰ ਨੂੰ ਸਹੁ ਚੁਕਾਏ ਜਾਣ ਦੀ ਸੰਭਾਵਨਾ ਹੈ।

ਇਥੇ ਵਰਨਣਯੋਗ ਹੈ ਕਿ ਰਾਜ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ (ਆਈ) ਨੂੰ ਭਾਰੀ ਬਹੇਮਤ ਹਾਸਲ ਹੋਇਆ ਹੈ ਅਤੇ ਪਾਰਟੀ 30 ਮੈਂਬਰੀ ਸਦਨ ਵਿਚ 24 ਸੀਟਾਂ ਪ੍ਰਾਪਤ ਕਰਨ ਵਿਚ ਸਫਲ ਰਹੀ ਹੈ।

ਭਜਨ ਲਾਲ ਦਾ 'ਮੁਲਾਕਾਤੀ'

ਚੰਡੀਗੜ੍ਹ: ਹਰਿਆਣਾ ਦੇ ਇਕ 18 ਸਾਲਾਂ ਦੇ ਨੌਜਵਾਨ ਨੂੰ ਨੌਕਰੀ ਲਈ ਮੁਖ ਮੰਤਰੀ ਨੂੰ ਮਿਲਣ ਲਈ ਤਿੰਨ ਵਾਰ ਜੇਲ੍ਹ ਵਿਚ ਸਜ਼ਾ ਭੁਗਤਣੀ ਪਈ। ਫਤਿਹਬਾਦ ਦਾ ਇਹ ਬੇਰੁਜ਼ਗਾਰ ਨੌਜਵਾਨ ਸੰਤ ਲਾਲ, 17 ਅਪਰੈਲ 1983 ਵਿਚ ਸੁਰਖਿਆ ਗਾਰਡਾਂ ਦੀ ਪਰਵਾਨਗੀ ਨਾਲ ਮੁਖ ਮੰਤਰੀ ਨੂੰ ਮਿਲਿਆ ਅਤੇ ਸਰਕਾਰੀ ਨੌਕਰੀ ਲਗਵਾ ਦੇਣ ਦੀ ਮੰਗ ਕੀਤੀ। ਪਰ ਸੁਰਖਿਆ ਗਾਰਡਾਂ ਨੇ ਪੁਲੀਸ ਪਾਸ ਰਿਪੋਰਟ ਦਰਜ ਕਰਵਾ ਕੇ ਭਾਰਤੀ ਦੰਡਵਲੀ ਦੀ ਧਾਰਾ 109 ਅਧੀਨ ਉਸਨੂੰ ਗ੍ਰਿਫਤਾਰ ਕਰਵਾ ਦਿਤਾ।

ਜਦੋਂ ਪੁਲੀਸ ਨੇ ਕੁਝ ਦਿਨਾਂ ਮਗਰੋਂ ਉਸ ਨੂੰ ਛੱਡ ਦਿੱਤਾ ਤਾਂ ਉਹ ਮੁਖ ਮੰਤਰੀ ਨੂੰ ਮਿਲਣ ਲਈ ਗਿਆ। ਇਸ 'ਤੇ ਸੁਰਖਿਆ ਗਾਰਡਾਂ ਨੂੰ ਡਰ ਪੈਦਾ ਹੋ ਗਿਆ ਕਿ ਜੇ ਇਹ ਲੜਕਾ ਮੁੱਖ ਮੰਤਰੀ ਨੂੰ ਮਿਲਣ ਵਿਚ ਸਫਲ ਹੋ ਗਿਆ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਹੋ ਸਕਦੀ ਹੈ। ਇਸ ਲਈ ਉਨ੍ਹਾਂ ਸੀ. ਆਈ. ਡੀ. ਪਾਸ ਰਿਪੋਰਟ ਦਰਜ ਕਰਵਾ ਕੇ ਉਸਨੂੰ ਫਿਰ 29 ਅਕਤੂਬਰ 1983 ਨੂੰ ਗ੍ਰਿਫਤਾਰ ਕਰਵਾ ਦਿਤਾ। ਉਸਨੂੰ ਐਸ. ਡੀ. ਐਮ. ਗੁੜਗਾਉਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ 22 ਅਕਤੂਬਰ 1984 ਨੂੰ ਫਤਿਹਬਾਦ ਪੁਲਸ ਨੇ ਉਸ ਉਤੇ ਨਾਜਾਇਜ਼ ਦੇਸੀ ਪਿਸਤੌਲ ਪਾ ਕੇ ਤੀਜੀ ਵਾਰ ਜੇਲ੍ਹ ਭਿਜਵਾ ਦਿਤਾ।

ਸੰਤ ਲਾਲ ਨੇ ਦਸਿਆ ਕਿ ਹਰਿਆਣਾ ਦੇ ਮੁਖ ਮੰਤਰੀ ਭਜਨ ਲਾਲ ਨੂੰ ਮਿਲਣ ਲਈ ਪਿਛਲੇ ਦੋ ਸਾਲਾਂ 'ਚ ਉਸ ਨੇ ਚਾਰ ਵਾਰ ਕੋਥਿਬ ਕੀਤੀ ਅਤੇ 58 ਦਿਨਾਂ ਲਈ ਜੇਲ੍ਹ ਵਿਚ ਕੈਦ ਕਟਾਈ ਪਈ। ਇਹ ਨੌਜਵਾਨ ਉਤਸ਼ਾਹੀ ਹੈ। ਅਜੇ ਉਸ ਨੇ ਮੁੱਖ ਮੰਤਰੀ ਨੂੰ ਮਿਲਣ ਦਾ ਹੌਸਲਾ ਨਹੀਂ ਹਾਰਿਆ। ਉਸ ਦਸਿਆ ਕਿ ਉਸਨੂੰ ਹੁਣ ਭਾਵੇਂ ਨੌਕਰੀ ਮਿਲੇ ਜਾਂ ਨਾ ਮਿਲੇ ਉਹ ਇਕ ਵਾਰੀ ਮੁਖ ਮੰਤਰੀ ਨੂੰ ਮਿਲ ਕੇ ਆਪਣੀ ਰਾਮਕਥਾ ਸੁਣਾਉਣ ਵਿਚ ਜਰੂਰ ਸਫਲ ਹੋਵੇਗਾ।

ਚੋਣ ਕਮਿਸ਼ਨ 10 ਰਾਜਾਂ 'ਚ ਚੋਣਾਂ ਕਰਵਾਉਣ ਲਈ ਉਤਸੁਕ

LOOKING FOR

Custom Draperies

- *BLINDS
- *VERTICALS
- *DRAPERY HARDWARE
- *ALL KINDS OF FABRICS

LARGE SELECTIONS,
FRIENDLY SERVICE,
LOW LOW PRICES
FREE ESTIMATES &
INSTALLATION

VISIT OR CALL:

EXCLUSIVE FABRICS &
DRAPERIES [1978] LTD.

Tel: 325-7335

5965 Fraser St., Vancouver

ਕਰਤਾਰ ਫੋਟੋ ਸਟੂਡੀਓ

1 HOUR PHOTO SERVICE
KARTAR PHOTO STUDIO
6660 MAIN STREET, (at 51st Ave.)
VANCOUVER, B.C.

We Do Passport, 5 Mins.
Service, Portrait Photos &
Weddings

Ph. 321-7020

ਸਾ ਹਿ ਤ ਦ ਰ ਪ ਟ

ਕਹਾਣੀ

ਕੁੱਤੇ

□ ਹਰਭਜਨ ਹਾਂਸ

ਮੈਂ ਸਾਡੇ 'ਵੇਦਾਂ ਦੇ ਖਾਨਦਾਨ' ਦਾ ਚੌਥਾ ਵੇਦ ਚਰਚਾ ਹੋਣਾ ਸੀ, ਜੋ ਮੈਂ ਆਪਣੇ ਪਿਤਾ ਜੀ ਦੀ ਮਰਜ਼ੀ ਦੇ ਵਿਰੁੱਧ ਆਈ. ਐਫ. ਐਸ. ਦੇ ਇਮਤਿਹਾਨ 'ਚ ਨਾਂ ਬੈਠਾ ਹੁੰਦਾ। ਪਿਤਾ-ਪੁਰਖੀ ਕਹਾਣੀਆਂ 'ਚ ਮੈਂ ਸੁਣਿਆ ਕਿ ਮੇਰੇ ਪੜਦਾਦਾ ਜੀ ਨੇ ਲੋਕਾਂ ਨੂੰ ਤਵੀਰ, ਧਾਗੇ, ਰਾਖ, ਤੋਟੇ ਕਰ-ਕਰਕੇ ਸਿਹਤ ਬਖਸ਼ੀ, ਦਾਦੇ ਨੇ ਸੌਂਫ - ਜਵੇਟ ਦੇ ਕਾਹੜੇ ਪਿਆ ਬਿਮਾਰਾਂ ਨੂੰ ਬਿਮਾਰੀ ਤੋਂ ਨਿਜਾਤ ਦਿਵਾਈ ਤੇ ਖੁਦ ਨੂੰ ਗਰੀਬੀ ਤੋਂ! ਪਿਤਾ ਜੀ ਨੇ ਐਲੋਪੈਥੀ, ਐਲੋਪੈਥੀ ਤੇ ਯੂਨਾਨੀ ਦਵਾਵਾਂ ਦਾ ਸਹਾਰਾ ਲੈ ਕੇ ਪਨਤਰ ਵੇਦ ਦਾ ਖਿਤਾਬ ਖੱਟਿਆ। ਪਿਤਾ ਜੀ ਨੇ ਮੇਰੇ ਮਨ 'ਚ ਮੁਢ ਤੋਂ ਹਸਪਤਾਲ ਨਾਲ ਪਿਆਰ ਪੈਦਾ ਕਰਨ ਦੇ ਚਕਰ 'ਚ ਹਸਪਤਾਲ ਦੇ ਫੇਰੇ ਮਰਵਾਏ ਸ਼ੁਰੂ ਕਰ ਦਿਤੇ। ਪਰ ਮੈਂ ਜਾਂ ਤਾਂ ਗੈਰੀਆਂ - ਚਿਟੀਆਂ ਨਰਸਾਂ ਦੇ ਦਰਬਾਰ ਕਰਦਾ ਸੀ ਜਾਂ ਪਿਤਾ ਜੀ ਦੇ ਗਲ ਵਿਚ ਬੁਲਦੇ ਸਟੈਂਸ਼ਨ ਕੈਪ ਦੇ। ਦੁਖ ਤੇ ਦੁਖੀ ਮੈਂ 'ਲਾਡੇ' ਹੀ ਕੱਢੇ ਜਾਂਦੇ। ਮਹਾਤਮਾ ਬੁਧ ਦੇ ਬਾਪ ਦੇ ਨਕਸ਼ੇ - ਕਦਮਾਂ ਤੇ ਚਲ ਰਹੇ ਸਨ ਪਿਤਾ ਜੀ — ਸ਼ਾਇਦ!

ਪਰ ਪਿਤਾ ਜੀ ਦਾ ਕੋਈ ਉਦਮ ਵੀ ਮੇਰੇ ਮੇਰੇ ਨਾਂ ਆਇਆ। ਬੇਸ਼ੱਕ ਮੈਂ ਫੋਰੈਸਟ ਅਫਸਰ ਬਣ ਗਿਆ ਸੀ, ਪਰ ਉਹ ਚੀਖਦੇ ਰਹੇ ਕਿ ਮੈਂ ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਸ਼ੇਰਾਂ - ਬਘੇਰਾਂ ਜਾਂ ਕਿਕਰ - ਟਾਹਲੀਆਂ ਦੇ ਹਵਾਲੇ ਗਰ ਦਿਤੀ। ਹੋਰਾਂ ਲਈ ਮੈਂ ਜੰਗਲਾਤ ਮਹਿਕਮੇ ਦਾ ਉਚ-ਅਧਿਕਾਰੀ ਸੀ, ਪਰ ਪਿਤਾ ਜੀ ਲਈ ਜੰਗਲੀ ਜਾਨਵਰ ਤੋਂ ਵੱਧ ਕੁਝ ਵੀ ਨਹੀਂ ਸੀ ਮੈਂ!

ਵਿਲੀਅਮ ਵਰਡਜ਼ਵਰਥ ਦੀਆਂ ਕਵਿਤਾਵਾਂ ਵਾਲੀ 'ਕੁਦਰਤ' ਜਿਸ ਦੀ ਖੁਲੀ ਗਲਵਕਤੀ ਲਈ ਮੈਂ ਪਿਤਾ ਜੀ ਦੀਆਂ ਇਛਾਵਾਂ ਪੈਰਾਂ ਹੇਠ ਰੱਖਦਾ ਅੱਗੇ ਵਧਿਆ ਸੀ, ਫੋਰੈਸਟ - ਅਫਸਰ ਬਣਨ ਤੇ ਵੀ ਨਸੀਬ ਨਾਂ ਹੋਈ। ਲੰਹੇ ਤੇ ਬਜਰੀ ਦੇ ਬਣੇ ਆਫਿਸ-ਨੁਮਾ ਕੈਦਖਾਨੇ 'ਚ ਬੰਦ ਹੋ ਗਿਆ ਸੀ ਮੈਂ। ਜੰਗਲ ਦੇ ਨਾਮ ਤੇ ਚਾਰ ਬੋਰਨਵਿਲੀਆ ਦੀਆਂ ਵੇਲਾਂ ਜ਼ਰੂਰ ਕਿਸੇ ਮਾਲੀ ਨੇ ਆਫਿਸ ਦੀਆਂ ਦਿਵਾਰਾਂ ਤੇ ਚੜ੍ਹਾ ਰੱਖੀਆਂ ਸਨ। ਹਾਥੀਆਂ - ਘੋੜਿਆਂ ਤੇ ਸਵਾਰ ਹੋ ਕੇ ਸ਼ੇਰਾਂ-ਬਘਿਆੜਾਂ ਤੇ ਜੰਗਲੀ ਜੜੀ-ਬੂਟੀਆਂ ਦੇ ਸਰਵੇਖਣਾਂ ਦੇ ਸੁਪਨੇ ਲੈਣ ਵਾਲਾ ਮੈਂ ਦੁ-ਚਾਰ ਕਾਗਜ਼ਾਂ ਤੇ ਸਾਈਨ ਕਰਨ ਤੱਕ ਸੀਮਿਤ ਰਹਿ ਗਿਆ।

.....ਤੇ ਇਕ ਦਿਨ ਮੇਰੀ ਇਛਾਵਾਂ ਦੀ ਪੂਰਤੀ ਹੋ ਗਈ, ਜਦ ਮੇਰਾ ਤਵਾਦ ਤਬਾਦਲਾ ਸੱਚਮੁੱਚ ਦੇ ਜੰਗਲ 'ਚ ਹੋ ਗਿਆ। ਪੰਜਾਬ ਦੇ ਸਤਲੁਜ ਦਰਿਆ ਦੇ ਕੰਢੇ ਰਾਵਾਂ ਦੀਆਂ ਝੁਗੀਆਂ ਦੇ ਵਿਚਕਾਰ ਬੀੜ ਵਿਚ ਮੇਰਾ ਆਫਿਸ ਕਮ-ਰੈਜੀਸਟ੍ਰੇਸ਼ਨ ਸੀ। ਛੱਡੋ ਛੱਡਕ ਆਦਮੀ ਦੀਆਂ ਜ਼ਰੂਰਤਾਂ ਵਾਲਾ ਸਮਾਨ ਚੁਕ ਮੈਂ ਉਸ ਜਗਾ ਪਹੁੰਚ ਗਿਆ — ਜਿੱਥੇ ਕੁਦਰਤ ਸੀ, ਫੋਰੈਸਟ ਸੀ, ਤੇ ਸੀ ਗੈਲ ਇੰਡੀਆ। ਨੀਵੀਆਂ ਛੱਤਾਂ ਵਾਲੇ ਘਾਹ-ਫੂਸ ਦੇ ਕੱਚੇ ਬੈਂਚੇ, ਮਿੱਟੀ ਨਾਲ ਖੇਡਦੇ, ਮਿੱਟੀ ਖਾਂਦੇ ਤੇ ਮਿੱਟੀ 'ਚ ਲੱਥਪੱਥ ਨਿਆਣੇ, ਤਕੜੇ ਜੁੱਸੇ ਵਾਲੀਆਂ ਤੇ ਮਾਖਿਰੇ ਵਰਗੀ ਜਬਾਨ ਵਾਲੀਆਂ ਤੀਵੀਆਂ, ਤਿਖਤ - ਦੁਪਿਰੇ ਅੱਗ 'ਚ ਝੁਕਦੇ ਸ਼ਰਾਬ ਕੱਢਣ ਵਾਲੇ ਤੇ ਰਾਤ ਦੇ ਕੱਕਰ 'ਚ ਪੁਲਿਸ ਤੋਂ ਬਚਦੇ ਵੀਹ-ਵੀਹ ਕੌਹਾਂ ਤੱਕ ਗੱਡੇ ਵਰਗੇ ਸਾਈਕਲਾਂ ਤੇ ਨਸੇ ਦੀਆਂ ਟਿਊਬਾਂ ਲਜਾਣ ਵਾਲੇ ਰਾਮ ਸਿਖ! ਮੈਨੂੰ ਇਹ ਸਭ ਕੁਝ ਚੰਗਾ-ਚੰਗਾ ਲੱਗਿਆ - ਇਸੇ ਦੀ ਖਾਤਰ ਤਾਂ ਮੈਂ ਆਪਣੇ ਡਾਕਟਰ - ਬਾਪ ਸਾਹਮਣੇ ਇਨਕਲਾਬ ਦਾ ਨਾਅਰਾ ਬੁਲੰਦ ਕੀਤਾ ਸੀ।

ਆਪਣੇ ਮੁਕਾਮ ਤੇ ਪਹੁੰਚਿਆ ਤਾਂ ਮੇਰਾ ਸਵਾਗਤ - ਕਰਤਾ ਮੇਰਾ ਚਪੜਾਸੀ ਬੰਤਾ ਸੀ। ਦਫਤਰ ਦੇ ਅੰਦਰ ਵੜਦਿਆਂ ਮੈਂ ਭਾਪ ਗਿਆ ਕਿ ਲੰਬੇ ਸਮੇਂ ਤੋਂ ਇਥੇ ਕਿਸੇ ਅਤਸਰ ਦੀ ਨਿਯੁਕਤੀ ਨਹੀਂ ਹੋਈ। ਮਕੜੀਆਂ ਦੇ ਜਾਲੇ, ਕਿਸੇ ਸਸਪੈਂਸ - ਸਟੇਰੀ ਵਾਲੇ ਦਿਉ ਦਾ ਕਿਲਾ ਲਗ ਰਿਹਾ ਸੀ। ਸਵਾਈ ਉਪਰ ਘੰਟਾ ਲੰਬੇ ਲੋਕਚਰ ਨੇ ਬੰਤੇ ਤੇ ਐਨਾ ਕੁ ਅਸਰ ਜ਼ਰੂਰ ਕਰ ਦਿਤਾ ਕਿ ਉਸਨੇ ਰੈਸਟ-ਹਾਊਸ ਨੂੰ ਬੰਦ ਜੋਗਾ ਕਰ ਦਿਤਾ।

ਸਾਊ, ਗਰੀਬਤਾ ਜਿਹਾ, ਨਿੰਦੇ ਕੱਦ ਤੇ ਆਥਨੂਸੀ ਰੰਗ ਵਾਲਾ ਬੰਤਾ ਮੈਨੂੰ ਗਲਤੀ ਲੱਗਾ ਤੇ ਦੂਜੇ ਉਸਨੂੰ ਅਫਸਰ ਦੀ ਅਣਹੋਂਦ ਨੇ ਹੱਡ-ਹਰਾਮ ਬਣਾ ਦਿੱਤਾ ਸੀ - ਨਿੰਮ ਤੇ ਕਰੇਲਾ!

ਕੁਦਰਤ ਦੇ ਸਵਾਦ ਨੂੰ ਦੁਬਾਲਾ ਕਰਨ ਲਈ ਤੇ ਹੱਡਾਂ 'ਚ ਵੜੀ ਫਰ ਦੀ ਥਕਾਵਟ ਨੂੰ ਦੂਰ ਕਰਨ ਲਈ ਮੈਂ ਬੰਤੇ ਨੂੰ ਕਿਹਾ, "ਬੰਤੇ, ਪੀਣ-ਪਿਉਣ ਨੂੰ ਮਿਲ ਜਾਏਗੀ?"

"ਹੇਠਾਂ, ਕਰਤੀ ਗੱਲ, ਸਾਹਬ ਜੀ ਇਹ ਬੰਤਾ ਸ਼ਰਾਬ ਦਾ ਸਤਲੁਜ ਵਗਾਏ ਇਸ ਪਾਣੀ ਵਾਲੇ ਸਤਲੁਜ ਦੇ ਬਰਾਬਰ ਦੀ!"

"ਮੈਂ ਸਤਲੁਜ ਦੀ ਨਹੀਂ, ਬੋਤਲ ਦੀ ਗੱਲ ਕਰਦਾ!" ਪਰ ਬੰਤਾ ਪਹਿਲਾਂ ਜਾ ਚੁਕਾ ਸੀ।

"ਆਹ ਦੇਖੋ ਸਾਹਬ ਜੀ!" ਗਲ-ਟੁੱਟੀ, ਗੁੱਲ ਨਾਲ ਬੰਦ ਕੀਤੀ ਬੋਤਲ ਬੰਤੇ ਨੇ ਮੇਰੇ ਸਾਹਮਣੇ ਰਖਦੇ ਕਿਹਾ "ਨਿਰੀ ਅੱਗ ਆਂ ਅੰਗਰੇਜ਼ੀ ਤੇ ਅੰਗਰੇਜ਼ਾਂ ਦੀ ਮਾਂ ਅੰਦਰ ਵੜਦੀ ਮਹਾਣੀ - ਗੋਤਾ ਦੇ ਦਿੰਦੀ ਆ.....!"

"ਬੰਤੂ.....ਸ਼ਰਾਬ ਤਾਂ ਤੇਰੀ ਚੰਗੀ ਹੋਵੇ, ਜਿਵੇਂ ਤੂੰ ਕਹਿਨਾ ਪਰ ਇਹ ਬਰਤਣ? ਬੋਤਲ ਨੂੰ ਭਾਪਦਿਆਂ ਮੈਂ ਕਿਹਾ।

"ਹੇਠਾਂ, ਕਰਤੀ ਗੱਲ, ਸਾਹਬ ਜੀ ਕਹਿੰਦੇ ਆ ਇਕ ਅੰਗਰੇਜ਼ ਕਿਸੇ ਜੰਟ ਦੇ ਘਰੇ ਰੋਟੀ ਖਾਣ ਚਲਿਆ ਗਿਆ ਜੰਟ ਨੇ ਮੱਕੀ ਦੀ ਰੋਟੀ ਤੇ ਸਾਗ ਪਾ ਕੇ ਦੇ ਦਿੱਤਾ ਅੰਗਰੇਜ਼ ਨੇ ਉਂਗਲਾਂ ਨਾਲ ਸਾਗ ਚੱਟ ਕੇ ਰੋਟੀ ਜੰਟੀ ਦੇ ਮੱਥੇ ਮਾਰਕੇ ਕਿਹਾ, "ਯਹ ਲੋ ਆਪਕਾ ਬਰਤਨ ਬੈਕਯੂ!"

"ਇਸ ਪਿਸੇ-ਪਿਟੇ ਲਤੀਫੇ ਦੀ ਕੀ ਲੋੜ ਸੀ?" ਆਖਰ ਮੈਂ ਵੀ ਅਫਸਰ ਸੀ।

"ਹੀ.....ਹੀ.....ਤੁਸੀਂ ਪੀਓ ਸਰਾਬ ਹੀ!" ਕਹਿ ਬੰਤਾ ਓੜਲ ਹੋ ਗਿਆ।

ਬੰਤੇ ਦੀਆਂ ਪਕਾਈਆਂ ਮੋਟੀਆਂ-ਮੋਟੀਆਂ ਰੋਨੀਆਂ, ਅੱਧ - ਪੱਕੀ ਦਾਲ ਉਸ ਰਾਤ ਮੈਨੂੰ ਵਾਈਵ - ਸਟਾਰ ਹੋਟਲ ਦਾ ਖਾਣਾ ਲੱਕਿਆ। ਸਾਰੇ ਕੰਮ ਨਿਬੇੜ ਕੇ ਉਹ ਮੇਰੇ ਕੋਲ ਆ ਬੈਠਿਆ, "ਸਾਹਬ ਜੀ ਮੈਂ ਤੇ ਹੁਣ ਜਾਨਾਂ!"

"ਜਾਨਾਂ? ਕਿੱਥੇ?" ਮੈਂ ਹੋਰਾਨੂੰ ਹੁੰਦੇ ਕਿਹਾ।

"ਆਪਣੇ ਘਰ ਬਸਤੀ 'ਚ, ਸਾਹਬ ਜੀ!"

"ਕਿਉਂ? ਤੂੰ ਤਨਖਾਹ ਆਪਣੇ ਘਰ ਪੈਣ ਦੀ ਲੋਨਾਂ ਬਹੁਤ ਚਿਰ।

ਘਰ ਸੋਂ ਲਿਆ ਬੰਤੇ..... ਹੁਣ ਕੰਮ ਕਰਕੇ ਤਨਖਾਹ ਲੈਣ ਦਾ ਮੌਕਾ ਆ ਗਿਆ।"

"ਨਹੀਂ ਸਾਹਬ ਜੀ ਇਥੇ ਸੋਣਾ ਈ ਗਲਤ ਆ... ਤੁਸੀਂ ਵੀ ਮੇਰੇ ਨਾਲ ਚਲੋ.....ਬਸਤੀ 'ਚ!"

"ਕਿਉਂ.....ਇਥੇ ਕੀ ਰਾਤ ਨੂੰ ਸ਼ੇਰ ਪੈਂਦਾ?" ਹੋਰਾਨੀ ਨਾਲ ਪ੍ਰਸ਼ਾਨੀ ਵੀ ਦਿਮਾਗ ਤੇ ਆ ਪਈ।

"ਸ਼ੇਰ ਤੋਂ ਵੀ ਜਿਆਦੇ ਖਤਰਨਾਕ ਸਾਹਬ ਹੀ!ਇਥੇ ਭਿੰਦੇ ਦੀ ਰੂਹ ਭਟਕਦੀ ਆ.....! ਝਰ ਦੀ ਲਕੀਰਾਂ ਬੰਤੇ ਦੇ ਚਿਹਰੇ ਤੇ ਸਪਸ਼ਟ ਸਨ। ਰਸੋਈ 'ਚ ਕਿਸੇ ਬਰਤਨ ਦੇ ਖੜਕਾਟ ਨਾਲ ਉਸ ਦੀ ਲੋਰ ਨਿਕਲ ਗਈ ਤੇ ਚੀਖਿਆ, "ਉਹ ਆ ਗਿਆ.....!"

"ਤੂੰ ਡਰ ਨਾ ਬੰਤੇ.....ਮੇਰੇ ਕੋਲ ਰਾਈਫਲ ਹੋਗੀ ਆ," ਅਟੈਚੀ ਚੋਂ, ਆਪਣੀ ਰਾਈਫਲ ਕਵਦਿਆਂ ਮੈਂ ਕਿਹਾ, "ਇਹ ਭਿੰਦਾ ਕੌਂਦ ਆ ਬੰਤੇ?" ਬੰਤੇ ਦੀਆਂ ਪਾਈਆਂ ਬੁਝਾਰਤਾਂ ਗਹਿਰੀ ਤਰ੍ਹਾਂ ਮੇਰੇ ਮਸਤਕ ਤੇ ਛਾ ਗਈਆਂ।

"ਬੜੀ ਲੰਬੀ ਕਹਾਣੀ ਆ ਸਾਹਬ ਜੀ ਕਿਤੇ ਫੇਰ ਸੀ!" ਬੰਤੇ ਨੇ ਟਾਲਦਿਆਂ ਕਿਹਾ।

"ਨਹੀਂਅੱਜ ਹੀਗੱਲਾਂ ਕਰਾਂਗੇ ਤੇ ਤੇਰਾ ਡਰ ਜਾਂਦਾ ਰਹੇਗਾ!" ਮੈਂ ਫੋਕਾ ਲਾਲਚ ਦਿੰਦੇ ਕਿਹਾ।

"ਚੰਗਾ ਸਾਹਬ ਜੀ..... ਜਿਵੇਂ ਤੁਹਾਡੀ ਮਰਜ਼ੀ ਗੱਲ ਬਾਹਲਾ ਚਿਰਦੀ ਲੀਂ," ਬੰਤੇ ਨੇ ਆਸਦ ਜਮਾਂਦੇ ਕਿਹਾ, "ਇਸ ਬਸਤੀ ਤੋਂ ਦੂਰ.....ਇਕ ਸਰਦਾਰ ਦਾ ਘਰ ਹੈਤੇ ਉਸ ਸਰਦਾਰ ਦੀ ਇਕ ਧੀ ਸੀ ਦੀਪੀ!"

"ਹੂੰ!" ਹੁੰਗਾਰਾ ਭਰਦੇ ਮੈਂ ਕਿਹਾ

"ਸਰੀਫਮਸੂਮ..... ਜਿਵੇਂ ਕਿਸੇ ਘਾਹ ਤੇ ਪਿਆ ਤੁਲ ਦਾ ਤੁਬਕਾ ਹੋਵੇ.....ਉਹ ਇਕ ਮੁੰਡੇ ਨੂੰ ਪਿਆਰ ਕਰਦੀ ਸੀ!"

"ਪਿਆਰ ਕਰਦੀ ਸੀ?" ਮੈਂ ਵਿਚਕਾਰੋਂ ਕਟਦਿਆਂ ਕਿਹਾ, ਫੇਰ ਬੰਤੇ ਉਹ ਸਰੀਫਮਸੂਮ..... ਤੁਲ ਦਾ ਤੁਬਕਾ ਕਿ ਕਿਵੇਂ ਹੋਈ?

"ਹੇਠਾਂਕਰਤੀ ਗੱਲ.....ਪਿਆਰ ਕਰਦੀ ਸੀ ਕਿ ਡਾਕਾ ਮਾਰਦੀ ਸੀ?"

ਮੈਨੂੰ ਆਪਣੀ ਗੱਲ ਤੇ ਪਛਤਾਵਾ ਜ਼ਰੂਰ ਹੋਇਆ, ਪਰ ਤੀਰ ਬਾਣੋਂ ਨਿਕਲ ਚੁੱਕਾ ਸੀ। ਦਿਲ 'ਚ ਹੀ ਮੁਆਫੀ ਮੰਗਦਿਆਂ ਮੈਂ ਕਿਹਾ, "ਅਛਾ! ਫੇਰ.....ਉਹ ਮੁੰਡਾ ਕੌਣ ਸੀ?"

"ਉਹ ਮੁੰਡਾ ਭਿੰਦਾ ਹੀ ਤਾਂ ਸੀਗਾ!ਕਿਸੇ ਗਰੀਬ ਜੱਟ - ਪਰਿਵਾਰ ਦਾ ਹੁਸਿਆਰ ਫਰਜੰਦ..... ਸਾਹਿਬ ਜੀ! ਪਿਆਰ ਕਾਹਦਾ ਸੀਕੱਚੇ ਦੁੱਧ ਨਾਲ ਧੋਤਾ ਹੋਇਆ.....ਮੀਰ ਬਾਅਦੋਂ ਸਾਫ ਅਸਮਾਨ ਵਰਗੀ ਪਾਕ ਮਹੱਬਤ ਸਾਹਬ ਜੀ!ਆਗੇ ਆਪਣਾ ਦਫਤਰ ਉਨ੍ਹਾਂ ਦੀਆਂ ਬੋਤੀਆਂ ਜਿਹੀਆਂ ਮਿਲਟੀਆਂ ਦਾ ਮੁਕਾਮ ਸੀ.....ਪਰ ਸਾਹਬ ਜੀ! ਕੋਈ ਆਪਣੀ ਸ਼ੁੱਧ ਖਾਕੇ ਮੁਕਰਜੇ ਤਾਂ ਖੋਰੇ ਪਾਪ ਨਾਂ ਲੱਗੇ, ਪਰ ਉਹਨਾਂ ਦੀ ਮਹੱਬਤ ਦੀ ਸ਼ੁੱਧ ਖਾਕੇ ਮੁਕਰਨ ਵਾਲਾ ਕੋਈ ਫਰੋਬੀ ਤਾਂ ਨਰਕਾਂ ਟਾ ਜੀਮ ਹੋਵੇ!"

"ਹੂੰ!" ਬੰਤੇ ਦੇ ਮੂੰਹੋਂ ਨਿਕਲ ਰਹੇ ਅੰਲਕ੍ਰਿਤ ਸ਼ਬਦ ਮੇਰੇ ਲਈ ਅਚੰਭਾ ਸਨ ਪਰ ਬੰਤੇ ਦੇ ਮਲ ਦੀ ਦਸ਼ਾ ਕੋਈ ਪ੍ਰੇਮੀ ਜਾਂ ਪ੍ਰੇਮ - ਪੱਖੀ ਪਹਿਲਾਂ ਹੀ ਕਹਿ ਚੁਕਾ ਹੈ, 'ਮਹੱਬਤ' ਪ੍ਰੇਮੀਆਂ ਨੂੰ ਕੀ.....ਸਾਰੇ ਆਲੇ ਦੁਆਲੇ ਨੂੰ ਕਵੀ ਬਣਾ ਦਿੰਦੀ ਹੈ। "ਫੇਰ ਕੀ ਹੋਇਆ, ਬੰਤੇ?"

"ਹੋਣਾ ਕੀ ਹੈ ਸਾਹਬ ਜੀ ... ਉਹੀ ਹੋਇਆ ਜੋ ਸਦੀਆਂ ਤੋਂ ਹੁੰਦਾ ਆਇਆਜਦੋਂ ਦੇ ਜਵਾਨ ਦਿਲਾਂ 'ਚ ਮੁਹੱਬਤ ਜਨਮਦੀ ਹੈਬੁਢੇਪੇ ਅੰਦਰ ਨਵਰਤ ਦਾ ਨਾਗ ਫਟ ਫੈਸਾਉਂਦਾ ਹੈ..... ਤੇ ਉਸ ਨਾਗ ਨੇ ਪ੍ਰੇਮੀ - ਦਿਲਾਂ ਨੂੰ ਡੰਗਦੀ ਦੀ ਸ਼ੁੱਧ ਖਾਕੀ.....ਤੇ ਸਾਹਬ ਜੀ? ਦੀਪੀ ਆਪਣੇ ਪਿਆਰ ਤੋਂ ਸੱਤ ਸਮੁੰਦਰ ਪਾਰ ਕਨੇਡੇ ਚਲੀ ਗਈ। ਰੋਂਦੀ ਵਿਲਕਦੀ ਦੀਪੀ ਨੂੰ ਮਾਪਿਆਂ ਆਹ ਲਾਰਾ ਲਾ ਦਿੱਤਾ, ਉਥੇ ਪਹੁੰਚਕੇ ਤੂੰ ਭਿੰਦੇ ਦੇ ਕਾਗਜ਼ ਭਰਦੀ ਤੇ ਵਿਆਹ ਕਰਵਾਲਸ!

"ਵਿਆਹ ਹੋਇਆ?" ਕਹਾਣੀ ਦੀ ਬਰਕਰਾਰੀ ਰੱਖਣ ਲਈ ਮੈਂ ਕਿਹਾ।

"ਸਾਹਬ ਜੀ.....ਚੰਦ ਨੂੰ ਇਕ ਰਿਸ਼ੀ ਦੇ ਸਰਾਪ ਨਾਲ ਦਾਗ ਲੱਗ ਗਿਆ ਸੀਕਸੂਰ ਚੰਦਰਮਾਂ ਦਾ ਨਹੀਂ.....ਇੰਦਰ ਦੇਵਤਾਂ ਦਾ ਸੀ, ਤੇ ਸਾਹਬ ਜੀ। ਦੀਪੀ - ਭਿੰਦੇ ਦੀ ਮੁਹੱਬਤ ਦੇ ਚੰਦਰਮਾਂ ਨੂੰ ਦਾਗ ਲਾਉਣ ਵਾਲਾ ਦੇਵਤਾ ਨਹੀਂ, ਇਕ ਰਾਖਸ਼ ਸੀ! 44

"ਰਾਖਸ਼? ਕੌਣ ਸੀ ਉਹ?"

"ਉਹ ਵੀ ਦੋਖੀਆਂ ਦੇ ਇੰਜੜ ਦਾ ਇਕ ਲੋਲਾ ਸੀ..... ਇਹ ਕੁਤਾ ਦੀਪੀ ਦਾ ਕੋਈ ਰਿਸ਼ਤੇਦਾਰ ਵੀਰ - ਭਰਾ ਸੀ ਉਸ ਪਿਆਰ ਦੀ ਦੇਵੀ ਨੇਮੋਹ-ਮਮਤਾ ਦੀ ਤਸਵੀਰ ਨੇ ਜਵਾਨ -ਦਿਲ ਦੀ ਹਸਰਤ ਨੂੰ ਸਮਝਣ ਵਾਲਾ ਰਾਜਦਾਰ ਬਣਾਕੇ ਆਪਣੀ ਗਾਥਾ ਸੁਣਾਈ ਕਿ ਪ੍ਰੇਮ - ਰਾਹ 'ਚ ਪਏ ਟਿਥੇ-ਟੋਏ ਇਹ ਵੀਰ-ਭਰਾ ਹਟਾ ਦੇਵੇਗਾ। ਪਰ ਇਹ ਜਾਨਵਰ ਤੇ ਉਹ ਦੀ ਜਮਾਨੇ ਦੀ ਜੂਠ ਚਕਲਾ ਅੱਰਤ ਦੀਪੀ ਦੇ ਕਨੇਡੇ ਜਾਣ ਬਾਅਦ ਭੌਂਕੇ," ਆਹ ਨੰਗਾ ਜੱਟ!.....ਕਨੇਡਾ ਵਾਲੀ ਦੀਪੀ ਦੇ ਪਾਅ-ਪਾਸਕ ਵੀ ਨੀਂ ਦੀਪੀ ਦਾ ਵਿਆਹ ਰਾਜ ਨਾਲ ਹੋਵੇਗਾ!"

"ਇਹ ਰਾਜ ਕਿਥੋਂ ਰਾਹੂ-ਕੇਤੂ ਬਣ ਆ ਧਮਕਿਆ?" ਪਾਤਰਾਂ ਦੀ ਵਧਦੀ ਸੰਖਿਆ ਤੇ ਹੋਰਾਨੀ ਸੀ ਮੈਨੂੰ!

"ਸੁਣਿਆ ਸਾਹਬ ਜੀ, ਕੁੱਤੇ ਦੀ ਪ੍ਰੇਮ-ਵਿਆਹ ਨਾਲ ਲੱਭਤ ਉਹ ਪਕਰੇੜ ਜਿੰਨ੍ਹਾਂ ਜਾਅਲੀ ਕਾਗਜ਼ਾਂ ਨਾਲ ਕਨੇਡੇ ਪਹੁੰਚਣ ਦਾ ਉਪਰਾਲਾ ਕਰ ਰਹੀ ਸੀਤੇ ਪਹੁੰਚ ਵੀ ਗਈ ਹੈ.....ਉਸੇ ਰਾਜ ਦੀ ਬਰਕਤ ਸੀਤੇ ਅੱਜ ਉਹ ਈਦ ਦਾ ਚੰਦ ਵੀ ਉਸੇ ਰਾਜ ਦੀ ਮਿਹਰਬਾਨੀ ਨਾਲ ਹੁਣ, ਕਨੇਡੀਅਨ ਸਰਦਾਰ ਹੈ!"

"ਫੇਰ ਕੀ ਹੋਇਆ

"ਹੋਣਾ ਕੀ ਹੈ, ਸਾਹਬ ਜੀ!ਅਜਲਾਂ ਤੋਂ ਕੈਦੋਂ ਦੀ ਕਿਰਪਾ ਨਾਲ ਹੀਰਾਂ ਦੀਆਂ ਡੋਲੀਆਂ ਸੋਦਿਆਂ ਦੇ ਵਿਹੜਿਆਂ 'ਚ ਜਾਂਦੀਆਂ ਰਹੀਆਂ ਨੇਤੇ ਹੀਵਾ ਵਿਚਾਰੀ ਕਿਹੜੀ ਅਲੋਕਾਰ ਸੀ!"

"ਸ਼ਿਟ ਕੇਨੇਡਾ ਵਰਗੇ ਮੁਲਕ 'ਚ ਜਾਕੇ ਵੀ ਕੁੜੀ ਪ੍ਰੋਟੈਸਟ ਨਾਂ ਕਰ ਸਕੀ

ਕੁੱਜੇ 'ਚ ਸਮੁੰਦਰ

ਮਿਤਰ ਰਾਏ

ਸਵੇਰ ਦਾ ਚਾਹ ਪਾਣੀ ਪੀਣ ਉਪਰਾਂਤ ਧੁੱਪ ਦਾ ਨਿੱਘ ਲੈ ਰਿਹਾ ਸਾਂ ਕਿ ਡਾਕੀਏ ਨੇ ਦਰਵਾਜ਼ੇ ਦੇ ਛੋਕ ਵਿਚੋਂ ਕੁਝ ਡਾਕ ਅੰਦਰ ਸੁੱਟੀ। ਪਰਦੇਸ ਵਸਦਿਆਂ ਨੂੰ ਸਭ ਤੋਂ ਵੱਧ ਖੁਸ਼ੀ ਦੇਸ਼ਾਂ ਆਏ ਪੱਤਰ ਦੀ ਹੁੰਦੀ ਹੈ। ਪੱਤਰ ਜੋ ਕਿਸੇ ਜਿਹੜੀ ਦੇਸ਼ ਤੋਂ ਆਵੇ ਤਾਂ ਪੱਤਰ ਦੀ ਇਬਾਰਤ ਕਈ ਦਿਨ ਤੱਕ ਜਿਹਨ ਵਿਚ ਗੂੰਜਦੀ ਰਹਿੰਦੀ ਹੈ। ਡਾਕ ਦੇ ਖੜਕਾ ਤੋਂ ਮੈਂ ਕੋਈ ਵੱਡੀ ਵੱਸਤ ਡਾਕ ਰਾਹੀਂ ਆਉਣ ਦਾ ਅੰਦਾਜ਼ਾ ਲਾਇਆ।

ਡਾਕ ਵਿਚ 'ਕੁੱਜੇ 'ਚ ਸਮੁੰਦਰ' ਸਿਰਲੇਖ ਦੀ ਕਵਿਤਾਵਾਂ ਦੀ ਇਕ ਪੁਸਤਕ ਸੀ। ਕਵੀ ਦਾ ਨਾਂ 'ਜੋਗੇ'। ਹੁਣ ਤੱਕ ਜੋਗੀ, ਜੋਗ, ਜੋਗਾ ਆਦਿ ਨਾਂ ਤਾਂ ਕਈ ਵਾਰ ਸੁਣੇ ਸਨ 'ਜੋਗੇ' ਨਾਂ ਕੁਝ ਅਜੀਬ ਲਗਾ। ਇਹ ਜਾਨਣ ਦੀ ਜਿਹੜੀਆਂ ਵੀ ਜਾਗੀ ਕਿ 'ਜੋਗੇ' ਨੇ ਕਿਵੇਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ? ਪੁਸਤਕ ਦੇ ਪੱਨੇ ਮੈਂ ਅਲੋਚਕ ਦ੍ਰਿਸ਼ਟੀ ਕੋਣ ਤੋਂ ਨਹੀਂ ਸਗੋਂ ਪਾਠਕ ਦ੍ਰਿਸ਼ਟੀ ਕੋਣ ਤੋਂ ਪੜਨੇ ਆਰੰਭੇ। ਪੁਸਤਕ ਨਵਜੋਤ ਸਾਹਿਤ ਸੰਸਥਾ ਐਂਡ (ਜਲੰਧਰ) ਵਲੋਂ ਪ੍ਰਕਾਸ਼ਤ ਕੀਤੀ ਗਈ। ਪੁਸਤਕ ਦੀ ਸਮਧਰਪਣਾ ਪੜ ਕੇ 'ਕੁੱਜੇ 'ਚ ਸਮੁੰਦਰ' ਦੀ ਡੂੰਘਾਈ ਦਾ ਮੈਂ ਅੰਦਾਜ਼ਾ ਲਾਉਣ ਲਗਾ।

"ਉਹਨਾਂ ਲੋਕਾਂ ਦੇ ਨਾਂ ਜੋ ਜਾਤ, ਰੰਗ, ਮਜ਼ਹਬ ਤੋਂ ਉਪਰ ਉੱਠ ਕੇ ਸਿਰਫ ਮਨੁੱਖਤਾ ਨੂੰ ਪਿਆਰ ਕਰਦੇ ਹਨ।"

ਵਿਸ਼ੇਸ਼ ਕਰ ਹੁਣ ਦੇ ਸਮੇਂ ਜਦੋਂ ਮਨੁੱਖ ਮਨੁੱਖਤਾ ਨੂੰ ਮਜ਼ਹਬ ਦੇ ਨਾਂ ਤੇ ਇਕ ਦੂਜੇ ਨੂੰ ਮਾਰਨ ਦੀ ਹੋਂਦੀ ਹਰਕਤ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ ਇਹ ਸ਼ਬਦ ਹੋਰ ਵੀ ਸਾਰਥਕ ਹੋ ਜਾਂਦੇ ਹਨ। ਇਸ ਦੁਨੀਆਂ ਵਿਚ ਸਭ ਤੋਂ ਵੱਧ ਕਤਲ ਮਜ਼ਹਬ ਦੇ ਨਾਂ ਤੇ ਕੀਤੇ ਗਏ। ਅਗੇ ਮਜ਼ਹਬ ਮਨੁੱਖ ਨੂੰ ਬਚਾਉਂਦਾ ਤੇ ਉਪਰ ਚੁਕਦਾ ਸੀ। ਹੁਣ ਲਗਦਾ ਹੈ ਮਨੁੱਖ ਮਜ਼ਹਬ ਨੂੰ ਬਚਾ ਰਿਹਾ ਹੈ ਤੇ ਮਜ਼ਹਬ ਮਨੁੱਖ ਨੂੰ ਖੱਲੇ ਸੁੱਟ ਰਿਹਾ ਹੈ।

ਪੁਸਤਕ ਦੀ ਆਦਿਕਾ ਵਿਚ ਕਵੀ 'ਜੋਗੇ' ਲਿਖਦਾ ਹੈ—

"ਸਮੇਂ ਨਾਲ ਤੁਰਨਾ ਲੇਖਕ ਦਾ ਇਕ ਅਹਿਮ ਫਰਜ਼ ਹੁੰਦਾ ਹੈ ਕਿਉਂ ਕਿ ਇਸੇ ਸਮੇਂ ਨੇ ਅੱਗੇ ਜਾ ਕੇ ਇਤਿਹਾਸ ਬਣਨਾ ਹੁੰਦਾ ਹੈ। ਰੰਗ ਬਰੰਗੇ ਚੋਗੇ ਪਾਉਣ ਨਾਲ ਜਾਂ ਮੰਦਿਰ, ਮਸਜਦ, ਗੁਰਦੁਆਰੇ, ਚਰਚ ਜਾਣ ਨਾਲ ਹੀ ਕੋਈ ਆਸਤਕ ਨਹੀਂ ਬਣ ਜਾਂਦਾ; ਗੱਲ ਤਾਂ ਗੁੰਝਾਂ ਵਿਚ ਲਿਖੇ ਸੱਚ ਤੇ ਅਮਲ ਕਰਨ ਦੀ ਹੈ। ਆਸਤਕ ਨਾਸਤਕ ਦਾ ਮਾਪਦੰਡ ਕਹਿਣੀ ਅਤੇ ਕਰਨੀ ਤੇ ਨਿਰਭਰ ਹੈ। ਪਰਮ ਨੇ ਮਨੁੱਖ ਨੂੰ ਇਨ੍ਹਾਂ ਹਸਾਇਆ ਨਹੀਂ ਜਿੰਨਾ ਰਵਾਇਆ ਹੈ। ਮਹਾਨ ਸਾਇੰਸਦਾਨ ਗੈਲੀਲੀਓ, ਅਤਾਲਵੀ, ਦਾਰਸ਼ਨਕ ਬਰੂਨੋ, ਮਾਰਟਨ ਲੂਥਰ ਵਰਗੀਆਂ ਜੁੱਗ ਪਲਟਾਉ ਸ਼ਖਸੀਤਾਂ ਨੂੰ ਧਾਰਮਿਕ ਜਨੂਨ ਦੇ ਹੱਥਾਂ ਵਿਚ ਬਲੀ ਦੇ ਬੱਕਰੇ ਬਣਨਾ ਪਿਆ। ਮੈਂ ਅਪਣੀ ਸੋਚ ਅਨੁਸਾਰ ਆਖਿਰ ਇਸ ਨਿਰਣੇ ਤੇ ਪਹੁੰਚਿਆਂ ਹਾਂ ਕਿ ਜਿਹੜੇ ਮਨੁੱਖਾਂ ਨੇ ਆਪਣੀ ਭਰਪੂਰ ਜਾਣਕਾਰੀ, ਖੁਲ ਦਿਲੀ, ਦਲੀਲ ਬਾਜ਼ੀ, ਵਿਗਿਆਨਿਕ ਸੂਝ ਅਨੁਸਾਰ ਨਾਸਤਕਤਾ ਦੇ ਸਿਧਾਂਤ ਨੂੰ ਅਪਣਾਇਆ ਹੈ, ਦੁਨੀਆਂ ਦੇ ਸੂਝਵਾਨ ਮਨੁੱਖ ਕਹੇ ਜਾ ਸਕਦੇ ਹਨ ਅਤੇ ਉਹ ਵੀ ਜਿਨ੍ਹਾਂ ਨੇ ਪਰਮ ਨੂੰ ਅਪਣਾ ਕੇ ਮਨੁੱਖਤਾ ਦੇ ਹੱਕਾਂ ਲਈ ਜੰਗ ਲੜੀ ਹੈ।

ਕਵਿਤਾ ਵਿਚ ਡੂੰਘਾਈ ਉਸ ਹੱਦ ਤੱਕ ਹੀ ਹੋਣੀ ਚਾਹੀਦੀ ਹੈ ਕਿ ਉਹ ਪਾਠਕ ਦੀ ਸੋਚ ਨੂੰ ਤਿੱਖਿਆਂ ਕਰ ਸਕੇ। ਇਨ੍ਹਾਂ ਨਹੀਂ ਕਿ ਪਾਠਕ ਕਵਿਤਾ ਤੋਂ ਹੀ ਮੂੰਹ ਮੋੜ ਲਵੇ। ਸਮੇਂ ਦੀ ਲੋੜ ਸਮਝਦਿਆਂ 'ਜੋਗੇ' ਨੇ ਅਪਣੀ ਪੁਸਤਕ ਵਿਚ ਵਧੇਰੇ ਕਵਿਤਾਵਾਂ ਪਰਮਾਂ ਜਾਂ ਪਰਮਾਂ ਦੇ ਨੇਕਦੇਹਾਂ ਬਾਰੇ ਹੀ ਸ਼ਾਮਲ ਕੀਤੀਆਂ ਹਨ। (ਪੰਨਾ ੫੩)

ਦਿਲ ਤੜਪਦੇ ਨੇ ਈਕਣ, ਜਿਉਂ ਤੜਪਦੇ ਨੇ ਪਾਰੇ,
ਧਰਤੀ ਦੀ ਤੜਪ ਸਾਰੀ, ਕਲਮਾਂ ਦੇ ਕਰ ਹਵਾਲੇ।

.....ਆਪਣੀ ਮਰਜ਼ੀ ਦੇ ਵਿਆਹ ਲਈ!"

"ਹੇਠਾਂਕਰਤੀ ਗੱਲਸਾਹਬ ਜੀ। ਧਰਤੀ ਕੇਨੇਡਾ ਦੀ ਆ ਤਾਂ ਕੀ ਹੋਇਆਜਾਈ ਤਾਂ ਇਸੇ ਮੁਲਕ ਦੀ ਆਂ ਆਹ ਮੁਲਕ ਦੀਆਂ ਧੀਆਂ ਦੀ ਵੀ ਕੋਈ ਜੂਨ ਆ ਸਾਹਬ ਜੀਸੁਣਿਆ ਜਾਲਮ ਤੋਂ ਜਾਲਮ ਬੰਦੇ ਦੀਆਂ ਤੋਂ ਜਾਲਮ ਬੰਦੇ ਨੂੰ ਵਾਂਸੀ ਲਾਉਣ ਵੇਲੇ ਉਹਤੋਂ ਉਹਦੀ ਆਖਰੀ ਖਾਸ ਪੁਛੀ ਜਾਂਦੀ ਹੈ ਪਰ ਆਹ ਮੁਲਕ ਦੀਆਂ ਧੀਆਂ ਤਾਂ ਗਹਿਰੀਆਂ ਨੇਜਿਧਰ ਜੀਅ ਚਾਹਿਆ ਹੋਕ ਦਿਤੀਆਂਕਿਸੇ ਸਿਰ ਮਾਰ ਦਿਤਾ ਤਾਂ ਬਿਖਾਸ਼ਨ ਹਿਲ ਜਾਂਦੇ ਨੇ ਆਨਾਂ - ਬਾਨਾਂ ਦਾ ਦਿਵਾਲਾ ਨਿਕਲ ਜਾਂਦਾ.....ਸਾਹਬ ਜੀ!

"ਤੇ ਭਿੰਦੇ ਦਾ ਕੀ ਬਣਿਆ?"

"ਬਣਨਾਂ ਕਾ ਜੀ ਆਹ ਦਫਤਰ ਦੀਆਂ ਕੰਧਾਂ ਚੋਂਅੱਗ ਬੀੜ ਦੇ ਦੁਖਤਾਂ ਚੋਂਅੱਗ ਵਕਦੇ ਸਤਲੁਜ ਵਗਦੇ ਸਤਲੁਜ ਦੇ ਪਾਣੀ ਚੋਂ ਦੀਪੀ ਲਭਦਾ ਰਿਹਾ ਪਰ ਦੀਪੀ? ਸੋਨੇ ਦੇ ਪਿਜਰੇ 'ਚ ਫੜਫੜਾ ਰਹੀ ਸੀਦੂਰ.....ਬਹੁਤ ਤੇ ਸਾਹਬ ਜੀ! ਅੱਗ ਪਾਣੀ ਦੀਆਂ ਲਹਿਰਾਂ ਉਹਦੀ ਦੀਪੀ ਬਣ ਗਈਆਂ ਤੇ ਇਕ ਰੋਜ਼ ਭਿੰਦਾ ਇਨ੍ਹਾਂ ਲਹਿਰਾਂ 'ਚ ਸਮਾ ਗਿਆਉਸ ਆਤਮ - ਹੱਤਿਆ ਕਰ ਲਈ! 44

ਬੰਤਾ ਚੁਪ ਹੋ ਗਿਆ। ਰਾਤ ਦੇ ਸਨਾਟੇ 'ਚ ਮੌਤ ਵਰਗੀ ਚੁੱਪ ਛਾ ਗਈ। ਮੇਰੀਆਂ ਅੱਖਾਂ ਚੋਂ ਹੁੰਝ ਮੁਕਤ ਹੋ ਚਿਹਰੇ ਤੇ ਆ ਪਏ।

"ਬੰਤੇ! ਦੀਪੀ ਦੇ ਉਸ ਰਿਸ਼ਤੇਦਾਰ ਵੀਰ-ਭਰਾ ਨੂੰ ਤੂੰ ਕੁਤਾ ਕਿਉਂ ਕਹਿਨਾ?ਕੁਤਾ ਤਾਂ ਬੜੀ ਵਫ਼ਾਦਾਰ ਚੀਜ਼ ਹੈ।"

"ਸਾਹਬ ਜੀ, ਨਿਕੇ ਹੁੰਦਿਆਂ ਕੁਤੇ ਨੇ ਮੈਨੂੰ ਲੱਤੋਂ ਫੜ ਲਿਆ ਸੀਮੇਰਾ ਪਜ਼ਾਮਾ ਲੀਰੇ-ਲੀਰ ਤੇ ਲੱਤ ਲਹੁ-ਲਹਾਣ। ਮੈਂ ਵੱਡਾ ਹੋ ਗਿਆਨੌਕਰੀ ਤੇ ਲੱਗ ਗਿਆਪਜ਼ਾਮੇ ਦੀ ਥਾਂ ਮੈਂ ਹੁਣ ਸਰਕਾਰ ਦੀ ਦਿਤੀ ਖਾਕੀ ਪੈਂਟ ਪਾਉਨਾਂ..... ਉਸ ਪਜ਼ਾਮੇ ਨਾਲੋਂ ਸੋ ਗੁਣਾ ਚੰਗੀ ਹੈ ਮੇਰੀ ਆਹ ਪੈਂਟਪਰ ਪੈਂਟ ਪਾਉਣ ਨਾਲ ਵੀ ਕੁੱਤੇ ਦੇ ਦੰਦਾਂ ਦੇ ਲੱਤ ਤੇ ਪਏ ਦਾਗ ਓਵੇਂ ਹੀ ਖੜ੍ਹੇ ਨੇ.....ਮਿਟੇ ਨਹੀਂ ਸਾਹਬ ਜੀ!"

ਸਾ ਹਿ ਤ ਦ ਰ ਪ ਣ

ਮਲਕਾ ਦਾ ਇਕ ਬਾਂਦਰ

ਅਜਮੇਰ ਰੋਡੇ

ਬਾਂਦਰ ਹੋਸੇ ਮੁਸਕੜੀਆਂ।

ਮਲਕਾ ਗੋਦੀ ਖਿਲਾਂ ਖਾਂਦਾ
ਬਾਂਦਰ ਹੋਸੇ ਮੁਸਕੜੀਆਂ
ਬਸ ਇਕ ਦੋ ਛੱਡੀਆਂ ਫੁੱਲਝੜੀਆਂ
ਘਰੀਂ ਘਰੀਂ ਚੰਗਿਆੜੇ ਪੈਣਾਂ ਲੈ ਵੜੀਆਂ।

ਟੋਪੀਆਂ ਸੱਤ ਸਮੁੰਦਰ ਪੈਣਾਂ ਨ ਟਲੀਆਂ
ਏਸ ਨਗਰ ਵੀ ਆ ਵੜੀਆਂ
ਸੁੱਤੇ ਬਿਛੁਆਂ ਕੰਨੀ ਫੂਕਾਂ ਮਾਰਗੀਆਂ।
ਵਾਂਗ ਫੁਹਾਰੇ ਜਹਿਰਾਂ ਉਠੀਆਂ
ਸੰਗ ਵਰੇਲੇ ਤੁਰ ਪਈਆਂ
ਮਸਾਂ ਮਸਾਂ ਜੋ ਉਠੀਆਂ ਪੈਣਾਂ
ਵਾਂਗ ਕਰੁੰਬਲ ਤੁਕ ਗਈਆਂ।
ਖੁੰਬਾਂ ਵਾਂਗਰ ਉਠ ਖੜੋਤੇ
ਲੋਕ ਅਜਨਬੀ ਕਦੇ ਨ ਤੋਕੇ
ਜਣੇ ਖਣੇ ਨੂੰ ਮਾਰਨ ਧੋਕੇ।
ਜੇ ਕਿਸੇ ਚਾਨਣ ਦੀ ਗੱਲ ਤੋਰੀ
ਓਥੇ ਭੇ ਦੀ ਮੱਸਿਆ ਓੜੀ
ਹਸਨ ਰਹੀਮ ਤੇ ਮੇਵਾ ਸਿੰਘ ਦੀ
ਖਿਚ ਕੇ ਏਹਨਾ ਕੰਘੜੀ ਤੋੜੀ।

ਕਲੁ ਬੁਝੀ ਅਜ ਫੇਰ ਜਗੀ
ਬਸ ਜਗਦੀ ਬੁਝਦੀ ਭੜਕ ਪਈ
ਹੋਇਆ ਢੇਰੀ ਕਲਸ ਸੁਨਿਹਿਰੀ
ਲੱਖ ਦਿਲਾਂ ਚੋਂ ਲਾਟ ਬਲੀ
“ਧੋਤੀ ਟੋਪੀ ਜਮੁਨਾ ਪਾਰ”
“ਕੱਛ ਕੜਾ ਕੰਘਾ ਕਿਰਪਾਨ
ਭੋਜ ਦਿਆਂਗੇ ਪਾਕਿਸਤਾਨ”
ਸਟੇ ਸੀਸ ਦੇ ਟੋਪੀ ਉਡੀ
ਸਟੇ ਸੀਸ ਪੱਗ ਰਾਖ ਹੋਈ
ਮੁੜ ਸੈਤਾਲੀ ਨੇ ਅੱਖ ਮਾਰੀ
ਮਲਕਾ ਅੰਦਰੋਂ ਖੁਸ਼ ਹੋਈ
ਸਿਰਾਂ 'ਚ ਭਰਿਆ ਉਂਦੂਕਾਰਾ
ਨ ਮਲਕਾ ਦੀ ਅੱਖ ਪਛਾਨਣ
ਅੱਖਾਂ ਉਤੇ ਪੱਟੀ ਬੰਨ੍ਹੀ
ਇਕ ਦੂਜੇ ਦੀਆਂ ਭੰਨੀ ਜਾਵਣ ਪੁੜਪੜੀਆਂ
ਮਲਕਾ ਗੋਦੀ ਖਿਲਾਂ ਖਾਂਦਾ

ਮਲਕਾ ਫੁੰਘੀ ਸੈਨਤ ਮਾਰੇ
ਬਾਂਦਰ ਨੱਚੇ ਨਾਚ ਨਚਾਵੇ
ਜਦ ਮਲਕਾ ਦੀ ਇਛਾ ਪੂਰੀ
ਉਸ ਨੇ ਬਾਂਦਰ ਨੂੰ ਨੀ ਕਹਿਣਾ
ਬੱਬੂ ਤੇਰੀਆਂ ਚੰਦ ਘੜੀਆਂ
ਮਲਕਾ ਗੋਦੀ ਖਿਲਾਂ ਖਾਂਦਾ
ਬਾਂਦਰ ਹੋਸੇ ਮੁਸਕੜੀਆਂ।

ਮੰਨ ਲਉ

ਜੇ ਧਰਮ ਨਾਂ ਹੁੰਦਾ
ਤਾਂ ਔਰੰਗਜ਼ੇਬ

ਨਮਾਜ਼ ਪੜਦਾ ਪੜਦਾ
ਐਲਾਨ ਨਾਂ ਕਰਦਾ
ਹਿੰਦੂ ਸਿਖਾਂ ਦੇ ਕਤਲ ਬਾਰੇ
ਜਿਹਨੇ ਆਪਣੇ ਸ਼ਬਦ ਕੋਸ਼ ਵਿਚ ਲਿਖਿਆ
ਹਿੰਦੂ ਦਾ ਅਰਥ ਕਾਫ਼ ਰ !
ਜੇ ਧਰਮ ਨਾਂ ਹੁੰਦਾ
ਤਾਂ ਸ਼ਾਇਦ ਬਚ ਹੀ ਜਾਂਦੇ
ਨੀਵੀਂ ਜਾਤ ਦੇ ਲੋਕ
ਕੰਨਾਂ 'ਚ ਪਿਘਲੇ ਸਿੱਕੇ ਪੁਵਾਉਣ ਤੋਂ ।
ਸ਼ਾਇਦ ਨਾ ਹੀ ਚਲਦੀ
ਅਰਬ ਤੇ ਯਹੂਦੀਆਂ ਦੀ ਲੜਾਈ ।
ਤੇ ਟਾਲੇ ਜਾ ਸਕਦੇ ਸੀ
ਯੂਧ ਦੇ ਮੰਡਲਾਉਂਦੇ ਬਦਲ ।
ਧਰਮ ਜੀ
ਅਸੀਂ ਅਜੇ ਭੁੱਲੇ ਨਹੀਂ
ਸੰਨ ਸੱਤਾਲੀ ਦੇ ਦੰਗੇ
ਤੇ ਯੂਰਪ 'ਚ ਪੋਪਾਂ ਦੇ ਪੰਗੇ
ਤੇ ਹੁਣ
ਕਿਉਂ ਤੁਰ ਪਿਆਏਂ ਫੇਰ
ਭਰਾਵਾਂ ਭਰਾਵਾਂ 'ਚ
ਹਿੰਦੂ, ਸਿੱਖ, ਦੀਆਂ ਲਕੀਰਾਂ ਖਿਚਣ
ਤੇ ਫਿਰਕੂ ਹਨੇਰੀਆਂ ਝੁਲਾਉਣ

ਫਿਰ ਅਸੀਂ

ਸੱਪਾਂ ਦੀਆਂ ਬਰਮੀਆਂ ਤੇ ਆ ਖੜੇ
ਪਰ ਉਹ ਸ਼ਿਵ ਦੇ 'ਉਪਾਸਕ'
ਹੱਥਾਂ 'ਚ ਤ੍ਰਿਸ਼ੂਲ ਲਈ ਆ ਧਮਕੇ ।
ਇਸ ਤੋਂ ਬਾਅਦ
ਅਸੀਂ

ਜਾਨਵਰਾਂ ਦੇ ਸਰਦਾਰ
ਬਾਜ਼ਾਂ ਤੇ ਨਿਸ਼ਾਨੇ
ਲਜੇ ਟਿਕਾਏ ਹੀ ਸਨ
ਕਿ ਗੁਰੂ ਗੋਬਿੰਦ ਸਿੰਘ ਦੇ ਨਕਲੀ 'ਸਿੰਘ'
ਸਾਡੇ ਸਾਹਮਣੇ ਗਤਕਾ ਖੇਡਣ ਆ ਲੱਗੇ
ਅਸੀਂ ਸਮਝਾਇਆ—
ਸਿੰਘ !
ਚਿੜੀਆਂ ਦਾ ਇਕ ਦਿਨ
ਬੀਜ ਨਾਸ ਹੋ ਜਾਵੇਗਾ
ਪਰ ਉਹ ਸੁਖ ਦੇ ਨਸ਼ੇ 'ਚ ਕਹਿੰਦੇ ਰਹੇ —
ਚਿੜੀਆਂ ਦਾ ਕੋਈ ਨਹੀਂ
ਪਰ ਬਾਜ਼ਾਂ ਦਾ ਬੀਜ ਨਾਸ
ਨਹੀਂ ਹੋਣਾ ਚਾਹੀਦਾ ।

ਚੜ੍ਹ ਜਾਣ ਫਾਂਸੀਆਂ ਤੇ, ਮੰਨਣ ਨਾ ਈਨ ਕੋਈ,
ਆਰੇ ਨਾ ਜਾਣ ਚੀਰੇ ਦੇਗਾਂ ਜਾਣ 'ਚ ਉਬਾਲੇ।
ਜੀਓ ਜੇ ਹਜ਼ਾਰ ਬਰਸਾਂ ਦੱਸੇ ਕਰੋਗੇ ਫਿਰ ਕੀ ?
ਪੈਰੀਂ ਰਹੇ ਜੇ ਬੋੜੀ, ਜੀਥਾਂ ਨੂੰ ਰਹਿਣ ਤਾਲੇ।

ਗਈ। ਉਸਨੇ ਬੜੀ ਤੇਜ਼ੀ ਨਾਲ ਦੋ - ਤਿੰਨ ਕਦਮ ਆਪਣੇ ਭਰਾ ਦੇ ਘਰ ਵੱਲ ਨੂੰ
ਪੁੱਟੇ ਲੇਕਿਨ ਹਿਚਕਿਚਾ ਕੇ ਰਹਿ ਗਈ। ਆਪਣੀ ਗੋਤਾ ਕਰਕੇ ਨੀਲਮ
ਆਪਣੇ ਭਰਾ ਨੂੰ ਪਿਆਰ - ਭਰੀਆਂ ਝਲਚਾਈਆਂ ਅੱਖਾਂ ਨਾਲ ਦੇਖਦੀ ਰਹੀ
ਲੇਕਿਨ ਉਸਨੂੰ ਗਲਵਕਤੀ ਨਾਂ ਪਾ ਸਕੀ। ਉਹ ਇਨ੍ਹਾਂ ਸਦਮਿਆਂ ਨਾਲ ਪਾਗਲ
ਪਾਗਲ ਹੋ ਗਈ। ਬੱਚੇ ਉਸਦੇ ਢੀਮਾਂ ਮਾਰਦੇ ਲੇਕਿਨ ਉਹ ਆਪਣੇ ਜਿੰਦਗੀ ਦੇ
ਰਸਤੇ ਤੇ ਚੱਲੀ ਜਾ ਰਹੀ ਸੀ। ਇਕ ਦਿਨ ਅਚਾਨਕ ਬਾਜ਼ਾਰ ਵਿਚ ਉਸਦੀ
ਨਜ਼ਰ ਸਫੈਦ ਕੱਪੜੇ ਪਾਈ ਇਕ ਵਿਅਕਤੀ ਤੇ ਪਈ ਜੋ ਉਸ ਸ਼ਹਿਰ ਵਿਚ ਜੱਜ
ਸੀ। ਨੀਲਮ ਦੇ ਦਿਲ ਨੂੰ ਬਹੁਤ ਧੱਕਾ ਲੱਗਾ। ਕਿਉਂਕਿ ਉਹ ਸੋਚ ਰਹੀ ਸੀ ਕਿ
ਇਹ ਇਨਸਾਨ ਲੋਕਾਂ ਦਾ ਇਨਸਾਫ਼ ਕੀ ਕਰੇਗਾ ? ਜਦੋਂ ਕਿ ਉਹ ਖੁਦ ਆਪਣਾ
ਇਨਸਾਫ਼ ਨਹੀਂ ਕਰ ਸਕਿਆ। ਨੀਲਮ ਨੇ ਉਸ ਕੋਲੋਂ ਵੀ ਭਿਖਿਆ ਮੰਗਣ ਲਈ
ਆਪਣੇ ਕੋਲੋਂ ਹੱਥ ਉਸ ਅੱਗੇ ਫੇਲਾਏ, ਲੇਕਿਨ ਜਿਉਂ ਹੀ ਉਹ ਨੀਲਮ ਦੇ ਕੋਲੋਂ
ਦੀ ਲੰਘਿਆ ਅਤੇ ਨੀਲਮ ਨੂੰ ਉਸਦੇ ਪੈਰ ਦੀ ਠੱਕਰ ਲੱਗੀ। ਲੇਕਿਨ ਉਹ ਫਿਰ
ਵੀ ਨੀਲਮ ਨੂੰ ਅਨਜਾਨਿਆਂ ਕਰਕੇ ਛੱਡ ਗਿਆ। ਉਹ ਇਨ੍ਹਾਂ ਉਚਾ ਵੇਖਦਾ ਸੀ
ਕਿ ਨੀਲਮ ਉਸਦੀ ਨਜ਼ਰ ਹੀ ਨਹੀਂ ਪਈ। ਨੀਲਮ ਇਕ ਦਮ ਬੇਹੋਸ ਹੋ ਗਈ।
ਅਤੇ ਮੌਤ ਦੇ ਮੂੰਹ ਚਲੀ ਗਈ। ਉਸਦੇ ਦਿਲ ਨੂੰ ਬਹੁਤ ਸੱਟ ਵੱਜੀ ਕਿ ਜਿਸਨੂੰ
ਨੀਲਮ ਨੇ ਸੀਨੇ ਵਿਚ ਸਾਂਭ ਕੇ ਰੱਖਿਆ ਸੀ ਅਤੇ ਉਹ ਉਸਦੀ ਜਿੰਦਗੀ ਦੇ
ਅਖੀਰੀ ਪਲ ਵੀ ਪੈਰ ਨਾਲ ਫੁਕਰਾ ਕੇ ਚਲਾ ਗਿਆ।

ਨਾਲਮ ਦੀ ਜਿੰਦਗੀ ਦੁੱਖਾਂ ਵਿਚ ਬੀਤ ਗਈ। ਉਸਦਾ ਅਖੀਰੀ ਪਲ ਵੀ
ਦੁੱਖਾਂ ਵਿਚ ਹੀ ਚਲਾ ਗਿਆ। ਉਸਦੇ ਅੰਗ - ਸੰਗ ਵਿਚੋਂ ਇਕ ਚੀਜ਼ ਉਠੀ ਜੋ
ਕਿ ਹੁਣ ਮੈਂ ਮਰਕੇ ਤਾਂ ਸੁਖੀ ਹੋ ਹੀ ਜਾਵਾਂਗੀ ਕਿਉਂਕਿ ਇਹ ਤਾਂ ਜਿਉਂਦੀ ਜਾਨ
ਦੇ ਹੀ ਦੁੱਖ ਸਨ।

ਨੀਲਮ ਦੀ ਲਾਸ਼ ਸੜਕ ਤੇ ਰੁਲ ਗਈ। ਇਕ ਅਮੀਰ ਬਾਪ ਦੀ ਧੀ, ਅਮੀਰ
ਭਰ ਤੇ ਭਰਾ ਤੇ ਭੈਣ ਦੀ ਭੈਣ ਅਤੇ ਇਕ ਅਮੀਰ ਪ੍ਰੇਮੀ ਦੀ ਪ੍ਰੇਮਿਕਾ ਸੜਕਾਂ ਵਿਚ
ਰੁਲ ਕੇ ਮਰ ਗਈ।

(ਵਾਤਾਵਰਣ ਅਤੇ ਪਾਤਰ ਮਨਪੜ੍ਹਤ ਹਨ)

“ਜਿਉਂਦੀ ਜਾਨ ਦੁੱਖਾਂ ਦਾ ਘਰ”

ਰਾਜਦੀਪ ਕੰਦੋਲਾ

ਦਰੀਆ ਇਕ ਛੋਟਾ ਜਿਹਾ ਪਿੰਡ ਜਲੰਧਰ ਜਿਲੇ ਵਿਚ ਸਥਿਤ ਹੈ। ਇਹ
ਪਿੰਡ ਕਾਫ਼ੀ ਅਮੀਰ ਲੋਕਾਂ ਦਾ ਹੈ। ਨੀਲਮ ਦਾ ਘਰ ਵੀ ਇਸ ਪਿੰਡ ਵਿਚ ਹੀ
ਸਥਿਤ ਸੀ। ਉਸਦਾ ਘਰ ਕਾਫ਼ੀ ਖੁੱਲਾ ਸੀ। ਨੀਲਮ ਨੇ ਆਪਣੇ ਬਚਪਨ ਵਿਚ
ਬਹੁਤ ਦੁੱਖ ਦੇਖੇ ਸਨ। ਉਹ ਹਰ ਵਕਤ ਬਿਮਾਰ ਰਹਿੰਦੀ। ਕੁੱਝ ਇਲਤੀ ਜ਼ਿਆਦਾ
ਹੋਣ ਕਰਕੇ ਉਸਦੇ ਸੱਟਾਂ ਹੀ ਵੱਜੀਆਂ ਰਹਿੰਦੀਆਂ।

ਲੇਕਿਨ ਹੁਣ ਨੀਲਮ ਜਵਾਨ ਹੋ ਚੁੱਕੀ ਸੀ। ਉਸਨੇ ਅੱਠ ਕਲਾਸਾਂ ਪਾਸ
ਕੀਤੀਆਂ ਸਨ। ਜਦੋਂ ਉਸਨੇ ਕਿਸੇ ਨੂੰ ਆਪਣੇ ਦਿਲ ਦਾ ਰਾਜ਼ਾ ਬਣਾ ਲਿਆ।
ਲੜਕਾ ਵੇਖਣ ਨੂੰ ਕਾਫ਼ੀ ਜਵਾਨ ਤੇ ਸੁਹਣਾ ਸੀ ਅਤੇ ਨੀਲਮ ਨੂੰ ਬਹੁਤ
ਜ਼ਿਆਦਾ ਪਿਆਰ ਕਰਦਾ ਸੀ। ਪਤਾ ਨਹੀਂ ਕਿਉਂ? ਅਚਾਨਕ ਉਸਦੇ ਦਿਲ
ਵਿਚ ਸੁੱਪਣ ਦੀ ਕਦਰ ਪਿਆਰ ਨਾਲੋਂ ਜਿਆਦਾ ਵੱਧ ਗਈ। ਉਹ ਨੀਲਮ ਨੂੰ
ਭੁੱਲਣ ਦੀ ਕੋਸ਼ਿਸ਼ ਕੀਤੀ ਉਸਦੇ ਨਾਲ ਨਾਲ ਨੀਲਮ ਦਾ ਆਚਰਣ ਗਿਰਦਾ
ਗਿਆ। ਇਕ ਦਿਨ ਇਹੋ ਜਿਹਾ ਵੀ ਆਇਆ ਕਿ ਨੀਲਮ ਕਿ ਨੀਲਮ ਨੂੰ
ਆਪਣੇ ਮਾਂ - ਪਿਉ ਦੀ ਇੱਜਤ ਦਾ ਖਿਆਲ ਭੁੱਲ ਗਿਆ। ਉਹ ਆਪਣੀ ਮਰਜ਼ੀ
ਨਾਲ ਨਹੀਂ ਲੇਕਿਨ ਉਸਦੇ ਦਿਲ ਦੇ ਧੱਕੇ ਨਾਲ ਆਪਣੇ ਚਰਿਤਰ ਤੋਂ ਡਿੱਗ
ਪਈ। ਨੀਲਮ ਆਪਣੀ ਜਿੰਦਗੀ ਦੇ ਅਖੀਰੀ ਕਦਮ ਤੇ ਪਹੁੰਚ ਚੁੱਕੀ ਸੀ।
ਲੇਕਿਨ ਉਸਦੇ ਪਿਆਰ ਨੇ ਨੀਲਮ ਦਾ ਦਿਲ ਤੋੜ ਦਿੱਤਾ। ਅਤੇ ਉਹ ਆਪਣੀ
ਉਚਾਈ ਤੋਂ ਡਿੱਗ ਪਈ। ਉਸਦਾ ਉਚਾ ਅਤੇ ਸੁੱਚਾ ਆਚਰਣ ਕਿਸੇ ਦੇ ਪੈਰਾਂ ਹੇਠ
ਰੁਲ ਗਿਆ। ਨੀਲਮ ਇਕ ਕੋਠੇ ਵਾਲੀ (ਵੇਸ਼ਵਾ) ਬਣਕੇ ਰਹਿ ਗਈ।

ਅੱਜ ਬੇਚੈਨ ਅਤੇ ਟੁੱਟੀ ਹੋਈ ਨੀਲਮ ਆਪਣੇ ਕਮਰੇ ਵਿਚ ਬੈਠੀ ਸਿਗਰਟ
ਦੇ ਪੁੱਥੇ ਵੱਲ ਵੇਖ ਰਹੀ ਸੀ। ਇੰਜ ਲੱਗ ਰਿਹਾ ਸੀ ਕਿ ਉਹ ਸ਼ਰਾਬ ਦੇ ਨਸ਼ੇ ਵਿਚ
ਨਹੀਂ ਹੈ। ਜਦੋਂ ਉਸਨੇ ਅੱਜ ਆਪਣੇ ਆਪ ਵੱਲ ਵੇਖਿਆ ਤਦ ਕੀ ਪਾਇਆ ?
ਕਿ ਟੁੱਟੀ ਫੁੱਟੀ ਇਕੱਲੀ ਨੀਲਮ ਆਪਣੇ ਪਿੰਜਰ ਨੂੰ ਲਈ ਬੈਠੀ ਹੈ। ਜਿਸ ਪਿੰਜਰ
ਵਿਚ ਕੋਈ ਜਾਨ ਲਗੀ ਹੈ। ਇਕ ਦਿਨ ਇਹੀ ਨੀਲਮ ਸੀ ਜੋ ਹਰ ਵਕਤ
ਸਹੇਲੀਆਂ ਵਿਚ ਚਹਿਲ - ਪਹਿਲ ਰਹਿੰਦੀ ਸੀ। ਜਿਸਨੂੰ ਆਪਣੇ ਖਾਣ ਪੀਣ ਦੇ
ਵਕਤ ਦੀ ਵੀ ਯਾਦ ਨਹੀਂ ਸੀ ਰਹਿੰਦੀ। ਮਾਂ ਪਿਉ ਅਤੇ ਭੈਣਾਂ - ਭਰਾਵਾਂ ਦੇ
ਪਿਆਰ ਦੀ ਯਾਦ ਨੀਲਮ ਦਾ ਸੀਨਾ ਚੀਰ ਗਈ। ਉਸਦੀ ਭੈਣ ਵਕੀਲ ਅਤੇ
ਭਰਾ ਡੋਕਟਰ ਹੈ। ਲੇਕਿਨ ਨੀਲਮ ਖੁਦ ਕੀ ਹੈ? ਇਕ ਗੁਆਚ ਚੁੱਕੀ ਜਾਨ ਅਤੇ
ਦੁਨੀਆਂ ਦੇ ਰਿਵਾਜਾਂ ਦੀ ਲੁੱਟੀ ਹੋਈ ਜਿੰਦਗੀ। ਟੁਕੜੇ ਹੋਇਆ ਦਿਲ ਅਤੇ
ਉਸਦੀ ਕੰਪਨੀ ਕਰ ਰਿਹਾ ਸੀ। ਸਿਗਰਟ ਦਾ ਗਾੜਾ ਅਤੇ ਕਾਲਾ ਪੁੰਝਾ। ਨੀਲਮ
ਦੀ ਜਿੰਦਗੀ ਵੀ ਸਿਗਰਟ ਦੇ ਪੁੱਥੇ ਜਿੰਨੀ ਹੀ ਗੰਦਲੀ, ਅਤੇ ਪੁੰਦਲੀ ਹੈ। ਕੀ
ਫਰਕ ਹੈ ਉਸਦੀ ਜਿੰਦਗੀ ਅਤੇ ਸਿਗਰਟ ਦੇ ਪੁੱਥੇ ਵਿਚ।

ਨੀਲਮ ਬੈਠੀ - ਬੈਠੀ ਸੋਚਾਂ ਵਿਚ ਡੁੱਬ ਗਈ। ਉਹ ਸੋਚ ਰਹੀ ਸੀ ਕਿ ਉਸਨੂੰ
ਕਦੀ ਵੀ ਉਸਦੇ ਮਾਂ - ਪਿਉ ਅਤੇ ਭੈਣ ਭਰਾਵਾਂ ਦਾ ਪਿਆਰ ਵਾਪਸ ਮਿਲ
ਜਾਵੇਗਾ, ਜਾਂ ਉਹ ਜਿੰਦਗੀ ਜੋ ਖੁਸ਼ੀਆਂ ਨਾਲ ਭਰੀ ਹੋਈ ਸੀ ਫਿਰ ਕਦੀ ਮਿਲ
ਜਾਵੇਗੀ। ਲੇਕਿਨ ਅਚਾਨਕ ਉਸਦੇ ਮੂੰਹ ਵਿੱਚੋਂ ਉਸਦੇ ਦਿਲ ਨੂੰ ਚੀਰਦੀ ਹੋਈ
ਇਕ ਆਵਾਜ਼ ਉਠੀ ਜੋ ਆਵਾਜ਼ ਉਸਦੀ ਨਹੀਂ ਬਲਕਿ ਉਸਦੀ ਅੰਦਰ ਆਤਮਾ
ਦੀ ਸੀ। ਉਹ ਭਿਆਨਕ ਆਵਾਜ਼ ਉਸਦੇ ਦਿਲ ਅਤੇ ਦਿਮਾਗ ਤੇ ਡਾ ਗਈ।
ਉਹ ਆਵਾਜ਼ ਸੀ।

ਨਹੀਂ !

ਨਹੀਂ !

ਕਦੀ ਵੀ ਨਹੀਂ !

ਇਨ੍ਹਾਂ ਭਿਆਨਕ ਅਤੇ ਡਰਾਉਣੇ ਖਿਆਲਾਂ ਵਿਚ ਡੁੱਬੀ ਨੀਲਮ ਬਾਹਰ
ਝਾਕਣ ਲੱਗ ਪਈ। ਬਾਜ਼ਾਰ ਵਿਚ ਇਕ ਔਰਤ ਆਪਣੇ ਬੱਚੇ ਨੂੰ ਸੀਨੇ ਨਾਲ
ਲਾਈ ਜਾ ਰਹੀ ਸੀ। ਬੱਚਾ ਅਤੇ ਉਸਦੀ ਮਾਂ ਨੂੰ ਵੇਖ ਕੇ ਨੀਲਮ ਦਾ ਦਿਲ ਤੜਪ
ਕੇ ਰਹਿ ਗਿਆ। ਨੀਲਮ ਦੀ ਚਾਹ ਸੀ ਕਿ ਉਸਦੇ ਕੋਲ ਵੀ ਅੱਜ ਉਸਦਾ ਬੱਚਾ
ਹੁੰਦਾ। ਪਤੀ ਹੁੰਦਾ ਅਤੇ ਉਸਦਾ ਪਰਿਵਾਰ। ਲੇਕਿਨ ਸਭ ਕੁੱਝ ਲੁੱਟ - ਪੁੱਟ ਚੁੱਕਾ
ਸੀ।

ਨੀਲਮ ਬੇਚੈਨ ਸੀ ਕਿਸੇ ਦੇ ਪਿਆਰ ਲਈ ਉਸਨੂੰ ਡੁੱਬ ਸੀ ਤਾਂ ਸਿਰਫ
ਪਿਆਰ ਦੀ। ਉਸਦੀ ਇਹ ਡੁੱਬ ਵੇਸ਼ਵਾ ਬਣ ਕੇ ਵੀ ਪੂਰੀ ਨਾਂ ਹੋ ਸਕੀ। ਅੱਜ
ਉਸਦੀ ਜਵਾਨੀ ਢਲ ਚੁੱਕੀ ਸੀ, ਅਤੇ ਉਸਦਾ ਹੁਸਨ ਉਡ ਚੁੱਕਾ ਸੀ। ਅੱਜ ਉਹ
ਸ਼ਰਾਬ ਦੇ ਨਸ਼ੇ ਵਿਚ ਵੀ ਨਹੀਂ ਸੀ। ਨੀਲਮ ਕਿੰਨੇ ਸਾਲਾਂ ਪਿੱਛੋਂ ਆਪਣੀ ਯੋਸ਼
ਦੀ ਜਿੰਦਗੀ ਵਿਚ ਵਾਪਸ ਆਈ ਸੀ। ਲੇਕਿਨ ਸਭ ਕੁੱਝ ਪਿੱਛੋਂ ਆਪਣੇ ਪਿਆਰ
ਦੀ ਯਾਦ ਆਈ ਸੀ। ਲੇਕਿਨ ਸਭ ਕੁੱਝ ਗੁਆਚ ਚੁੱਕਾ ਸੀ।

ਨੀਲਮ ਨੂੰ ਜਦੋਂ ਆਪਣੀ ਜਿੰਦਗੀ ਦੀ ਯਾਦ ਆਈ ਤਦ ਉਸਨੇ ਸ਼ਰਾਬ
ਪੀਣੀ ਛੱਡ ਦਿਤੀ। ਸ਼ਾਇਦ ਉਸ ਕੋਲ ਹੋਰ ਸ਼ਰਾਬ ਪੀਣ ਲਈ ਪੈਸੇ ਮੁੱਕ ਚੁੱਕੇ ਸਨ।
ਬੱਕੀ ਟੁੱਟੀ ਨੀਲਮ ਨੂੰ ਆਪਣੇ ਮਾਂ - ਪਿਉ ਅਤੇ ਭੈਣਾਂ ਭਰਾਵਾਂ ਦੀ ਬਹੁਤ ਤਲਾਸ਼
ਕੀਤੀ। ਅਖੀਰ ਉਸਨੂੰ ਪਤਾ ਲੱਗਾ ਕਿ ਉਸਦੇ ਮਾਂ - ਪਿਉ ਨੇ ਉਸ ਦਿਨ ਹੀ
ਆਤਮ - ਹੱਤਿਆ ਕਰ ਲਈ ਸੀ, ਜਿਸ ਦਿਨ ਨੀਲਮ ਘਰੋਂ ਭੱਜ ਕੇ ਵੇਸ਼ਵਾ ਬਣ
ਗਈ ਸੀ। ਉਸ ਹਸਦੇ-ਰਸਦੇ ਘਰ ਵਿਚ ਅੱਜ ਉਲੂ ਬੋਲ ਰਹੇ ਸਨ। ਨੀਲਮ
ਆਪਣੇ ਘਰ ਦੇ ਅੱਗੇ ਖੜੀ ਕਿੰਨੀ ਦੇਰ ਹੁੰਦਾ ਬਹਾਉਂਦੀ ਰਹੀ। ਅਚਾਨਕ ਉਸਦੀ
ਨਜ਼ਰ ਘਰ ਦੇ ਉਸ ਖੂੰਬੇ ਵਿਚ ਪਈ, ਜਿੱਥੇ ਉਹ ਆਪਣੀਆਂ ਸਹੇਲੀਆਂ ਨਾਲ
ਗੁੱਡੀਆਂ ਪਟੇਲੇ ਖੇਡਿਆ ਕਰਦੀ ਸੀ। ਅੱਜ ਉਹ ਸੁਨਸਾਨ ਪਿਆ ਖੂੰਬਾ ਉਸ
ਰੋਣਕ ਨਈਂ ਤੜਪ ਰਿਹਾ ਸੀ। ਲੇਕਿਨ ਸਾਂ ਤੇ ਉਹ ਰੋਣਕ ਨੀਲਮ ਨੂੰ ਵਾਪਸ
ਮਿਲੀ ਅਤੇ ਨਾਂ ਹੀ ਉਸ ਖੂੰਬੇ ਨੂੰ।

ਨੀਲਮ ਆਪਣੀ ਵਕੀਲ ਭੈਣ ਦੇ ਘਰ ਉਸਨੂੰ ਮਿਲਣ ਗਈ ਲੇਕਿਨ
ਉਸਦੀ ਭੈਣ ਨੇ ਉਸਨੂੰ ਬੇਪਹਿਚਾਣ ਕਰਕੇ ਆਪਣੇ ਨੌਕਰਾਂ ਕੋਲੋਂ ਧੱਕੇ ਪੁਆ ਕੇ
ਘਰੋਂ ਬਾਹਰ ਸੁੱਟ ਦਿੱਤਾ। ਨੀਲਮ ਦੇ ਦਿਲ ਤੇ ਬਹੁਤ ਸੱਟ ਲੱਗੀ ਅਤੇ ਉਸਨੂੰ ਦਮਾਂ
ਹੋ ਗਿਆ। ਉਸਨੇ ਸੜਕ - ਸੜਕ ਤੇ ਮੰਗਣਾਂ ਸ਼ੁਰੂ ਕਰ ਦਿਤਾ। ਇਕ ਦਿਨ
ਅਚਾਨਕ ਉਹ ਇਕ ਸੜਕ ਤੇ ਗੁਜ਼ਰ ਰਹੀ ਸੀ ਕਿ ਜਦੋਂ ਉਸਦਿਆਂ ਕੰਨਾਂ
ਨਾਲ ਇਕ ਜਾਣੀ ਪਹਿਚਾਣੀ ਆਵਾਜ਼ ਟਕਰਾਈ। ਜਦੋਂ ਨੀਲਮ ਨੇ ਪਿੱਛੇ ਮੁੜ
ਕੇ ਵੇਖਿਆ ਤਦ ਸੜਕ ਦੇ ਪਾਸੇ ਇਕ ਉਚੇ ਅਤੇ ਵੱਡੇ ਮਕਾਨ ਵਿਚ ਉਸਦਾ
ਡਾਕਟਰ ਭਰਾ ਆਪਣੇ ਬੱਚਿਆਂ ਨਾਲ ਖੇਡ ਰਿਹਾ ਸੀ। ਨੀਲਮ ਵੇਖ ਕੇ ਦੰਗ ਰਹਿ

ਬਾਪੂ ਦੇ ਤਿੰਨ ਬਾਂਦਰ

ਉਹ ਬਾਪੂ ਦੀਆਂ ਧੀਆਂ ਵਰਗੀ
ਪਰਬਤ ਦੀ ਚੋਟੀ ਤੇ ਮਰਗੀ।
ਚੋਟੀ ਦੁਆਲੇ ਬਾਪੂ ਦੇ ਤਿੰਨ ਬਾਂਦਰ
ਵਿਛੜੀ ਰੂਹ ਦੀ ਸ਼ਾਂਤੀ ਖਾਤਰ
ਫੁੰਘੀ ਸੋਚ, ਚ ਬੈਠੇ।
ਪਹਿਲੇ ਮੂੰਹ ਤੋਂ ਉਂਗਲ ਚੁੱਕੀ
“ਬੁਰਾ ਮੱਤ ਕਰੋ”

ਨ ਨਿੰਦਿਆ ਨ ਚੁਗਲੀ ਗਾਲੀ
ਨ ਭੜਕੋ ਭੜਕਾਵੇ
ਐਸੇ ਪਲ ਹੀ ਪਰਬਤ ਬੱਲੇ ਜਾਓ
ਪਰਬਤ, ਪੈਰਾਂ ਵਿਚ ਰਹਿੰਦੇ
ਛੋਟੇ ਮੋਟੇ ਲੱਖ ਹਜ਼ਾਰਾਂ ਜੀਵਾਂ ਵਿਚੋਂ
ਗਿਆਰਾਂ ਸੌ ਦੀ ਬਲੀ ਚੜ੍ਹਾਵੇ

ਦੂਜੇ ਬਾਂਦਰ ਕੰਨਾਂ ਉਤੋਂ ਉਂਗਲ ਚੁੱਕੀ
“ਬੁਰਾ ਮੱਤ ਸੁਣੋ”
ਨ ਕੋਈ ਤਰਲਾ ਨ ਕੋਈ ਮਿਨਤ
ਨ ਕੋਈ ਸਿਸਕੀ ਨ ਕੋਈ ਹੱਕਾ
ਹਾਲ ਪਾਹਰਿਆ ਕਰ ਅਣਸੁਣਿਆ
ਗਿਆਰਾਂ ਸੌ ਨੂੰ ਅਗਨ ਦੀ ਭੇਟ ਚੜ੍ਹਾਓ।

ਤੀਜੇ ਬਾਂਦਰ ਅੱਖਾਂ ਤੋਂ ਹੱਥ ਚੁੱਕੇ
“ਬੁਰਾ ਮੱਤ ਵੇਖੋ”
ਨ ਕੋਈ ਦੇਖੀ ਨ ਕੋਈ ਸ਼ੱਤਰੂ
ਨ ਕੋਈ ਪਾਪ ਦਾ ਭਾਗੀ
ਬੱਚਾ ਬੁਢਾ ਅਣਭਿੱਠ ਕਰਕੇ
ਹਵਨ ਕੁੰਡ ਵਿਚ ਪਾਓ।
ਚੋਟੀ ਉਤੇ ਅਟਕੀ ਰੂਹ ਨੂੰ ਮੁਕਤ ਕਰਾਓ।
ਜੋ ਪਰਬਤ ਦੀ ਚੋਟੀ ਮੋਈ
ਜੱਗ ਵਿਚ ਉਸਦੀ ਚਰਚਾ ਹੋਈ
ਮਰ ਕੇ ਉਹ ਤਾਂ ਹੋਰ ਵੀ ਉਚੀ ਹੋਈ

ਦੋਸੀ ਘਿਉ ਦੀ, ਸੰਦਲ, ਖੁਸ਼ਬੂ
ਗਿਆਰਾਂ ਸੌ ਰੂਹਾਂ ਦੀ ਧੂਫ 'ਚ
ਉਸ ਦੀ ਦੇਹ ਸਮੋਈ।

ਜੋ ਗਿਆਰਾਂ ਸੌ ਦੇਹਾਂ
ਪਰਬਤ ਦੇ ਪੈਰਾਂ ਵਿਚ ਮੋਈਆਂ
ਕਿੱਥੇ ਗਈਆਂ?

ਕੁੱਝ ਵੱਢੀਆਂ ਅਣਵੱਢੀਆਂ ਰਹੀਆਂ
ਕੁੱਝ ਗਈਆਂ ਛੱਪੜਾਂ ਵਿਚ ਗੱਡੀਆਂ।
ਕੁੱਝ ਕੁੱਤਿਆਂ ਦੇ ਪੇਟ ਆਵਰੇ
ਕੁੱਝ ਗਿਰਝਾਂ ਨੇ ਕੁੱਖਾਂ ਕੱਢੀਆਂ।
ਕੁੱਝ ਬਲ ਗਈਆਂ ਵਾਂਗ ਪਤੰਗੇ
ਕੁੱਝ ਹੋ ਭੋਰਾ ਭੋਰਾ ਸੜੀਆਂ
ਚਲੇ ਇਹ ਟੁਟੀਆਂ ਭੱਜੀਆਂ
ਸੜੀਆਂ ਬਲੀਆਂ ਦੇਹਾਂ
ਇਕ ਪਾਸੇ ਤਾਂ ਲੱਗੀਆਂ।

ਪਰ ਜਿਨ੍ਹਾਂ ਚੋਂ ਰੂਹਾਂ ਸੜੀਆਂ
ਲੱਖ ਹਜ਼ਾਰਾਂ ਐਸੀਆਂ ਦੇਹਾਂ
ਵਿਚ ਬਜਾਰਾਂ ਭਟਕਣ ਪਈਆਂ
ਆਪਣੇ ਵਿਛੜੇ ਲਿਉਂਦੇ ਮੋਢੇ
ਫਿਰਨ ਲਭਦੀਆਂ
ਉਹ ਦੇਹਾਂ ਕਿਸ ਪਾਸੇ ਲੱਗੀਆਂ?

ਵਾਹ ਨੀ ਦਿੱਲੀਏ ਵਾਹ
ਤੇਰੇ ਪਰਬਤ ਦੀ ਚੋਟੀ ਤੋਂ
ਤੇਰੇ ਬਾਪੂ ਦੇ ਤਿੰਨ ਬਾਂਦਰ
ਸਾਡੇ ਸਿਰਾਂ 'ਚ ਪੈਂਟ ਲੁਆਗ
ਪਰਬਤ ਦੇ ਪੈਰਾਂ ਵਿਚ ਰਹਿੰਦੇ
ਕਦ ਤੱਕ ਸਹਿਣਗੇ ਇੰਜ ਭਲਾ
ਮੂੰਹ ਵਿਚ ਜਾਂਦੀ ਮੁਰਦਾ ਲੁਆਗ।

(ਪੰਨਾ ੨੧ ਯਾਦੀ)

ਕਵੀ 'ਜੋਗੇ, ਦੀਆਂ ਕਵਿਤਾਵਾਂ ਦੀ ਵੰਨਗੀ ਹਾਜਰ ਹੈ

ਮੈਂ ਸੋਚਦਾ ਹਾਂ —

ਧਰਮ ਦੇ ਨਸ਼ੇ 'ਚ ਅੰਨੇ ਲੋਕ
ਅੱਖਾਂ ਤੋਂ ਅੰਨੇ, ਕਿਉਂ ਨਹੀਂ ਹੋ ਜਾਂਦੇ।
ਮੈਂ ਆਪਣਾ ਸਵਰ
ਸਲੀਬਾਂ ਤੇ ਟੰਗੇ ਈਸਾ ਮਸੀਹ
ਤੇ ਜਹਿਰ ਪੀ ਰਹੇ ਸੁਕਰਾਤ ਦੀ
ਕਸਮ ਖਾ ਕੇ ਅਰੰਭਿਆ ਹੈ
ਸੋ ਜੋ ਅਜੇ
ਤੁਹਾਡਾ ਧਰਮ ਦਾ ਫੜੂਰ ਨਹੀਂ ਝੜਿਆ
ਤਾਂ ਆ ਜਾਉ
ਛਵੀਆਂ, ਤ੍ਰਿਸ਼ੂਲ ਤੇ ਨੇਜੇ
ਹੱਥਾਂ 'ਚ ਲੈ ਕੇ
ਤੇ ਮੇਰੇ ਸੀਨੇ 'ਚ ਗੱਡ ਦਿਉ
ਸਰੀਰ ਦੇ ਕਤਰੇ ਚੋਂ ਆਵਾਜ਼ਾਂ ਆਉਣਗੀਆਂ
ਮਨੁੱਖਤਾ ! ਮਨੁੱਖਤਾ !! ਮਨੁੱਖਤਾ !!!

ਭਾਸ਼ਾਈ ਪ੍ਰਾਂਤ ਤੇ ਕੌਮੀ ਏਕਤਾ

ਮ. ਬਾਸਵਪੁਨੀਆ

1945-46 ਦੀਆਂ ਚੋਣਾਂ ਸਮੇਂ ਇਕ ਵਾਰ ਵਿਰੋਧੀ ਕਾਂਗਰਸ ਪਾਰਟੀ ਨੇ ਇਸ ਨੀਤੀ ਦਾ ਐਲਾਨ ਕੀਤਾ।

ਦਸੰਬਰ 1946 ਵਿਚ ਡਾ. ਪਟਾਭੀ ਸੀਤਾ-ਰਮਈਆ ਨੇ ਦਿੱਲੀ ਵਿਚ ਕਿਹਾ, "ਸੱਚੀ ਸੁਤੰਤਰਤਾ ਲੋਕਾਂ ਦੇ ਵਿਸ਼ਵਾਸ ਵਾਲੇ ਨੇਤਾ ਹੀ ਲਿਆ ਸਕਦੇ ਹਨ। ਇਹ ਲੋਕ ਆਪਣੀ ਮਾਤ-ਭਾਸ਼ਾ ਵਿਚ ਹੀ ਸੋਚਦੇ ਤੇ ਬੋਲਦੇ ਹਨ। ਇਸ ਲਈ ਆਰਥਿਕ ਪ੍ਰਸਥਿਤੀਆਂ ਨੂੰ ਧਿਆਨ ਵਿਚ ਰੱਖ ਕੇ ਅਜਿਹੇ ਸੂਬੇ ਬਣਾਏ ਜਾਣੇ ਚਾਹੀਦੇ ਹਨ ਜਿਨ੍ਹਾਂ ਵਿਚ ਇਕ ਭਾਸ਼ਾ ਤੇ ਇਕ ਸਭਿਆਚਾਰ ਹੋਵੇ ਤਾਂ ਜੋ ਵਿਦਿਆਲਿਆਂ, ਦਫਤਰਾਂ, ਕਚਹਿਰੀਆਂ ਅਤੇ ਵਿਧਾਨ ਸਭਾਵਾਂ ਦਾ ਕੰਮ ਪ੍ਰਫੁੱਲਤ ਭਾਸ਼ਾ ਵਿਚ ਕੀਤਾ ਜਾ ਸਕੇ। ਇਉਂ ਨਾ ਕਰਨਾ ਇਕ ਸੰਯੁਕਤ ਰਾਸ਼ਟਰ ਨੂੰ ਜਨਮ ਨਹੀਂ ਦੇ ਸਕਦਾ।"

ਪਰ 1947 ਵਿਚ ਰਾਜ ਸੱਤਾ ਸੰਭਾਲਦੇ ਹੀ ਕਾਂਗਰਸੀ ਨੇਤਾ ਇਸ ਨੀਤੀ ਤੇ ਮੁਨਕਰ ਹੋ ਗਏ। ਪੰਡਤ ਨਹਿਰੂ, ਪਟੇਲ ਅਤੇ ਪਟਾਭੀ ਸੀਤਾ ਰਮਈਆ ਨੇ ਮਿਲ ਕੇ ਇਕ ਕਮੇਟੀ (ਪੀ. ਵੀ. ਜੇ. ਕਮੇਟੀ) ਬਣਾਈ ਜਿਸ ਨੇ ਇਕ ਸਾਲ ਪਹਿਲਾਂ ਦੀ ਨਾਤੀ ਨੂੰ ਬਦਲ ਦਿਤਾ। ਉਨ੍ਹਾਂ ਨੇ ਜਾਣ ਬੁਝ ਕੇ ਭਾਰਤ ਦੇ ਬਹੁ-ਜਾਤੀ ਲੱਛਣ ਨੂੰ ਅੱਖੋਂ ਉਹਲੇ ਕਰ ਦਿਤਾ ਜਿਸ ਦਾ ਨਤੀਜਾ ਨੇਲੀ, ਭਿਵੰਡੀ ਤੇ ਹੋਰ ਅਨੇਕਾਂ ਫਸਾਦਾਂ ਦੀ ਸ਼ਕਲ ਵਿਚ ਨਿਕਲ ਰਿਹਾ ਹੈ।

ਕੁਝ ਚਿਰ ਬਾਅਦ ਕਾਂਗਰਸ ਪਾਰਟੀ ਨੂੰ ਸੋਚਣਾ ਪਿਆ ਕਿ ਦੇਸ਼ ਦੀ ਏਕਤਾ ਨੂੰ ਭਾਵਾਤਮਕ ਕਮੇਟੀ ਬਣਾਈ ਗਈ। ਇਸ ਕਮੇਟੀ ਨੇ ਲਿਖਿਆ, "ਸੀਮਤ ਸਾਧਨਾਂ ਅਤੇ ਸਮਾਨਤਾ ਅਤੇ ਖੁਸ਼ਹਾਲੀ ਲਈ ਲੋਕਾਂ ਦੀ ਤੀਬਰ ਇੱਛਾ"

(ਪੰਨਾ 2 ਤੀ ਘਾਟੀ)

7. ਮਹਾਨ ਦੇਸ਼ ਭਗਤ ਅਤੇ ਸਾਡੇ ਲੋਕਾਂ ਦੇ ਮਹਾਨ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦੀ 54ਵੀਂ ਵਰੇਗੰਢ ਧੂਮ-ਧਮ ਨਾਲ ਮਨਾਈ ਜਾਵੇ। ਮਾਰਚ 17 ਤੋਂ ਮਾਰਚ 23 ਤੱਕ ਭਗਤ ਸਿੰਘ ਹਫ਼ਤਾ ਮਨਾਇਆ ਜਾਵੇ ਜਿਸ ਵਿਚ ਕਨੇਡਾ ਦੇ ਹਰ ਸ਼ਹਿਰ ਵਿਚ ਇਸ ਮਹਾਨ ਸ਼ਹੀਦ ਬਾਰੇ ਪ੍ਰੋਗਰਾਮ ਕੀਤੇ ਜਾਣ। ਹਿੰਦੁਸਤਾਨੀ ਅਤੇ ਹੋਰ ਲੋਕਾਂ ਤੱਕ ਭਗਤ ਸਿੰਘ ਦਾ ਇਨਕਲਾਬੀ ਸੰਦੇਹ ਪਹੁੰਚਾਇਆ ਜਾਵੇ।

8. ਟਰੰਟੋ ਵਿਚ 27 ਜੁਲਾਈ ਤੋਂ 5 ਅਗਸਤ ਤੱਕ ਹੋਣ ਵਾਲੇ ਚੌਥੇ ਅੰਤਰਰਾਸ਼ਟਰੀ ਖੇਡਾਂ ਅਤੇ ਸੱਭਿਆਚਾਰਕ ਮੇਲੇ ਦੀ ਛੱਟਵੀਂ ਯਾਦਗਾਰ।

9. ਦੁਨੀਆਂ ਭਰ ਵਿਚ ਆਪਣੀ ਕੌਮੀ ਅਤੇ ਜਮਾਤੀ ਅਜ਼ਾਦੀ ਲਈ ਲੜਦੇ ਲੋਕਾਂ ਦੇ ਘੋਲਾਂ ਦੀ ਛੱਟਵੀਂ ਯਾਦਗਾਰ।

10. ਸਾਡੀ ਹਰਦਿਆਲ ਬੇਸ ਵਲੋਂ ਲਿਖੀ ਗਈ ਕਿਤਾਬ ਸ਼ਹੀਦਾਂ ਦਾ ਸੰਦੇਸ਼ ਨੂੰ ਉਚਿਆਂ ਲਹਿਰਾਇਆ ਜਾਵੇ ਅਤੇ ਇਸ ਕਿਤਾਬ ਨੂੰ ਵੱਧ ਤੋਂ ਵੱਧ

ਦੇ ਕਾਰਨ ਜਾਤਾਂ ਤੇ ਧਰਮਾਂ ਦੇ ਆਪੋ ਵਿਚ ਮੁਕਾਬਲੇ ਸ਼ੁਰੂ ਹੋ ਗਏ ਹਨ। ਲੋੜੀਂਦੀਆਂ ਸਮਾਜਕ ਤੇ ਆਰਥਿਕ ਤਬਦੀਲੀਆਂ ਅਤੇ ਵਿਦਿਆ ਦੁਆਰਾ ਹੀ ਸੱਚਾ ਧਰਮ ਨਿਰਪੇਖ ਰਾਜ ਕਾਇਮ ਕੀਤਾ ਜਾ ਸਕਦਾ ਹੈ। ਧਰਮ ਨਿਰਪੇਖਤਾ ਦਾ ਅਰਥ ਹੈ ਸਭ ਧਰਮਾਂ ਦੀ ਰਾਖੀ.....।"

ਪਹਿਲਾਂ ਵਾਂਗ ਹੀ ਇਨ੍ਹਾਂ ਸੁੰਦਰ ਸ਼ਬਦਾਂ ਤੇ ਅਮਲ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ ਗਈ।

1961 ਦੇ ਸਤੰਬਰ-ਅਕਤੂਬਰ ਵਿਚ ਇਕ ਭਾਵਾਤਮਕ ਏਕਤਾ ਕਾਨਫਰੰਸ ਦਿੱਲੀ ਵਿਚ ਕੀਤੀ ਗਈ। ਇਸ ਨੇ ਇਕ ਭਾਵਾਤਮਕ ਏਕਤਾ ਕੌਂਸਲ ਚੁਣੀ ਜਿਸ ਨੇ ਜੂਨ 1962 ਵਿਚ ਮੁੜ ਪੁਰਾਣੀਆਂ ਗੱਲਾਂ ਦੁਹਰਾਈਆਂ।

ਅਕਤੂਬਰ 1962 ਵਿਚ ਚੀਨ ਨਾਲ ਜੰਗ ਸਮੇਂ ਇਹ ਮੰਨ ਲਿਆ ਗਿਆ ਕਿ ਹੁਣ ਭਾਵਾਤਮਕ ਏਕਤਾ ਪੈਦਾ ਹੋ ਗਈ ਹੈ। ਇਸ ਲਈ ਕੌਂਸਲ ਨੂੰ ਭੰਗ ਕਰ ਦਿਤਾ ਗਿਆ।

1968 ਵਿਚ ਤੇ 1980 ਮੁੜ ਕਾਨਫਰੰਸ ਕੀਤੀਆਂ ਕਈਆਂ ਪਰ ਅਮਲੀ ਕਦਮ ਕੋਈ ਨਹੀਂ ਚੁੱਕਿਆ ਗਿਆ।

ਇਸ ਤਜਰਬੇ ਨੂੰ ਮੁਖ ਰੱਖ ਕੇ ਹੀ ਕਮਿਊਨਿਸਟ ਸਦਾ ਮੰਨਦੇ ਆਏ ਹਨ ਕਿ ਭਾਰਤ ਨੂੰ ਸੱਚੇ ਅਰਥਾਂ ਵਿਚ ਸੰਯੁਕਤ ਰਾਸ਼ਟਰ ਹੋਣਾ ਚਾਹੀਦਾ ਹੈ। ਹਰ ਰਾਜ ਨੂੰ ਦੇਸ਼ ਦੀ ਏਕਤਾ ਨੂੰ ਧਿਆਨ ਵਿਚ ਰੱਖਦੇ ਹੋਏ ਵਧ ਤੋਂ ਵਧ ਅਧਿਕਾਰ ਮਿਲਣੇ ਚਾਹੀਦੇ ਹਨ। ਇਸ ਲਈ ਜ਼ਰੂਰੀ ਹੈ ਕਿ ਕੇਂਦਰ ਅਤੇ ਰਾਜਾਂ ਦੇ ਸੰਬੰਧਾਂ ਬਾਰੇ ਮੁੜ ਵਿਚਾਰ ਕੀਤੀ ਜਾਵੇ।

ਅਜ ਵੀ ਨਾ ਹੀ ਕਾਂਗਰਸ ਪਾਰਟੀ ਅਤੇ ਨਾ ਹੀ ਮੁਸਲਮਾਨਾਂ ਦੇ ਫਿਰਕੂ ਨੇਤਾ ਇਸ ਗੱਲ ਨੂੰ ਸਮਝਦੇ ਹਨ ਕਿ ਉਹ ਅੱਗ ਨਾਲ ਖੇਡ ਰਹੇ ਹਨ ਪਰ ਫਸਾਦਾਂ ਵਿਚ ਘਟ ਗਿਣਤੀ ਵਾਲਿਆਂ ਦਾ ਵਧ ਨੁਕਸਾਨ ਹੁੰਦਾ ਹੈ।

ਅਜ ਵੀ ਕਾਂਗਰਸੀ ਅਤੇ ਮੁਸਲਿਮ ਨੇਤਾ ਇਸ ਗੱਲ ਨੂੰ ਨਹੀਂ ਸਮਝਦੇ ਕਿ ਭਾਰਤ ਇਕ ਬਹੁ-ਜਾਤੀ ਦੇਸ਼ ਹੈ। ਅੱਡ ਅੱਡ ਜਾਤੀਆਂ ਦੇ ਅਧਿਕਾਰ ਉਨ੍ਹਾਂ ਨੂੰ ਨਾ ਦੇ ਕੇ ਦੇਸ਼ ਦੀ ਏਕਤਾ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਹੈ।

ਲੋਕਾਂ ਤੱਕ ਪਹੁੰਚਾਇਆ ਜਾਵੇ।

ਕਨਵੈਨਸ਼ਨ ਦੇ ਅਖੀਰ ਵਿਚ ਦੇਸ਼ ਭਗਤ ਯੂਥ ਅੱਡ ਕਲਚਰਲ ਅਸੋਸੀਏਸ਼ਨ ਵਲੋਂ ਜਥੇਬੰਦ ਕੀਤਾ ਬੱਚਿਆਂ ਦਾ ਭੰਗੜਾ ਪੇਸ਼ ਕੀਤਾ ਗਿਆ ਜਿਸਦੇ ਹਰ ਕਦਮ ਤੇ ਸਰੋਤੇ ਖੁਸ਼ੀ ਨਾਲ ਤਾੜੀਆਂ ਮਾਰ ਰਹੇ ਸਨ।

ਭੰਗੜੇ ਦੀ ਸ਼ੁਰੂਆਤ ਹੋਣ ਲਿਖੇ ਇਨਕਲਾਬੀ ਬੋਲਾਂ ਨਾਲ ਹੋਈ:

ਪਾੜਨ ਵਾਲਿਉ ਲੋਕਾਂ ਨੂੰ ਸੁਣੋ ਸੱਚੀ
ਕਿਰਤੀ ਹਿੰਦ ਦੇ ਇੱਕ ਨੇ ਰਹਿਣਗੇ ਵੀ।
ਅਸਲੀ ਦੁਸ਼ਮਣਾਂ ਵਿਰੁੱਧ ਇਕ ਮੁੱਠ ਹੋ ਕੇ
ਲੜਦੇ ਰਹੇ ਨੇ ਲੜਦੇ ਰਹਿਣਗੇ ਵੀ।
ਇਤਿਹਾਸ ਨਾਲ ਹੈ ਦੱਬਿਆਂ ਕੁਚਲਿਆਂ ਦੇ
ਜਿੱਤਦੇ ਰਹੇ ਨੇ ਜਿੱਤਦੇ ਰਹਿਣਗੇ ਵੀ।
ਝੰਡੇ ਹਿੰਦ ਦੀ ਧਰਤੀ ਤੇ ਲਾਲ ਸੂਰੇ
ਝੁੱਲਦੇ ਰਹੇ ਨੇ ਝੁੱਲਦੇ ਰਹਿਣਗੇ ਵੀ।

ਸਿੱਖਾਂ ਦੀ ਸੁਰੱਖਿਆ ਦਾ ਵਿਸ਼ਵਾਸ ਕਰਾਉਣ ਦਾ ਸਵਾਗਤ

ਨਵੀਂ ਦਿੱਲੀ - ਜਗਦੇਵ ਸਿੰਘ, ਅਕਾਲੀ ਦਲ (ਲੋਂਗੋਵਾਲ) ਦੇ ਦਿੱਲੀ ਯੂਨਿਟ ਦੇ ਨੇਤਾ ਨੇ ਕਿਹਾ ਹੈ ਕਿ ਉਸ ਦੀ ਪਾਰਟੀ ਦਾ ਅੰਤਵਾਦੀਆਂ ਅਤੇ ਤਖ਼ਤਦਾਰ ਨਾਲ ਕੋਈ ਵਾਸਤਾ ਨਹੀਂ ਅਤੇ ਉਹ ਪੰਜਾਬ ਸੱਭਿਆਚਾਰ ਦਾ ਅਹਿਸਾਸ ਵਾਦੀ ਅਤੇ ਜਮਹੂਰੀ ਹੱਲ ਚਾਹੁੰਦੇ ਹਨ। ਉਸ ਨੇ ਪ੍ਰਧਾਨ ਮੰਤਰੀ ਦਾ ਸਿੱਖਾਂ ਦੀ ਜਾਇਦਾਦ ਅਤੇ ਜਾਨਾਂ ਦੀ ਸੁਰੱਖਿਆ ਸਬੰਧੀ ਬਿਆਨ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਕਮਿਊਨਿਟੀ ਨੂੰ ਇਸ ਨਾਲ ਰਾਹਤ ਮਿਲੀ ਹੈ। ਇਸ ਤੋਂ ਛੁੱਟ ਮਿ. ਬੀਰ ਬਹਾਦਰ ਸਿੰਘ ਜੋ ਕਿ ਸੀਨੀਅਰ ਅਕਾਲੀ ਨੇਤਾ ਹਨ, ਨੇ ਰਾਜਧਾਨੀ ਵਿੱਚ ਗਏ ਸਿੱਖਾਂ ਨੂੰ ਪੰਜਾਬ ਆ ਕੇ ਫਸਾਦਾਂ ਬਾਰੇ ਸਹੀ ਜਾਣਕਾਰੀ ਦੇਣ ਅਤੇ ਆਪਣੀ ਦਿੱਲੀ ਆਵਾਜ਼ ਤੋਂ ਲੋਕਾਂ ਨੂੰ ਜਾਣੂੰ ਕਰਾਉਣ ਬਾਰੇ ਅਪੀਲ ਕੀਤੀ ਹੈ। ਮਿ. ਬਸੰਤ ਸਿੰਘ ਐਮ. ਐਲ. ਏ. ਅਤੇ ਅਵਤਾਰ ਸਿੰਘ ਬਰਾੜ ਪ੍ਰਧਾਨ ਫਰੀਦਕੋਟ ਜ਼ਿਲਾ ਕਾਂਗਰਸ ਨੇ ਪੰਜ ਸਿੰਘ ਸਾਹਿਬਾਨਾਂ ਨੂੰ ਸਿਆਸੀ ਤਕਰੀਰਾਂ ਕਰਨ ਤੋਂ ਰੁਕੇਜ਼ ਕਰਨ ਦੀ ਅਪੀਲ ਕੀਤੀ ਹੈ।

ਭਿੰਡਰ ਨੇ ਡਾਇ-ਰੈਕਟਰ ਦਾ ਅਹੁਦਾ ਸੰਭਾਲਿਆ

- ਦਿੱਲੀ ਪੁਲੀਸ ਦੇ ਸਾਬਕਾ ਕਮਿਸ਼ਨਰ ਸ਼੍ਰੀ ਪੀ. ਐਸ. ਭਿੰਡਰ ਨੇ ਪੁਲੀਸ ਟ੍ਰੇਨਿੰਗ ਅਤੇ ਡਿਵੈਲਪਮੈਂਟ ਡਿਪਾਰਟਮੈਂਟ ਦੇ ਡਾਇਰੈਕਟਰ ਵਜੋਂ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ।

PARVEEN

ACCOUNTING SERVICES

ਹਰ ਤਰ੍ਹਾਂ ਦੇ ਵਿਉਂਤਪਾਰ ਜਾਂ ਅਕਾਊਂਟਿੰਗ ਲਈ, ਹਰ ਤਰ੍ਹਾਂ ਦੇ ਹਿਸਾਬ ਕਿਤਾਬ ਰੱਖਣ ਲਈ (Book-keeping) ਤੇ ਇਨਕਮ ਟੈਕਸ ਦੇ ਫਾਰਮ ਭਰਵਾਉਣ ਲਈ ਯਾਦ ਰੱਖੋ।


Parveen Adrakar

ਬੇਸਿਕ ਚਾਰਜ \$10.00

ਘੱਟ ਕੀਮਤ ਤੇ ਵਧੀਆ ਕੰਮ

324-1141

7277 Main Street, (57th Ave.) Vancouver



JIM PATTISON

PONTIAC - BUICK - CADILLAC and GMC

3434 MAIN ST. VANCOUVER, B.C.

Tel. 879-4233

1985 ਦੀਆਂ ਨਵੀਆਂ ਕੈਡਲਿਕ ਖ਼ੀਦੋ

ਨਵੀਆਂ ਅਤੇ ਪੁਰਾਣੀਆਂ ਕਾਰਾਂ, ਸਟੇਸ਼ਨ ਵੇਗਨਾਂ, ਟਰੱਕ, ਵੈਨਾਂ ਅਤੇ 4x4 ਜ਼ਿਮੀ ਲੈਣ ਲਈ ਤੁਹਾਡੇ ਜਾਣੇ ਪਹਿਚਾਣੇ ਸੇਲਜ਼ਮੈਨ ਨੂੰ ਮਿਲੋ ਜਾਂ ਫ਼ੋਨ ਕਰੋ

TIME FOR BUYING 1984 CARS & TRUCKS
ALSO TIME FOR BUYING 1985 NEW MODELS

Parlad Gill Bus. 879 - 4233
Res. 435 - 1834



ਅੰਤਵਾਰ ਨੂੰ 10.30 ਵਜੇ ਸਵੇਰ ਤੋਂ ਲੈ ਕੇ 4.00 ਵਜੇ ਸ਼ਾਮ ਤੱਕ ਆਪਣੀ ਸੇਵਾ ਲਈ ਹਾਜ਼ਰ ਹਾਂ

ਪੰਜਾਬ ਦਾ ਸਾਲ

ਨਵੀਂ ਦਿੱਲੀ (ਪੀ.ਟੀ.ਆਈ.) — ਸਾਲ 1984 ਦੌਰਾਨ ਵਾਪਰੀਆਂ ਮਹੱਤਵਪੂਰਨ ਘਟਨਾਵਾਂ, ਜਿਨ੍ਹਾਂ ਦਾ ਕਿ ਪੰਜਾਬ ਨਾਲ ਸਬੰਧ ਹੈ, ਦਾ ਵੇਰਵਾ ਹੇਠਾਂ ਦਿਤਾ ਜਾ ਰਿਹਾ ਹੈ:

2 ਜਨਵਰੀ — ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਵਲੋਂ ਚੰਡੀਗੜ੍ਹ ਅਤੇ ਅੰਬਾਲਾ-ਫਾਜ਼ਿਲਕਾ ਦਾ ਮਸਲਾ ਸੁਪਰੀਮ ਕੋਰਟ ਦੇ ਹਵਾਲੇ ਕਰਨ ਸਬੰਧੀ ਸਰਕਾਰੀ ਪ੍ਰੋਕਲਸ ਦਾ ਵਿਰੋਧ; 7 ਜਨਵਰੀ — ਕਣਕ ਦਾ ਖਰੀਦ ਮੁੱਲ 152 ਰੁਪਏ ਕੁਇਟਲ ਮਿਥਣ ਦਾ ਐਲਾਨ; 10 ਜਨਵਰੀ — ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਬ. ਗੁਰਚਰਨ ਸਿੰਘ ਟੋਹੜਾ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਦਰਬਾਰ ਸਾਹਿਬ ਵਿਚ ਰਹਿ ਰਹੇ ਹੋਰ ਸਿੱਖ ਸਰਕਾਰ ਦੇ ਹਵਾਲੇ ਕਰਨ ਤੋਂ ਨਾਂਹ। ਕੇਂਦਰ ਵਲੋਂ ਕੇਂਦਰ-ਰਾਜ ਸਬੰਧਾਂ ਦੇ ਜਾਇਜ਼ੇ ਲਈ ਬਣਾਏ ਗਏ ਸਰਕਾਰੀਆਂ ਕਮਿਸ਼ਨ ਵਲੋਂ ਜਾਂਚ; 18 ਜਨਵਰੀ — ਅੰਮ੍ਰਿਤਸਰ ਦੇ ਸਿਨੇਮਾ 'ਚ ਬੰਬ ਧਮਾਕੇ ਵਿਚ 16 ਜ਼ਖਮੀ; 20 ਜਨਵਰੀ — ਪੰਜਾਬ ਰਾਜਪਾਲ ਦੇ ਸਲਾਹਕਾਰ ਸ਼੍ਰੀ ਜਗਤਪੁਰੀ ਵਲੋਂ ਅਸਤੀਫਾ; 30 ਜਨਵਰੀ — ਪੰਜਾਬ ਰੇਡੀਓ ਦੀ ਬੱਸ ਭਾਖੜਾ ਨਹਿਰ ਵਿਚ ਡਿਗਣ ਨਾਲ 70 ਮੁਸਾਫਰ ਹੁੰਦੇ।

9 ਫਰਵਰੀ — ਸ਼ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਆਪਣਾ ਅਸਲਾ ਜ਼ਿਲਾ ਅਧਿਕਾਰੀਆਂ ਦੇ ਹਵਾਲੇ ਕਰਨ ਤੇ ਇਨਕਾਰ; 12 ਫਰਵਰੀ — ਅੰਮ੍ਰਿਤਸਰ ਸ਼ਰੋਮਣੀ ਅਕਾਲੀ ਦਲ ਵਲੋਂ ਕੇਂਦਰ ਦੀ ਤਿੰਨ ਧਿਰੀ ਗੱਲਬਾਤ ਦੀ ਪ੍ਰਸ਼ਕਸ਼ ਸਵੀਕਾਰ; 14 ਫਰਵਰੀ — ਸ਼ਰੋਮਣੀ ਅਕਾਲੀ ਦਲ ਤੇ ਕੇਂਦਰ ਵਿਚਕਾਰ ਤਿੰਨ ਧਿਰੀ ਗੱਲਬਾਤ; 17 ਫਰਵਰੀ — ਪੈਰਾ ਮਿਲਟਰੀ ਫੋਰਸ ਤੇ ਗੁਰਦੁਆਰੇ 'ਚ ਰਹਿ ਰਹੇ ਕਥਿਤ ਅਤਿਵਾਦੀਆਂ ਵਿਚਕਾਰ ਵਾਇਰਿੰਗ ਦੌਰਾਨ ਤਿੰਨ ਮੌਤਾਂ; 27 ਫਰਵਰੀ — ਸਿਵਾਨ ਦੀ ਧਾਰਾ 25 ਦੀ ਕਾਪੀ ਸਾਡਨ ਦੇ ਦੇਸ਼ ਵਿਚ ਸਾਬਕਾ ਮੁਖ ਮੰਤਰੀ ਬ. ਪ੍ਰਕਾਸ਼ ਸਿੰਘ ਬਾਦਲ ਤੇ 4 ਹੋਰ ਅਕਾਲੀ ਨੇਤਾ ਗ੍ਰਿਫਤਾਰ।

4 ਮਾਰਚ — ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਕਪੂਰਥਲਾ ਜ਼ਿਲਾ ਗਤਬਤ ਵਾਲੇ ਇਲਾਕੇ ਕਰਾਰ; 12 ਮਾਰਚ - ਭਾਰਤੀ ਕਿਸਾਨ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਪੰਜਾਬ ਰਾਜ ਭਵਨ ਦਾ ਘਿਰਾਓ; 13 ਮਾਰਚ - ਨੜਾ ਨੰਗਲ ਵਿਖੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਸ. ਦਰਬਾਰਾ ਸਿੰਘ 'ਤੇ ਜਾਨਲੇਵਾ ਹਮਲਾ; 19 ਮਾਰਚ — ਕੇਂਦਰ ਵਲੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਗੈਰ ਕਾਨੂੰਨੀ ਜਥੇਬੰਦੀ ਕਰਾਰ। ਪੰਜਾਬ 'ਚ ਵਧਿਆ; 20 ਮਾਰਚ — ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਰੁੱਧ ਬਗਾਵਤ ਦਾ ਕੇਸ ਦਰਜ।

2 ਅਪਰੈਲ — ਭਾਜਪਾ ਨੇਤਾ ਹਰਬੰਸ ਲਾਲ ਖੰਨਾ ਤੇ ਉਸ ਦੇ ਗੰਨਮੇਨ ਦਾ ਕਤਲ। ਜਲੰਧਰ ਤੇ ਅੰਮ੍ਰਿਤਸਰ 'ਚ ਕਰਵਾਏ ਲਾਹੂ; 3 ਅਪਰੈਲ — ਰਾਜ ਸਭਾ ਮੈਂਬਰ ਵਿਸ਼ਵਨਾਥ ਤਿਵਾੜੀ ਦਾ ਕਤਲ। ਪੰਜਾਬ ਗਤਬਤ ਵਾਲਾ ਇਲਾਕਾ ਕਰਾਰ; 4 ਅਪਰੈਲ — ਚੰਡੀਗੜ੍ਹ ਦੀ ਗਤਬਤ ਵਾਲਾ ਇਲਾਕਾ ਕਰਾਰ; 6 ਅਪਰੈਲ — ਪੰਜਾਬ ਸਮੱਸਿਆ ਕਾਰਨ ਪ੍ਰਧਾਨ ਮੰਤਰੀ ਵਲੋਂ 4 ਅਰਬ ਦੇਸ਼ਾਂ ਦਾ ਦੌਰਾ ਰੱਦ; 15 ਅਪਰੈਲ — ਪੰਜਾਬ ਦੇ 37 ਰੇਲਵੇ ਸਟੇਸ਼ਨਾਂ ਨੂੰ ਅੱਗ ਲਾਈ ਗਈ; 16 ਅਪਰੈਲ — ਅੰਮ੍ਰਿਤਸਰ ਅਕਾਲੀ ਦਲ (ਤ) ਦੇ ਪ੍ਰਧਾਨ ਮਲਿਕ ਸਿੰਘ ਭਾਟੀਆ ਦਾ ਕਤਲ; 17 ਅਪਰੈਲ — ਹਿੰਦੂ ਸੁਰੱਖਿਆ ਸੰਮਤੀ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਸ਼੍ਰੀ ਇੰਦਰਪਾਲ ਗੁਪਤਾ ਅਤੇ 4 ਹੋਰ ਕਤਲ; 22 ਅਪਰੈਲ — ਸ਼ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ 'ਚ ਰਹਿ ਰਹੇ ਲੋਕਾਂ ਦੀ ਸਕਰੀਨਿੰਗ ਲਈ 11 ਮੈਂਬਰੀ ਕਮੇਟੀ ਦਾ ਐਲਾਨ; 25 ਅਪਰੈਲ — ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿੰਘ ਵਲੋਂ ਅਸਤੀਫਾ; 26 ਅਪਰੈਲ — ਵਿਰੋਧਪੁਰ ਜ਼ਿਲੇ ਵਿਚ ਤਿੰਨ ਬਾਵਾਂ ਤੇ ਰੇਲਵੇ ਪਟੜੀ ਉਡਾਈ। ਫਗੋਦਕੋਟ ਤੇ ਅੰਮ੍ਰਿਤਸਰ ਦੀਆਂ ਹਿੰਸਕ ਘਟਨਾਵਾਂ ਵਿਚ 6 ਮਰੇ;

1 ਮਈ — ਦਲ ਖਾਲਸਾ ਤੇ ਖਾਲਿਸਤਾਨ ਨੇਸ਼ਨਲ ਕੌਂਸਲ ਉਤੇ ਪਾਬੰਦੀ ਵਿਚ ਹੋਰ ਦੋ ਸਾਲ ਵਾਧਾ; 13 ਮਈ — ਅੰਮ੍ਰਿਤਸਰ — ਪਟਿਆਲਾ 'ਚ ਕਰਵਾਏ, ਜਲੰਧਰ 'ਚ ਵੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ। ਸ਼ਰੋਮਣੀ ਅਕਾਲੀ ਦਲ ਵਲੋਂ ਪੁਰਾਣੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ।

2 ਜੂਨ — ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਪੰਜਾਬ 'ਚ ਫੌਜ ਸੱਦੀ; 3 ਜੂਨ — ਪੰਜਾਬ ਵਿਚ ਫੌਜ ਨੇ ਚਾਰਜ ਸੰਭਾਲਿਆ। ਸਾਰੇ ਰਾਜ ਤੇ ਚੰਡੀਗੜ੍ਹ ਵਿਚ 36 ਘੰਟੇ ਦਾ ਕਰਫਿਊ; ਸੜਕਾਂ ਅਤੇ ਰੇਲ ਆਵਾਜਾਈ ਠੱਪ। ਹਰਿਆਣਾ ਵਲੋਂ ਪੰਜਾਬ ਨਾਲ ਲਗਦਾ ਬਾਰਡਰ ਸੀਲ। ਅਕਾਲੀ ਦਲ ਵਲੋਂ ਸ਼੍ਰੀਮਤੀ ਗਾਂਧੀ ਦੀ ਨਾ ਮਿਲਵਰਤਣ ਅੰਦੋਲਨ ਵਾਪਸ ਲੈਣ ਦੀ ਅਪੀਲ ਦਾ ਵਿਰੋਧ; 4 ਜੂਨ — ਪੰਜਾਬ ਵਿਚ ਕਰਫਿਊ ਹੋਰ 12 ਘੰਟਿਆਂ ਲਈ ਵਧਾ ਦਿਤਾ; 5 ਜੂਨ — ਫੌਜ ਦਰਬਾਰ ਸਾਹਿਬ ਅੰਦਰ ਦਾਖਲ; ਆਪਸੀ ਵਾਇਰਿੰਗ 'ਚ 59 ਫੌਜੀ ਤੇ 249 ਕਥਿਤ ਅਤਿਵਾਦੀ ਹਲਾਕ; 7 ਜੂਨ — ਦਰਬਾਰ ਸਾਹਿਬ 'ਚ ਸੰਤ ਭਿੰਡਰਾਂਵਾਲਾ ਅਤੇ ਭਾਈ ਅਮਰੀਕ ਸਿੰਘ ਦੀਆਂ ਲਾਸ਼ਾਂ ਬਰਾਮਦ; 8 ਜੂਨ — ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵਲੋਂ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਦੌਰਾ; 9 ਜੂਨ — ਸਾਰੇ ਲਾਇਸੈਂਸੀਆਂ ਨੂੰ ਆਪਣਾ ਅਸਲਾ ਜਮ੍ਹਾਂ ਕਰਵਾਉਣ ਦੀ ਹਦਾਇਤ; 11 ਜੂਨ — ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਐਨ. ਐਸ. ਏ. ਦੇ ਤਹਿਤ ਗ੍ਰਿਫਤਾਰ। ਤੇਸ਼ਬਾਨਾ ਸਿੰਘ ਸਾਹਿਬਾਨ ਦੇ ਹਵਾਲੇ ਕੀਤਾ ਗਿਆ; 17 ਜੂਨ — ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵਲੋਂ ਕੌਮ ਦੇ ਨਾਂ ਸੰਦੇਸ਼, ਧਾਰਮਿਕ ਅਸਥਾਨਾਂ ਨੂੰ ਅਸਲੇ ਤੋਂ ਮੁਕਤ ਰੱਖਣ ਦੀ ਅਪੀਲ; 21 ਜੂਨ — ਦਰਬਾਰ ਸਾਹਿਬ ਅਤੇ ਮੁਕਤਸਰ ਦੇ ਗੁਰਦੁਆਰੇ ਤੋਂ ਬਿਨਾਂ ਸਾਰੇ ਗੁਰਦੁਆਰੇ ਦਰਬਨਾ ਲਈ ਖੋਲ੍ਹ ਦਿਤੇ ਗਏ; 23 ਜੂਨ — ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਦਰਬਾਰ ਸਾਹਿਬ ਦਾ ਦੌਰਾ; 25 ਜੂਨ — ਤਿੰਨ ਜੂਨ ਤੋਂ

ਚੁਰਾਸੀ ਦਾ

ਪਿਛੋਂ ਪਹਿਲੀ ਵਾਰ ਦਰਬਾਰ ਸਾਹਿਬ ਸੰਗਤਾਂ ਦੇ ਦਰਬਨ ਲਈ ਖੋਲਿਆ ਗਿਆ; 28 ਜੂਨ — ਅਕਾਲੀ ਦਲ ਦੇ ਐਕਟਿਵ ਪ੍ਰਧਾਨ ਸ਼੍ਰੀ ਉਜਾਗਰ ਸਿੰਘ ਸੇਖਵਾਂ ਅਤੇ ਸ਼ਰੋਮਣੀ ਕਮੇਟੀ ਦੇ ਐਕਟਿਵ ਪ੍ਰਧਾਨ ਸ਼੍ਰੀ ਆਤਮਾ ਸਿੰਘ ਐਨ. ਐਸ. ਏ. ਦੇ ਤਹਿਤ ਗ੍ਰਿਫਤਾਰ; 29 ਜੂਨ — ਕੇ. ਟੀ. ਸਤਾਰਾਵਾਲਾ ਨੂੰ ਬੀ. ਡੀ. ਪਾਂਡੇ ਦੀ ਥਾਂ ਪੰਜਾਬ ਦਾ ਰਾਜਪਾਲ ਬਣਾਇਆ ਗਿਆ। ਅਕਾਲੀ ਦਲ ਵਲੋਂ ਦਰਬਾਰ ਸਾਹਿਬ ਦੀ ਆਜ਼ਾਦੀ ਲਈ ਸ਼ਹੀਦੀ ਜਥੇ ਭੇਜਣ ਦਾ ਫੈਸਲਾ; 30 ਜੂਨ — ਅਕਾਲੀ ਦਲ ਦੇ ਕੌਮਕਾਜ ਨੂੰ ਚਲਾਉਣ ਲਈ 11 ਮੈਂਬਰੀ ਐਡਹਾਕ ਕਮੇਟੀ ਬਣਾਈ ਗਈ।

1 ਜੁਲਾਈ — ਕੇ. ਐਸ. ਢਿੱਲੋਂ ਪੰਜਾਬ ਪੁਲੀਸ ਦੇ ਡੀ. ਜੀ. ਮੁਕੱਰਰ; 3 ਜੁਲਾਈ — ਕੇ. ਟੀ. ਸਤਾਰਾਵਾਲਾ ਨੇ ਪੰਜਾਬ ਦੇ ਨਵੇਂ ਗਵਰਨਰ ਵਜੋਂ ਸਹੁੰ ਚੁੱਕੀ; 4 ਜੁਲਾਈ — ਸ਼੍ਰੀਨਗਰ ਤੋਂ ਦਿੱਲੀ ਆ ਰਹੀ ਇੰਡੀਅਨ ਏਅਰ ਲਾਈਨਜ਼ ਦੀ ਏਅਰ ਬੱਸ ਅਗਵਾ ਕਰਕੇ ਲਾਹੌਰ ਲਿਜਾਈ ਗਈ। ਫੌਜੀ ਅਧਿਕਾਰੀਆਂ ਵਲੋਂ ਗੁਰੂ ਰਾਮਦਾਸ ਇਮਾਰਤ ਸ਼ਰੋਮਣੀ ਕਮੇਟੀ ਦੇ ਸ਼ੁਰੂਦ; 7 ਜੁਲਾਈ — ਪੰਜਾਬ ਤੇ ਚੰਡੀਗੜ੍ਹ ਨੂੰ ਹੋਰ ਤਿੰਨ ਮਹੀਨੇ ਲਈ ਗਤਬਤ ਵਾਲਾ ਇਲਾਕਾ ਕਰਾਰ ਦਿਤਾ ਗਿਆ; 10 ਜੁਲਾਈ — ਪੰਜਾਬ ਬਾਰੇ ਵਾਈਟ ਪੇਪਰ ਜਾਰੀ; 16 ਜੁਲਾਈ — ਕਾਰ ਸੇਵਾ ਬਾਰੇ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਗੱਲਬਾਤ ਫੇਲ੍ਹ; 17 ਜੁਲਾਈ — ਸੰਤਾ ਸਿੰਘ ਵਲੋਂ ਕਾਰ ਸੇਵਾ ਆਰੰਭ; 19 ਜੁਲਾਈ — ਸਿੰਘ ਸਾਹਿਬਾਨ ਵਲੋਂ ਬਾਬਾ ਸੰਤਾ ਸਿੰਘ ਤਨਖਾਹੀਆ ਕਰਾਰ; 23 ਜੁਲਾਈ — ਪੰਜਾਬ ਦੇ ਅਤਿਵਾਦੀਆਂ ਦੇ ਕੇਸਾਂ ਦੇ ਨਿਪਟਾਰੇ ਨਹੀਂ ਵਿਸ਼ੇਸ਼ ਅਦਾਲਤ ਦੇ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ਼ ਅਦਾਲਤ ਕਾਇਮ।

ਪਹਿਲੀ ਅਗੱਸਤ — ਅਤਿਵਾਦੀਆਂ ਵਲੋਂ ਸਰਹਿੰਦ ਨਹਿਰ ਵਿਚ ਪਾੜ। ਅੰਮ੍ਰਿਤਸਰ 'ਚ ਅਕਾਲ ਤਖਤ ਦੀ ਉਸਾਰੀ ਦਾ ਕੰਮ ਆਰੰਭ; 11 ਅਗੱਸਤ — ਕਾਂਗਰਸ ਵਲੋਂ ਅੰਮ੍ਰਿਤਸਰ 'ਚ ਸਰਬੱਤ ਖਾਲਸਾ 'ਚ ਜਥੇਦਾਰ ਟੋਹੜਾ ਤਨਖਾਹੀਆ ਕਰਾਰ; 12 ਅਗੱਸਤ — ਪੰਜ ਸਿੰਘ ਸਾਹਿਬਾਨ ਵਲੋਂ 2 ਸਤੰਬਰ ਨੂੰ ਵਿਸ਼ਵ ਸਿੱਖ ਕਨਵੇਨਸ਼ਨ ਦਾ ਐਲਾਨ; 14 ਅਗੱਸਤ — ਆਰ. ਵੀ. ਸੁਬਰ ਮਨੀਅਮ ਪੰਜਾਬ ਰਾਜਪਾਲ ਦੇ ਸਲਾਹਕਾਰ ਨਿਯੁਕਤ; 17 ਅਗੱਸਤ — ਪੰਜਾਬ ਵਿਚ ਅਕਾਲੀਆਂ ਦੀ ਫੜੀ ਫੜੀ ਸ਼ੁਰੂ, ਜਲੰਧਰ ਜ਼ਿਲੇ ਵਿਚ 107 ਅਕਾਲੀ ਆਗੂ ਗ੍ਰਿਫਤਾਰ; 23 ਅਗੱਸਤ — ਇੰਡੀਅਨ ਏਅਰ ਲਾਈਨਜ਼ ਦਾ ਬੇਇੰਗ ਜਹਾਜ਼ ਪਾਲਿਸਤਾਨ ਸਮਰਥਕਾਂ ਵਲੋਂ ਲਾਹੌਰ ਵਲ ਨੂੰ ਅਗਵਾ; 25 ਅਗੱਸਤ — ਭਾਰਤੀ ਜਹਾਜ਼ ਦੇ ਅਗਵਾਕਾਰ ਵਲੋਂ ਫੁਬਈ 'ਚ ਆਤਮ ਸਰਪਣ; 27 ਅਗੱਸਤ — ਅੰਮ੍ਰਿਤਸਰ ਦੇ ਅਧਿਕਾਰੀਆਂ ਵਲੋਂ ਸਿੱਖ ਕਨਵੇਨਸ਼ਨ ਲਈ ਆਗਿਆ ਦੇਣ ਤੋਂ ਇਨਕਾਰ;

2 ਸਤੰਬਰ — ਪੰਜ ਸਿੰਘ ਸਾਹਿਬਾਨ ਵਲੋਂ ਸੱਦੀ ਗਈ ਵਿਸ਼ਵ ਸਿੱਖ ਕਨਵੇਨਸ਼ਨ ਵਲੋਂ ਦਰਬਾਰ ਸਾਹਿਬ ਵਿਚੋਂ ਫੌਜਾਂ ਕੱਢਣ 'ਚ ਅਕਾਲ ਤਖਤ ਦੀ ਉਸਾਰੀ ਦਾ ਕੰਮ ਆਰੰਭ; 11 ਅਗੱਸਤ — ਕਾਂਗਰਸ ਵਲੋਂ ਅੰਮ੍ਰਿਤਸਰ 'ਚ ਸਰਬੱਤ ਖਾਲਸਾ 'ਚ ਜਥੇਦਾਰ ਟੋਹੜਾ ਤਨਖਾਹੀਆ ਕਰਾਰ; 12 ਅਗੱਸਤ — ਪੰਜ ਸਿੰਘ ਸਾਹਿਬਾਨ ਵਲੋਂ 2 ਸਤੰਬਰ ਨੂੰ ਵਿਸ਼ਵ ਸਿੱਖ ਕਨਵੇਨਸ਼ਨ ਸੱਦਣ ਦਾ ਐਲਾਨ; 14 ਅਗੱਸਤ — ਪੰਜਾਬ ਵਿਚ ਅਕਾਲੀਆਂ ਦੀ ਫੜੀ ਫੜੀ ਸ਼ੁਰੂ, ਜਲੰਧਰ ਜ਼ਿਲੇ ਵਿਚ 107 ਅਕਾਲੀ ਆਗੂ ਗ੍ਰਿਫਤਾਰ; 23 ਅਗੱਸਤ — ਇੰਡੀਅਨ ਏਅਰ ਲਾਈਨਜ਼ ਦਾ ਬੇਇੰਗ ਜਹਾਜ਼ ਪਾਲਿਸਤਾਨ ਸਮਰਥਕਾਂ ਵਲੋਂ ਲਾਹੌਰ ਵਲ ਨੂੰ ਅਗਵਾ; 25 ਅਗੱਸਤ — ਅੰਮ੍ਰਿਤਸਰ ਦੇ ਅਧਿਕਾਰੀਆਂ ਵਲੋਂ ਸਿੱਖ ਕਨਵੇਨਸ਼ਨ ਲਈ ਆਗਿਆ ਦੇਣ ਤੋਂ ਇਨਕਾਰ;

2 ਸਤੰਬਰ — ਪੰਜ ਸਿੰਘ ਸਾਹਿਬਾਨ ਵਲੋਂ ਸੱਦੀ ਗਈ ਵਿਸ਼ਵ ਸਿੱਖ ਕਨਵੇਨਸ਼ਨ ਵਲੋਂ ਦਰਬਾਰ ਸਾਹਿਬ ਵਿਚੋਂ ਫੌਜਾਂ ਕੱਢਣ ਬਾਰੇ 30 ਸਤੰਬਰ ਤਕ ਦਾ ਅਲਟੀਮੇਟਮ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਬਾਬਾ ਸੰਤਾ ਸਿੰਘ ਨੂੰ ਤਨਖਾਹੀਆ ਕਰਾਰ ਦੇਣ ਦੀ ਪੁਸ਼ਟੀ; 12 ਸਤੰਬਰ — ਗੁਰਦਾਸਪੁਰ ਜ਼ਿਲੇ ਵਿਚ 8 ਬੱਸ ਮੁਸਾਫਰਾਂ ਦਾ ਕਤਲ; 14 ਸਤੰਬਰ — ਅੱਠ ਬੱਸ ਮੁਸਾਫਰਾਂ ਦੇ ਕਤਲ ਵਿਰੁੱਧ ਪੰਜਾਬ ਬੰਦ; 25 ਸਤੰਬਰ — ਪ੍ਰਧਾਨ ਮੰਤਰੀ ਵਲੋਂ ਫੌਜ ਵਾਪਸ ਖੁਲਾਉਣ ਦਾ ਐਲਾਨ; 26 ਸਤੰਬਰ — ਪੰਜ ਸਿੰਘ ਸਾਹਿਬਾਨ ਵਲੋਂ ਗਿਆਨੀ ਜ਼ੈਲ ਸਿੰਘ ਦੇਸ਼ ਮੁਕਤ ਕਰਾਰ; 27 ਸਤੰਬਰ — ਗਿਆਨੀ ਜ਼ੈਲ ਸਿੰਘ ਵਲੋਂ ਹਰਿਮੰਦਰ ਸਾਹਿਬ ਦੀ ਯਾਤਰਾ; 28 ਸਤੰਬਰ — ਸਰਕਾਰ ਤੇ ਪੰਜ ਸਿੰਘ ਸਾਹਿਬਾਨ ਵਿਚਕਾਰ ਸਮਝੌਤਾ; 29 ਸਤੰਬਰ — ਦਰਬਾਰ ਸਾਹਿਬ ਕੰਪਲੈਕਸ ਸਿੰਘ ਸਾਹਿਬਾਨ ਦੇ ਹਵਾਲੇ। ਅਕਾਲੀ ਦਲ ਵਲੋਂ 7 ਅਕਤੂਬਰ ਦਾ ਸ਼ਹੀਦੀ ਮਾਰਚ ਵਾਪਸ। ਪੰਜਾਬ ਸਰਕਾਰ ਨੇ ਅਖਬਾਰਾਂ 'ਤੇ ਪਾਬੰਦੀ ਦੇ ਮਹੀਨੇ ਲਈ ਵਧਾਈ।

ਪਹਿਲੀ ਅਕਤੂਬਰ — ਖਾਲਿਸਤਾਨ ਦੇ ਸਮਰਥਕਾਂ ਨੂੰ ਕੱਢਣ ਲਈ ਸੁਰੱਖਿਆ ਫੋਰਸ ਹਰਿਮੰਦਰ ਸਾਹਿਬ ਅੰਦਰ ਦੁਬਾਰਾ ਦਾਖਲ; 11 ਅਕਤੂਬਰ — ਹਰਿਮੰਦਰ ਸਾਹਿਬ ਦੇ ਸਰੋਵਰ 'ਚ ਹਥਿਆਰ ਤੇ ਅਸਲਾ ਬਰਾਮਦ ਹੋਇਆ; 12 ਅਕਤੂਬਰ — ਹਰਿਮੰਦਰ ਸਾਹਿਬ ਕੰਪਲੈਕਸ ਦੀ ਕਾਰ ਸੇਵਾ ਆਰੰਭ ਹੋਈ; 18 ਅਕਤੂਬਰ — ਭਾਖੜਾ ਨਹਿਰ ਦੀ ਤੌੜ ਫੌੜ ਸਬੰਧੀ 10 ਦਹਿਸ਼ਤਾਪੰਦ ਗ੍ਰਿਫਤਾਰ।

7 ਨਵੰਬਰ — ਪੰਜ ਸਿੰਘ ਸਾਹਿਬਾਨ ਵਲੋਂ ਅਕਾਲੀ ਦਲ ਦੀ ਐਡਹਾਕ ਕਮੇਟੀ ਭੰਗ ਕਰ ਕੇ ਨਵੀਂ ਕਾਇਮ, ਸੁਰਜਨ ਸਿੰਘ ਠੋਕੇਦਾਰ ਕਨਵੀਨਰ ਨਿਯੁਕਤ 26 ਨਵੰਬਰ — ਪੰਜਾਬ ਸਰਕਾਰ ਨੇ ਰਾਜ 'ਚ ਅਖਬਾਰਾਂ ਦੇ ਦਾਖਲੇ ਤੋਂ ਪਾਬੰਦੀ ਹਟਾਈ।

19 ਦਸੰਬਰ — ਅਕਾਲੀ ਦਲ ਐਡਹਾਕ ਕਮੇਟੀ ਦੇ ਕਨਵੀਨਰ ਸੁਰਜਨ ਸਿੰਘ ਠੋਕੇਦਾਰ ਨਾਲ ਗੱਲਬਾਤ ਦੀ ਸੰਭਾਵਨਾ ਰੱਦ ਜਿਨ੍ਹਾਂ ਤਕ ਅਕਾਲੀ ਆਗੂਆਂ ਨੂੰ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ; 22 ਦਸੰਬਰ — ਜਨਰੇਲ ਸਿੰਘ ਭਿੰਡਰਾਂਵਾਲੇ ਦੇ ਭਾਜੀ ਜਸਬੀਰ ਸਿੰਘ ਤੋਂ ਵਾਪਸ ਫੁਬਈ ਮੋੜ ਦਿੱਤਾ।

ਪੰਜਾਬ ਦਾ ਮਸਲਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ

- ਮਲਹੋਤਰਾ -

ਚੰਡੀਗੜ੍ਹ - ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਕੌਂਸਲ ਦੇ ਸਕੱਤਰ ਅਵਤਾਰ ਸਿੰਘ ਮਲਹੋਤਰਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਮਸਲਿਆਂ ਦਾ ਸਿਆਸੀ ਹੱਲ ਛੇਤੀ ਕਰਨ ਤਾਂ ਜੋ ਰਾਜ ਵਿੱਚ ਸ਼ਾਂਤੀ ਕਾਇਮ ਹੋਵੇ।

ਸ਼੍ਰੀ ਮਲਹੋਤਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ, ਵਿਰਥੁ ਸਦਭਾਵਨਾ ਅਤੇ ਦੇਸ਼ ਦੀ ਆਖੰਡਤਾ ਚਾਹੁੰਦੇ ਹਨ। ਉਨ੍ਹਾਂ ਸ਼ਰੋਮਣੀ ਕਮੇਟੀ ਅਤੇ ਅਕਾਲੀ ਦਲ (ਤਲਵੰਡੀ) ਦੇ ਨੇਤਾਵਾਂ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਮਤੇ ਉਤੇ ਅਤੇ ਗਹਿਣ ਨੂੰ ਅਯੋਗ ਦੱਸਦੇ ਹੋਏ ਕਿਹਾ ਕਿ ਉਸ ਮਤੇ ਨੂੰ ਕੋਈ ਵੀ ਧਰਮ ਨਿਰਪੇਖ ਪਾਰਟੀ ਨਹੀਂ ਮੰਨ ਸਕਦੀ। ਉਸ ਦਾ ਲਾਭ ਦਹਿਸ਼ਤਾਪੰਦ ਅਤੇ ਖਾਲਿਸਤਾਨ ਪੱਖੀ ਵੱਖਵਾਦੀ ਉਠਾਉਂਦੇ ਹਨ। ਇਸ ਲਈ ਅਕਾਲੀ ਨੇਤਾਵਾਂ ਨੂੰ ਗੱਲਬਾਤ ਕਰਨ ਲਈ ਮਤੇ ਨੂੰ ਸਾਰੇ ਦਾ ਸਾਰਾ ਮੰਨੇ ਜਾਣ ਉਤੇ ਜ਼ੋਰ ਨਹੀਂ ਦੇਣਾ ਚਾਹੀਦਾ।

ਫਗਵਾੜਾ - ਸਾਬਕਾ ਵਿਦੇਸ਼ ਮੰਤਰੀ ਸਵਰਨ ਸਿੰਘ ਅਤੇ ਪੰਜਾਬ ਸੀ. ਪੀ. ਐਮ. ਦੇ ਗੁਰਚਰਨ ਸਿੰਘ ਰੰਧਾਵਾ ਨੇ ਵੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਸਮੱਸਿਆ ਦਾ ਸਿਆਸੀ ਹੱਲ ਫੌਰੀ ਤੌਰ ਤੇ ਲੱਭਿਆ ਜਾਵੇ।

ਹਰ ਇੱਕ ਪਿੰਡ ਲਈ ਟੀ. ਵੀ. ਸੈਟ

ਨਵੀਂ ਦਿੱਲੀ - ਭਾਰਤੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮੁੱਖ ਦਫਤਰਾਂ ਵਿੱਚ ਕੰਪਿਊਟਰ ਲਾਏ ਜਾਣਗੇ ਜਿਸ ਨਾਲ ਵਾਈਫਾ ਦੀ ਜਵਾਬ-ਤਲਬੀ ਜਲਦੀ ਹੋ ਸਕੇਗੀ। ਇਹ ਕੰਪਿਊਟਰ ਸਕੀਮ ਜਿਸ ਦਾ ਰਾਜੀਵ ਗਾਂਧੀ ਵੱਲੋਂ ਹੁਕਮ ਹੋਇਆ ਹੈ, ਭਾਰਤੀ ਅਫਸਰ ਸ਼ਾਹੀ ਦੇ ਹੱਥ ਸੁਨੇਹੇ ਰਾਹੀਂ ਕੀਤੇ ਜਾਂਦੇ ਫੈਸਲਿਆਂ ਵਿੱਚ ਤਬਦੀਲੀ ਲਿਆਵੇਗੀ। ਸਰਕਾਰੀ ਤੌਰ ਤੇ ਕਿਹਾ ਗਿਆ ਕਿ 80 ਮਿਲੀਅਨ ਡਾਲਰਾਂ ਦਾ ਕੰਪਿਊਟਰ ਬੱਜਟ ਚਾਰ ਸਾਲਾਂ ਦੇ ਅਰਸੇ ਵਿੱਚ ਰੱਖਿਆ ਗਿਆ ਹੈ। ਜਿਸ ਨਾਲ 27 ਰਾਜ ਤੇ ਕੇਂਦਰੀ ਪ੍ਰਸ਼ਾਸਨਾਂ ਵਿੱਚ ਅਤੇ 457 ਜ਼ਿਲਾ ਦਫਤਰਾਂ ਵਿੱਚ ਕੰਪਿਊਟਰ ਚਾਲੂ ਹੋ ਜਾਣਗੇ। ਇਸ ਪ੍ਰੋਗਰਾਮ ਨੂੰ ਪ੍ਰਧਾਨ ਮੰਤਰੀ ਦੇ ਜਾਤੀ ਇਸ਼ਾਰੇ ਦੇ ਆਧਾਰ ਤੇ ਲਾਗੂ ਕੀਤਾ ਜਾਵੇਗਾ। ਮਿ. ਵੀ. ਪੀ. ਸਿੰਘ ਜੋ ਕਿ ਖਜ਼ਾਨਾ ਮੰਤਰੀ ਹਨ ਨੇ ਇਥੇ ਕਿਹਾ ਕਿ ਇਸ ਹੁਕਮੇ ਦੇ ਜਾਰ ਵਿੱਚ ਕੰਪਿਊਟਰ ਚਾਰ ਮੁੱਖ ਸ਼ਹਿਰਾਂ ਵਿੱਚ ਲਾਉਣ ਲਈ ਜਾਪਾਨ ਨੂੰ 24 ਮਿਲੀਅਨ ਦੇ ਆਰਡਰ ਦੇ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਰਕਾਰ ਨੂੰ ਹਰ ਪਿੰਡ ਨੂੰ ਇੱਕ ਟੀ. ਵੀ. ਦੇਣਾ ਚਾਹੀਦਾ ਹੈ ਤਾਂ ਕਿ ਲੋਕ ਸਾਇੰਸ, ਵਿਦਿਆ ਅਤੇ ਖੇਤੀ ਬਾਜ਼ੀ ਬਾਰੇ ਪ੍ਰੋਗਰਾਮ ਦੇਖ ਸਕਣ। ਉਹਨਾਂ ਨੇ ਆਲ ਇੰਡੀਆ ਰੇਡੀਓ ਦੇ 80 ਸਟੇਸ਼ਨਾਂ ਤੋਂ ਹਰ ਘੰਟੇ ਅਜਿਹੇ ਪ੍ਰੋਗਰਾਮ ਪੇਸ਼ ਕਰਨ ਦੀ ਸਕੀਮ ਬਾਰੇ ਵੀ ਐਲਾਨ ਕੀਤਾ ਜਿਸ ਵਿੱਚ ਖਬਰਾਂ ਅਤੇ ਵਿਕਾਸ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣਗੇ।

ਸਚ ਕਹਿਣ ਦੀ ਦਲੇਰੀ, ਹੱਕ ਲੈਣ ਦੀ ਦਲੇਰੀ, ਰਗਾਂ ਦੇ ਖੂਨ ਅੰਦਰ, ਐ ਆਦਮੀ ਰਚਾ ਏ।

ਆਪਣੇ ਵਿਉਪਾਰ ਵਿੱਚ ਵਾਧਾ ਕਰਨ ਲਈ ਅਤੇ ਐਡਵਰਟਾਇਜ਼ਮਿੰਟ ਦੇਣ ਲਈ ਮਿਲੋ ਜਾਂ ਫੂਨ ਕਰੋ ਭਵਖੰਡਨ 324-4381

ਇਸ ਕੁਪਨ ਨੂੰ ਨਾਲ ਲੈ ਕੇ ਆਉਣ ਵਾਲੇ ਗਾਹਕ ਨੂੰ ਤਾਜ਼ਾ ਚਿਕਨ ਤੇ ਚਿਕਨ ਲੈਗਜ਼ ਸਿਰਫ

\$1.19 Lb.

ਕੀਮਤ ਤੇ ਦਿੱਤਾ ਜਾਵੇਗਾ। ਜਿੰਨਾ ਮਰਜ਼ੀ ਖਰੀਦੋ

ਹਰ ਤਰ੍ਹਾਂ ਦਾ ਮੀਟ ਖਰੀਦਣ ਲਈ ਹਮੇਸ਼ਾ ਯਾਦ ਰੱਖੋ
ਤੁਹਾਡਾ ਆਪਣਾ ਸਟੋਰ

R.G. Meat & Poultry

6131 Fraser Street, Vancouver, B.C.

Phone: 321-6515

Goyal Travels Inc.

4152 Fraser Street, Vancouver, B.C., Canada V5V 4E8

Toll Free Numbers PH: (604) 672-7658

In B.C. 112-800-663-9079

In Alberta 1-800-663-9079

From 4 pm to 7 p.m.

Cheapest Fares to:

FIJI—INDIA—PAKISTAN—COLOMBO—NEPAL



THINKING OF TRAVEL?

WE CAN SAVE YOU

TIME—TROUBLE—MONEY

ASSOCIATED OFFICES IN INDIA:

- 2 Asia House, K.G. Marg, New Delhi—110001 Phone 388217
- Opposite Nehru Gardens, G.T. Road, Jullundur City Phone 77526
- Court Road, Moga, Distt. Faridkot Phone 2798
- Court Road, Jagraon, Distt. Ludhiana Phone 252

ਚਾਰ ਦਿਨ ਦਿੱਲੀ ਵਿਚ ਫਸਾਦੀ ਜੁੰਡੀ ਦਾ ਰਾਜ ਰਿਹਾ। (ਪੰਜਾਬੀ ਰੂਪ ਇਕਬਾਲ ਕਾਂਗਲੋ)

ਦਿੱਲੀ ਸਾਪੇਖਾਪਣੇ

ਪਰਕਾਸ਼ ਕਰਾਡ

ਦਿੱਲੀ ਅਤੇ ਉਸ ਨਾਲ ਲਗਦੇ ਇਲਾਕੇ ਇਕ ਦੁਖਭਰੇ ਸੁਪਨੇ ਵਿੱਚੋਂ ਲੰਘੇ ਹਨ। 31 ਅਕਤੂਬਰ ਦੀ ਰਾਤ ਤੋਂ ਲਗਾਤਾਰ 3 ਨਵੰਬਰ ਦੀ ਸਵੇਰ ਤਕ ਦਿੱਲੀ ਵਿਚ ਫਸਾਦੀ ਟੋਲਿਆਂ ਦਾ ਰਾਜ ਰਿਹਾ, ਜਿਸ ਵਿਚ ਸਿਖ ਫਿਰਕੇ ਨੂੰ ਵੱਡੇ ਪੈਮਾਨੇ ਉੱਤੇ ਲੁਟ ਪਾਟ ਸਾੜਥੁਕ ਅਤੇ ਕਤਲਾਂ ਦਾ ਸ਼ਿਕਾਰ ਬਣਾਇਆ ਗਿਆ। ਇਹਨਾਂ ਤਿੰਨ ਦਿਨਾਂ ਵਿਚ ਪ੍ਰਸ਼ਾਸਨ, ਪੂਰੀ ਤਰ੍ਹਾਂ ਨਕਾਰਾ ਬਣੇ ਕੰਮ। ਇਦਰਾ ਦੀ ਮੌਤ ਦੀ ਖਬਰ ਤੋਂ ਬਾਅਦ ਅਤੇ ਪੁਲਿਸ ਜਨਤਾ ਵਿਚ ਜੋਭਾਰੀ ਹੁੰਦੀ ਲਹਿਰ ਫੈਲੀ ਸੀ ਉਸਨੂੰ ਬੜੇ ਸੁਚੱਜੇ ਢੰਗ ਨਾਲ ਉਭਾਰ ਕੇ ਸਿਖਾਂ ਅਤੇ ਉਹਨਾਂ ਦੀਆਂ ਜਾਇਦਾਦਾਂ ਉੱਤੇ ਹੱਲੇ ਲਈ ਵਰਤਿਆ ਗਿਆ। ਦੁਖ ਇਹ ਹੈ ਕਿ ਦਿੱਲੀ ਵਿਚ ਹੋਏ ਇਸ ਨੰਗੇ ਨਾਚ ਨਾਚ ਨੇ ਉਹਨਾਂ ਦੀ ਤਾਕਤਾਂ ਨੂੰ ਮਜ਼ਬੂਤ ਕੀਤਾ ਹੈ ਜਿਹਨਾਂ ਨੇ ਇਦਰਾ ਦੇ ਕਤਲ ਦੀ ਸਾਜ਼ਿਸ਼ ਘੜੀ ਸੀ।

ਇਕ ਨਵੰਬਰ ਦੀ ਰਾਤ ਤਕ ਜਿਆਦਾ ਲੁਟਮਾਰ ਦਾ ਹੀ ਜੋਰ ਸੀ ਕਤਲਾਂ ਅਤੇ ਫਸਾਦੀਆਂ ਦੁਆਰਾ ਕਤਲ ਹੋਣ ਦੀਆਂ ਵਾਰਦਾਤਾਂ ਕੁਝ ਘਟ ਸਨ ਪਰ ਇਸਤੋਂ ਬਾਅਦ ਤਿੰਨ ਨਵੰਬਰ ਦੀ ਸਵੇਰ ਤਕ ਹਿੰਸਾ ਦੇ ਦੂਜੇ ਪੜਾਅ ਵਿਚ ਯੋਜਨਾਬੱਧ ਢੰਗ ਨਾਲ ਕਤਲ ਆਮ ਕੀਤਾ ਗਿਆ। ਇਸ ਹਿੰਸਕ ਬਿਸਫੋਟ ਦੀ ਇਕ ਅਨੋਖੀ ਗਲ ਇਹ ਸੀ ਕਿ ਦਿੱਲੀ ਦਾ ਕੋਈ ਵੀ ਹਿੰਸਾ ਇਸ ਤੋਂ ਬਚਿਆ ਨਹੀਂ। ਰਾਜਧਾਨੀ ਦੇ ਸਾਰੇ ਜ਼ਿਲਿਆਂ ਵਿਚ ਹਿੰਸਾ ਦੀ ਅੱਗ ਚਲੀ ਅਤੇ ਸਿੱਖਾਂ ਦੀਆਂ ਜਾਇਦਾਦਾਂ, ਮਕਾਨਾਂ, ਦੁਕਾਨਾਂ, ਫੈਕਟਰੀਆਂ ਆਦਿ ਉੱਤੇ ਗਿਣ ਗਿਣ ਕੇ ਹਮਲੇ ਕੀਤੇ ਗਏ ਅਤੇ ਉਹਨਾਂ ਨੂੰ ਤਬਾਹ ਕੀਤਾ ਗਿਆ।

ਦਰਅਸਲ ਪ੍ਰਧਾਨ ਮੰਤਰੀ ਦੇ ਬਿਨਾਉਣੇ ਕਤਲ ਲਈ ਜਨਤਾ ਦੇ ਭਾਰੀ ਹੁੰਦੇ ਦਾ ਫਾਇਦਾ ਉਠਾ ਕੇ ਦਿੱਲੀ ਦੇ ਹਰ ਹਿੱਸੇ ਵਿਚ ਅਤੇ ਨਾਲ ਲਗਦੇ ਇਲਾਕੇ ਵਿਚ ਲਿਆਂਦੇ ਗਏ ਲੋਕਾਂ ਦੁਆਰਾ ਪਹਿਲਾਂ ਤੋਂ ਮਿਥੇ ਗਏ ਢੰਗ ਨਾਲ ਹਮਲੇ ਕਰਵਾਏ ਗਏ। ਕਈ ਮਾਮਲਿਆਂ ਵਿਚ ਤਾਂ ਇਹਨਾਂ ਨੂੰ ਟਰੱਕਾਂ ਅਤੇ ਟੈਂਪੂਆਂ ਵਿਚ ਭਰਕੇ ਲਿਆਂਦਾ ਗਿਆ। ਪਹਿਲੇ ਦਿਨ ਦੱਖਣੀ ਦਿੱਲੀ ਦੀ ਵਿਸ਼ੇਸ਼ ਮਧਵਰਗੀ ਅਤੇ ਉਚ ਮਧਵਰਗੀ ਵਸਤੀਆਂ ਉੱਤੇ ਬਾਹਰੋਂ ਲਿਆਂਦੀ ਭੀੜ ਦੁਆਰਾ ਹਮਲੇ ਹੋਏ ਸਾਰੀਆਂ ਕਾਲੋਨੀਆਂ ਵਿਚ ਸਿਰਫ ਸਿੱਖਾਂ ਦੇ ਘਰਾਂ ਅਤੇ ਉਹਨਾਂ ਦੀਆਂ ਦੁਕਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਬਾਹਰਗਲ ਇਕ ਨਵੰਬਰ ਤੱਕ। ਭੀੜ ਦੇ ਹਮਲੇ ਉਤਰੀ ਅਤੇ ਪੱਛਮੀ ਦਿੱਲੀ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਚੁੱਕੇ ਸਨ। ਅਸ਼ੋਕ ਬਿਹਾਰ, ਕਰੋਲਬਾਗ, ਆਨੰਦ ਪਰਬਤ, ਹਰੀਨਗਰ, ਉਤਮ ਨਗਰ, ਤਿੱਲਕ ਨਗਰ, ਪਟੇਲ ਨਗਰ ਆਦਿ ਵਿਚ ਭੀੜਾਂ ਦੇ ਜਬਰਦਸਤ ਹਮਲੇ ਹੋਏ। ਇਸਦੇ ਨਾਲ ਹੀ ਮਾਇਆ ਪੂਰੀ, ਨਾਰਾਇਣ, ਬਜੀਰਪੁਰ ਓਖਲਾ ਦੇ ਉਦਯੋਗਕ ਖੇਤਰ ਵੀ ਹਮਲਿਆਂ ਦਾ ਨਿਸ਼ਾਨਾ ਬਣੇ।

ਇਕ ਅਤੇ ਦੋ ਨਵੰਬਰ ਦੇ ਦਿਨ ਲੁਟਮਾਰ ਦੇ ਲਿਹਾਜ਼ ਨਾਲ ਭਾਰੀ ਹਿੰਸਾ ਦੇ ਦਿਨ ਸਨ। ਦਿੱਲੀ ਦੇ ਹਰ ਹਿੱਸੇ ਵਿਚ ਸਿੱਖਾਂ ਦੀਆਂ ਫੈਕਟਰੀਆਂ ਨੂੰ ਅਗ ਲਾਈ ਗਈ ਦੁਕਾਨਾਂ ਦੀਆਂ ਕਤਾਰਾਂ ਦੀਆਂ ਕਤਾਰਾਂ ਲੁੱਟੀਆਂ ਗਈਆਂ ਅਤੇ ਸਾੜਕੇ ਸੁਆਹ ਕੀਤੀਆਂ ਗਈਆਂ।

ਦੂਜੇ ਪੜਾਅ ਵਿਚ ਲੁਟਮਾਰ ਦੀ ਬਲੀ ਦੇ ਕੇਂਦਰ ਬਹਿਰ ਦੇ ਬਾਹਰਲੇ ਇਲਾਕਿਆਂ ਵਿਚ ਬਣੀਆਂ ਪੁਨਰਵਾਸ ਕਾਲੋਨੀਆਂ ਅਤੇ ਪੱਛਮੀ ਦਿੱਲੀ ਦੀ ਜਮਨਾਨਗਰ ਬਸਤੀਆਂ ਦੇ ਲੋਕ ਬਣੇ। ਪੂਰਬੀ ਦਿੱਲੀ ਵਿਚ ਤਿਰਲੋਕ ਪੂਰੀ ਕਲਿਆਣ ਪੂਰੀ ਸ਼ਕਰਪੁਰੀ ਅਤੇ ਦੂਜੀਆਂ ਕਾਲੋਨੀਆਂ ਅਤੇ ਪੱਛਮੀ ਦਿੱਲੀ ਵਿਚ ਮੰਗੋਲਪੁਰੀ ਸੁਲਤਾਨਪੁਰੀ ਅਤੇ ਨੰਦਨਗਰੀ ਵਿਚ ਵੀ ਇਕ ਅਤੇ ਦੋ ਨਵੰਬਰ ਨੂੰ ਹੱਤਿਆਵਾਂ ਹੋਈਆਂ। ਤਿਰਲੋਕ ਪੂਰੀ ਦੇ ਬਲਾਕ 32 ਵਿਚ ਵਿਚ 24 ਘੰਟੇ ਤਰਕ ਲਗਾਤਾਰ ਹਮਲੇ ਹੁੰਦੇ ਰਹੇ ਅਤੇ 300 ਤੋਂ ਜਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਜਦੋਂ ਕਿ ਸਰਕਾਰੀ ਤੌਰ ਉੱਤੇ ਮਰਨਵਾਲਿਆਂ ਦੀ ਗਿਣਤੀ 97 ਦੱਸੀ ਗਈ ਹੈ। ਜੇ ਅਸਲੀ ਵਿਚ ਬਹੁਤ ਘੱਟ ਹੈ। ਇਸੇ ਤਰ੍ਹਾਂ ਮੰਗੋਲ ਪੂਰੀ ਵਿਚ ਮਰਨ ਵਾਲਿਆਂ ਦੀ ਸੰਖਿਆ 9 ਦੱਸੀ ਜਾਂਦੀ ਹੈ ਜੋ ਕਿ ਲੋਕਲ ਲੀਡਰ ਇਦਰਾ (ਕਾਂ) ਦੇ ਸੱਜਣ ਕੁਮਾਰ ਦੇ ਸੱਚਾਈ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਦਾ ਇਕ ਨਮੂਨਾ ਹੈ, ਸੁਲਤਾਨਪੁਰੀ ਵਿਚ ਵੀ ਮਰਨਵਾਲਿਆਂ ਦੀ ਗਿਣਤੀ ਅੰਦਾਜ਼ੇ ਤੋਂ ਕਿਤੇ ਵੱਧ ਹੈ।

ਇਕ ਨਵੰਬਰ ਨੂੰ ਕਾਲੋਨੀਆਂ ਅਤੇ ਬਾਜ਼ਾਰਾਂ ਦੇ ਹਮਲਿਆਂ ਤੋਂ ਇਲਾਵਾ ਸਾਰੀ ਦਿੱਲੀ ਵਿਚ ਹਿੰਸਕ ਭੀੜਾਂ ਮੁਖ ਮਾਰਗਾਂ ਉੱਤੇ ਜਮਾਂ ਰਹੀਆਂ ਅਤੇ ਬਸਾਂ ਕਾਰਾਂ ਅਤੇ ਸਟੂਟਰਾਂ ਵਿਚ ਸਵਰ ਕਰ ਰਹੇ ਸਿੱਖਾਂ ਨੂੰ ਲਭ ਲਭ ਕੇ ਕੱਢਿਆ ਉਹਨਾਂ ਨੂੰ ਕੁੱਟਿਆ, ਉਹਨਾਂ ਦੇ ਕੋਲ ਕੱਟੇ ਅਤੇ ਬਹੁਤ ਸਾਰੇ ਬਾਵਾਂ ਤੇ ਕਤਲ ਵੀ ਕੀਤਾ ਗਿਆ। ਇਸਦੇ ਇਲਾਵਾ ਰੇਲ ਵਿਚ ਸਵਰ ਕਰ ਰਹੇ ਸਿੱਖਾਂ ਨੂੰ ਦਿੱਲੀ ਤੋਂ ਬਾਹਰ ਦੇ ਸਟੇਸ਼ਨ ਖਾਸਕਰ ਤੁਗਲਕਾਬਾਦ ਓਖਲਾ ਦੇ ਦਰਮਿਆਨ ਦੇ ਇਲਾਕੇ ਵਿਚ ਗੜੀ ਵਿਚੋਂ ਕੱਢ ਕੱਢ ਕੇ ਕਤਲ ਕੀਤਾ ਗਿਆ।

ਨਵੇਂ ਲੈਫਟੀਨੈਂਟ ਗਵਰਨਰ ਨੇ ਸਰਕਾਰੀ ਤੌਰ ਉਪਰ ਦਿੱਲੀ ਵਿਚ ਮਰਨ ਵਾਲਿਆਂ ਦੀ ਗਿਣਤੀ 450 ਦੱਸੀ ਹੈ ਜੋ ਸਚਾਈ ਤੋਂ ਬਹੁਤ ਪਰ ਹੈ ਵਾਸਤਵ ਵਿਚ ਮਰਨਵਾਲਿਆਂ ਦੀ ਸੰਖਿਆ ਇਕ ਹਜ਼ਾਰ ਤੋਂ ਬਾਰਾਂ ਸੌ ਦੁ ਵਿਚਕਾਰ ਹੋਵੇਗੀ। ਧਿਆਨ ਦੇਣ ਵਾਲੀ ਗਲ ਹੈ ਕਿ ਇਸ ਹਿੰਸਕ ਵਿਸਫੋਟ ਦੇ ਸਾਹਮਣੇ ਦਿੱਲੀ ਪ੍ਰਸ਼ਾਸਨ ਬਿਲਕੁਲ ਹੀ ਨਕਾਰਾ ਹੀ ਸਾਬਤ ਹੋਇਆ, ਉਤੋਂ ਬਲੇ ਤਕ ਉਸ ਨੇ ਸਿਖ ਵਿਰੋਧੀ ਬਣੀਆਂ ਭਾਵਨਾਵਾਂ ਦਾ ਵੀ ਪ੍ਰਦਰਸ਼ਨ ਕੀਤਾ। ਅਸਲੀ ਹਾਲਤ ਵਾਰੇ ਕੇਂਦਰ ਸਰਕਾਰ ਨੂੰ ਹਨੇਰੇ ਵਿਚ ਰਖਿਆ ਗਿਆ, ਦੰਗੇ ਸ਼ੁਰੂ ਹੋਣ ਦੇ ਪੂਰੇ 24 ਘੰਟਿਆਂ ਬਾਅਦ ਇਕ ਨਵੰਬਰ ਦੀ ਰਾਤ ਨੂੰ ਕਰਫਿਊ ਲਾਇਆ ਗਿਆ, ਅਤੇ ਇਸਦੇ ਬਾਵਜੂਦ ਪੱਛਮੀ ਦਿੱਲੀ ਜਿਲੇ ਵਿਚ ਜਿਥੇ ਸਿਖ ਆਬਾਦੀ ਜਿਆਦਾ ਹੈ ਕਰਫਿਊ ਲਾਉਣ ਵਿਚ ਦੇਰੀ ਕੀਤੀ ਗਈ। ਇਕ ਨਵੰਬਰ ਦੀ ਰਾਤ ਨੂੰ ਫੌਜ ਸੱਦੀ ਗਈ ਲੇਕਿਨ ਸਰਕਾਰੀ ਮਸ਼ੀਨਰੀ ਨੇ ਇਸਦਾ ਕੋਈ ਸਾਥ ਨਹੀਂ ਦਿਤਾ। ਦੋ ਨਵੰਬਰ ਨੂੰ ਫੌਜ ਨੂੰ ਕਿਸੇ ਸਹੀ ਢੰਗ ਨਾਲ ਇਸਤੇਮਾਲ ਨਹੀਂ ਕੀਤਾ ਗਿਆ ਕਿਉਂਕਿ ਉਸਨੂੰ ਨਗਰ ਪ੍ਰਬੰਧਕਾਂ ਜਾਂ ਪੁਲਸ ਨੇ ਕੋਈ ਹੁਕਮ ਨਹੀਂ ਸਨ ਦਿਤੇ। ਤਿੰਨ ਨਵੰਬਰ ਨੂੰ ਪ੍ਰਸ਼ਾਸਨ ਨੇ ਸਖਤੀ ਤੋਂ ਕੰਮ ਲਿਆ ਇਸਤੋਂ ਪਹਿਲਾਂ ਕਰਫਿਊ ਜਾਂ ਦੇਖਦੇ ਸਾਰ ਗੋਲੀ ਮਾਰ ਦੇਣ ਦੇ ਹੁਕਮ ਸਿਰਫ ਕਾਗਜ਼ੀ ਹੀ ਬਣੇ ਰਹੇ।

ਸਾਫ ਜਾਹਿਰ ਹੈ ਕਿ ਇਸ ਤਰ੍ਹਾਂ ਦੀ ਗਿਣਤੀ ਮਿਥੀ ਬਡੇ ਪੈਮਾਨੇ ਦੀ ਹਿੰਸਾ ਪੁਲਸ ਦੀ ਮਿਲੀ ਭਰਾਤ ਅਤੇ ਰਾਜਨੀਤਕ ਹੱਥ ਤੋਂ ਬਿਨਾਂ ਨਹੀਂ ਹੋ ਸਕਦੀ ਸੀ ਇਹਨਾਂ ਘਟਨਾਵਾਂ ਤੋਂ ਸਾਬਿਤ ਹੈ ਕਿ ਪੂਰੀ ਪੁਲਸ ਤਾਕਤ ਸਿਖ ਵਿਰੋਧੀ ਭਾਵਨਾਂ ਨਾਲ ਪ੍ਰਭਾਵਿਤ ਹੈ।

ਜਿਆਦਾਤਰ ਬਾਵਾਂ ਤੇ ਸਥਾਨੀਕ ਕਾਂਗਰੇਸ਼ੀਆਂ ਤੋਂ ਲੈ ਕੇ ਐਸ. ਐਚ. ਓ ਤਕ ਦੇ ਸਤਰ ਦੇ ਲੋਕਾਂ ਨੇ ਖਾਸ ਕਰਕੇ ਲੁਟਪਾਟ ਆਦਿ ਲਈ ਹਿੰਸਕ ਟੋਲਿਆਂ ਦਾ ਸਾਥ ਦਿੱਤਾ ਅਤੇ ਹੱਲਾ ਸੇਰੀ ਦਿਤੀ ਅਤੇ ਇਥੋਂ ਤਕ ਕਿ ਇਸ ਵਿਚ ਹਿੰਸਾ ਵੀ ਲਿਆ ਉਪਰਲੇ ਦਰਜੇ ਦੇ ਅਧਿਕਾਰੀਆਂ ਦਾ ਵੀ ਰੂਪ ਸੀ ਇਹ ਇਸ ਤੋਂ ਹੀ ਸਾਬਤ ਹੋ ਜਾਂਦਾ ਹੈ ਐਂਕਟਿੰਗ ਪੁਲਸ ਕਮਿਸ਼ਨ ਜਾਣਕਾਰੀ ਤਿਰਲੋਕਪੁਰੀ ਵਿਚ ਹੋਈਆਂ ਹੱਤਿਆਵਾਂ ਦੀ ਖਬਰ ਮਿਲਣ ਦੀ ਪੁਸ਼ਟੀ ਤੋਂ ਬਾਅਦ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿਤਾ। ਤਿੰਨ ਨਵੰਬਰ ਦੀ ਰਾਤ ਨੂੰ ਗਵਰਨਰ ਰਾਹੀਂ ਬੁਲਾਈ ਗਈ ਰਾਜਨੀਤਕ ਪਾਰਟੀਆਂ ਦੀ ਮੀਟਿੰਗ ਵਿਚ ਚਾਂਦਨੀ ਚੌਕ ਦੇ ਇਲਾਕੇ ਦੇ ਇਕ ਕਾਂਗਰਸੀ ਸੰਸਦ ਭੀਖੂ ਰਾਮ ਨੇ ਸ਼ਿਕਾਇਤ ਕੀਤੀ ਕਿ ਉਸਦੇ ਇਲਾਕੇ ਪੁਲਸ ਲੁਟਮਾਰ ਕਰਨ ਵਾਲਿਆਂ ਦੇ ਨਾਲ ਸੀ ਅਤੇ ਉਸਨੇ ਲੁਟ ਦੇ ਮਾਲ ਵਿਚ ਹਿੰਸਾ ਵੰਡਾਇਆ।

ਜਿਥੇ ਕਿਤੇ ਵੀ ਸਿੱਖਾਂ ਨੇ ਮਦਦ ਲਈ ਸੰਪਰਕ ਪੈਦਾ ਕੀਤਾ ਕੁਝ ਨੂੰ ਛਡਕੇ ਜਿਆਦਾ ਤਰ ਮਾਮਲਿਆਂ ਵਿਚ ਪੁਲਸ ਨੇ ਤਾਂ ਮੂੰਹ ਹੀ ਮੋੜ ਲਿਆ ਜਾਂ ਘਟ ਪੁਲਸ ਤਾਕਤ ਹੋਣ ਦੀ ਦਲੀਲ ਦੇ ਕੇ, ਦਖ਼ਤ ਦੇਣ ਤੋਂ ਜਵਾਬ ਦੇ ਦਿਤਾ ਉਸ ਸਮੇਂ ਜਦੋਂ ਬਹਿਰ ਦੀਆਂ ਭੀੜ ਵਾਲੀਆਂ ਸੜਕਾਂ ਉੱਤੇ ਸਿੱਖਾਂ ਨੂੰ ਜਿੰਦਾ ਜਲਾਇਆ ਜਾ ਰਿਹਾ ਦੀ ਉਦੋਂ ਜਦੋਂ ਭੀੜ ਭਰੇ ਬਾਜ਼ਾਰਾਂ ਉਹਨਾਂ ਦੀਆਂ ਦੁਕਾਨਾਂ ਨੂੰ ਅਗਾਂ ਲਾਈਆਂ ਜਾ ਰਹੀਆਂ ਸਨ ਅਤੇ ਪੁਲਸ ਕੋਲ ਖੜੀ ਤਮਾਸ਼ਾ ਦੇਖ ਰਹੀ ਸੀ।

ਬਾਹਰਗਲ ਇਸ ਨਰਸਿੰਹਾਰ ਦੀ ਜਮੀਨ ਤਿਆਰ ਕੀਤੀ ਉਸ ਫਿਰਕੂ ਸ਼ੇਖ ਨੇ ਜੋ ਪੰਜਾਬ ਦੀ ਸਥਿਤੀ ਦਾ ਇਸਤੇਮਾਲ ਫਿਰਕਾਪਰਸਤ ਅਤੇ ਵਖਵਾਦ ਦੀਆਂ ਤਾਕਤਾਂ ਦੁਆਰਾ ਲਗਾਤਾਰ ਕੀਤਾ ਜਾ ਰਿਹਾ ਸੀ। ਦਿੱਲੀ ਦੇ ਫਸਾਦਾਂ ਨੇ ਪਾਰਟੀ ਦੀ ਇਸ ਸਮਝ ਨੂੰ ਸਹੀ ਸਾਬਤ ਕੀਤਾ ਹੈ ਕਿ ਫੁਟਪਾਊ ਅਤੇ ਵਖਵਾਦੀ ਤਾਕਤਾਂ ਸਾਰੀਆਂ ਸੰਸਥਾਵਾਂ ਅਤੇ ਪੂੰਜੀਵਾਦੀ - ਜਗੀਰਦਾਰੀ ਪਾਰਟੀਆਂ ਨੂੰ ਅੰਦਰ ਤਕ ਆਪਣੀ ਲਪੇਟ ਵਿਚ ਲੈ ਚੁੱਕੀਆਂ ਹਨ ਨੌਕਰਸ਼ਾਹੀ ਪੁਲਸ, ਸ਼ਾਸਕ ਵਰਗੀ ਪਾਰਟੀਆਂ - ਕੋਈ ਵੀ ਇਹਨਾਂ ਤੋਂ ਨਹੀਂ ਬਚਿਆ। ਦੰਗਿਆਂ ਵਿਚ ਇਕ ਮੰਦਭਾਗਾ, ਤੱਥ ਇਹ ਸਾਹਮਣੇ ਆਇਆ ਹੈ ਕਿ ਆਰ. ਐਨ. ਐਮ. ਅਤੇ ਹਿੰਦੂ ਫਿਰਕਾਪਰਸਤ ਤਾਕਤਾਂ ਰਾਹੀਂ ਹੀ ਨਹੀਂ ਬਲਿਕ ਇਦਰਾ ਕਾਂਗਰਸ ਦੇ ਲੋਕਲਾਂ ਨੇਤਾਵਾਂ ਰਾਹੀਂ ਵੀ ਫਸਾਦੀ ਟੋਲਿਆਂ ਨੂੰ ਇਕੱਠਾ ਕੀਤਾ ਜਾ ਰਿਹਾ ਸੀ ਅਤੇ ਹਮਲਿਆਂ ਲਈ ਉਕਸਾਇਆ ਜਾ ਰਿਹਾ ਸੀ ਅਖੀਂ ਦੇਖਣ ਵਾਲਿਆਂ ਦੇ ਬਿਆਨਾਂ ਅਤੇ ਪਾਰਟੀ ਕਾਰਕੁਨਾਂ ਦੀਆਂ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਇਹਨਾਂ ਘਟਨਾਵਾਂ ਵਿਚ ਰਾਜ ਚਲਾ ਰਹੀ ਪਾਰਟੀ ਦੇ ਨਾਰਕੁਨਾਂ ਦਾ ਹੱਥ ਸੀ। ਇਥੇ ਹੀ ਬਸ ਨਹੀਂ ਜਦੋਂ ਫੌਜ ਨੇ ਫੜ ਫੜਾਈ ਸ਼ੁਰੂ ਕੀਤੀ ਹੈ ਤਾਂ ਕਾਂਗਰਸੀ ਨੇਤਾ ਅਤੇ ਸੰਸਦ ਦੇ ਮੈਂਬਰ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਆਰ. ਐਨ. ਐਸ. ਅਤੇ ਇਦਰਾ ਕਾਂਗਰਸੀ ਇਸ ਦੌਰਾਨ ਵਿਚ ਸਿੱਖਾਂ ਦੁਆਰਾ ਹਿੰਦੂਆਂ ਉੱਤੇ ਹਮਲੇ ਬੋਲਣ ਦੀ ਝੂਠੀਆਂ ਖਬਰਾਂ ਫੈਲਾ ਜਹੇ ਸਨ। ਦਿੱਲੀ ਭਰ ਆਖਰੀ ਰਾਤ

ਨੂੰ ਪੁਲਸ ਇਹ ਅਵਾਹਾਂ ਫੈਲਾਈਆਂ ਸਨ ਕਿ ਸਿੱਖ ਹੁਣ ਹਮਲਾ ਕਰਨ ਵਾਲੇ ਹੀ ਹਨ "ਹਿੰਦੂ ਤਿਆਰ ਰਹਿਣ"। 2 ਤਾਰੀਖ ਦੀ ਰਾਤ ਨੂੰ ਸਾਰੀ ਦਿੱਲੀ ਵਿਚ ਇਹ ਅਵਾਹ ਫੈਲਾਉਣ ਵਿਚ ਵੀ ਕਿ ਪੀਣ ਦੇ ਪਾਣੀ ਵਿਚ ਜ਼ਹਿਰ ਮਿਲਾ ਦਿਤਾ ਗਿਆ ਹੈ ਪੁਲਸ ਦਾ ਮੁਖ ਹੱਥ ਸੀ। ਕਈ ਇਲਾਕਿਆਂ ਵਿਚ ਪੁਲਸ ਦੀਆਂ ਗੱਡੀਆਂ ਨੇ ਲਾਉਡ ਸਪੀਕਰਾਂ ਨਾਲ ਇਹ ਅਵਾਹ ਫੈਲਾ ਕੇ ਲੋਕਾਂ ਨੂੰ ਭਰਾਇਆ।

ਦੂਜੇ ਪਾਸੇ ਹਿੰਸਾ ਦੇ ਇਸ ਨੰਗੇ ਨਾਚ ਦੇ ਵਿਚ ਹਰ ਜਗ੍ਹਾ ਹਜ਼ਾਰਾਂ ਹਿੰਦੂ ਪਰਿਵਾਰਾਂ ਨੇ ਬਾਹਰੋਂ ਆਈ ਭੀੜ ਦੇ ਹਮਲਿਆਂ ਤੋਂ ਨਿਰਾਸ਼ਰੇ ਸਿੱਖਾਂ ਪਰਿਵਾਰਾਂ ਨੂੰ ਬਚਾਕੇ, ਸ਼ਾਨਦਾਰ ਮਿਸ਼ਾਲ ਕਾਇਮ ਕੀਤੀ ਹੈ। ਆਪਣੇ ਹਿੰਦੂ ਗਵਾਦੀਆਂ ਦੁਆਰਾ ਕੀਤੇ ਸੁਰਖਿਆ ਪ੍ਰਬੰਧਾਂ ਅਤੇ ਬਹਾਦਰੀ ਭਰਪੂਰ ਵਿਰੋਧ ਰਾਹੀਂ ਹਜ਼ਾਰਾਂ ਸਿੱਖ ਪਰਿਵਾਰ ਬੇਦਾਗ ਬਚ ਗਏ। ਜੇ ਜਨਤਾ ਨੇ ਇਹ ਪਹਿਲ ਨਾ ਕੀਤੀ ਹੁੰਦੀ ਤਾਂ ਮਰਨ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੋ ਜਾਂਦਾ।

ਦੰਗਿਆਂ ਦੀ ਗੰਭੀਰਤਾ ਅਤੇ ਉਹਨਾਂ ਦੇ ਫੈਲਾਓ ਨੂੰ ਦੇਖਦੇ ਹੋਏ ਆਪਣੀ ਘਟ ਤਾਕਤ ਹੁੰਦੇ ਹੋਏ ਪਾਰਟੀ ਸਿਰਫ ਉਹਨਾਂ ਇਲਾਕਿਆਂ ਵਿਚ ਪਾਰਟੀ ਮੈਂਬਰਾਂ ਨੇ ਦੂਜੀਆਂ ਖੋਬੀਆਂ ਪਾਰਟੀਆਂ ਅਤੇ ਧਰਮ ਨਿਰਪੱਖ ਤਾਕਤਾਂ ਨਾਲ ਮਿਲਦੇ ਅਸਰਦਾਰ ਭੂਮਿਕਾ ਨਿਭਾਈ। ਮਾਨਕਪੁਰਾ ਵਿਚ ਫੌਰੀਵਾਲਾ ਵਿਚ ਜਿਥੇ ਪੰਜਾਬੀ ਪਰਿਵਾਰਾਂ ਨਾਲ 35 ਸਿੱਖ ਪਰਿਵਾਰ ਵੀ ਰਹਿੰਦੇ ਹਨ। ਪਾਰਟੀ ਦੀ ਉਤਰੀ ਲੋਕਲ ਕਮੇਟੀ ਦੇ ਮੈਂਬਰ ਸ਼੍ਰੀ ਨਥ ਪ੍ਰਸਾਦ ਦੀ ਅਗਵਾਈ ਵਿਚ ਸਥਾਨਕ ਨਾਗਰਿਕਾਂ ਨੇ ਭੀੜ ਨੂੰ ਰੋਕੀ ਰਖਿਆ। ਅਤੇ ਉਹਨਾਂ ਨੂੰ ਕਈ ਵਾਰ ਉਥੋਂ ਭਜਾਇਆ। ਇਸ ਇਲਾਕੇ ਵਿਚ ਕਿਸੇ ਵੀ ਸਿੱਖ ਨੂੰ ਕੋਈ ਨੁਕਸਾਨ ਨਹੀਂ ਹੋਇਆ। ਸਾਵਨ ਪਾਰਕ ਸ਼ਾਲੀਮਾਰ ਬਾਗ, ਆਰ. ਬੀ. ਆਈ. ਕਾਲੋਨੀ ਆਰ. ਕੇ. ਪੁਰਸ ਜਵਾਹਰਲਾਲ ਨੇਹਰੂ ਵਿਸ਼ਵ ਵਿਦਾਲਾ ਅਤੇ ਦੂਜੇ ਸਥਾਨਾਂ ਉੱਤੇ ਪਾਰਟੀ ਮੈਂਬਰਾਂ ਨੇ ਕਮੇਟੀਆਂ ਬਣਾਈਆਂ ਅਤੇ ਸਿੱਖ ਪਰਿਵਾਰਾਂ ਅਤੇ ਜਾਇਦਾਦ ਉੱਤੇ ਬਾਹਰੋਂ ਆਏ ਲੋਕਾਂ ਦੇ ਹਮਲਿਆਂ ਨੂੰ ਕਾਮਯਾਬੀ ਨਾਲ ਰੋਕਿਆ, ਇਦਰਪੁਰੀ ਖੁਰੇਜੀ ਅਤੇ ਮੰਗੋਲਪੁਰੀ ਵਿਚ ਸਾਡੇ ਕਾਮਰੇਡਾਂ ਨੇ ਕੁਝ ਇਲਾਕਿਆਂ ਵਿਚ ਸਿੱਖ ਪਰਿਵਾਰਾਂ ਦੀ ਰਾਖੀ ਕੀਤੀ।

ਓਖਲਾ ਦੇ ਵਪਾਰਕ ਕੇਂਦਰਾਂ ਵਿਚ ਸਿੱਖਾਂ ਦੀ ਫੈਕਟਰੀਆਂ ਦੇ ਸੀਟੂ ਮਜ਼ਦੂਰਾਂ ਨੇ ਕਾਰਖਾਨਿਆਂ ਤੇ ਹਮਲੇ ਕਰ ਰਹੀ ਭੀੜ ਨੂੰ ਖਦੋੜਿਆ, ਵਜੀਰਪੁਰ ਦੇ ਇਲਾਕੇ ਵਿਚ ਇਹੋ ਜਿਹੀ ਕਿਸੇ ਫੈਕਟਰੀ ਦਾ ਨੁਕਸਾਨ ਨਹੀਂ ਹੋਇਆ ਜਿਥੇ ਸੀਟੂ ਦੀ ਯੂਨੀਅਨ ਸੀ।

ਬਿਨਲ ਭਾਈ ਪਟੇਲ ਹਾਊਸ ਵਿਚ ਐਸ ਐਫ ਆਈ ਦੀ ਕੇਂਦਰੀ ਕਮੇਟੀ ਕਮੇਟੀ ਉਥੇ ਦੂਜੇ ਕੰਮ ਕਰਨ ਵਾਲੇ ਪਾਰਟੀ ਵਰਕਰਾਂ ਨੇ ਗਵਾਦ ਵਿਚ ਟੈਕਸੀ ਸਟੇਂਡ ਉੱਤੇ ਹਮਲਾ ਕਰ ਰਹੀ ਭੀੜ ਨੂੰ ਨਸਾਇਆ ਅਤੇ ਸਿੱਖ ਭਰਾਇਵਰਾਂ ਅਤੇ ਉਹਨਾਂ ਦੀਆਂ ਗੱਡੀਆਂ ਦੀ ਰਾਖੀ ਕੀਤੀ। 5 ਨਵੰਬਰ ਦੀ ਸ਼ਾਮ ਨੂੰ ਪਾਰਟੀ ਦੇ ਕੇਂਦਰੀ ਕਮੇਟੀ ਦਫਤਰ ਵਿਚ ਕੰਮ ਕਰਦੀ ਸਾਥੀ ਬੇਦਾਨਾ ਨੇ ਇਕ ਸਿੱਖ ਬੱਚੇ ਨੂੰ ਬਚਾਉਣ ਦੀ ਬਹਾਦਰਾਨਾ ਕੋਸ਼ਿਸ਼ ਕੀਤੀ। ਉਹ ਆਪਣੇ ਸਵਾ ਸਾਲ ਦੇ ਬੱਚੇ ਨਾਲ ਆਏ ਰਿਕਸ਼ਾ ਉੱਤੇ ਜਾ ਰਹੀ ਸੀ ਕਿ ਉਸਨੂੰ ਅਨ ਨੇ ਸਾਲ ਦਾ ਇਕ ਸਿੱਖ ਬੱਚਾ ਬਦਰਵਾਸ ਦੌੜਿਆ ਜਾਂਦਾ ਮਿਲਿਆ ਜਿਸਦੇ ਪਿਛੇ ਹਾਕੀਆਂ ਨਾਲ ਲੈਸ ਦਸ ਗੁੰਡਿਆਂ ਦੀ ਭੀੜ ਲਗੀ ਹੋਈ ਸੀ ਉਸਨੇ ਬੱਚੇ ਨੂੰ ਖਿੱਚਕੇ ਆਏ ਰਿਕਸ਼ਾ ਵਿਚ ਬਿਠਾ ਲਿਆ ਅਤੇ ਬਚਾਣ ਦੀ ਕੋਸ਼ਿਸ਼ ਕੀਤੀ। ਹਮਲਾ ਕਰ ਰਹੀ ਭੀੜ ਨੇ ਉਹਨਾਂ ਉੱਤੇ ਹਮਲਾ ਕੀਤਾ ਜਿਸ ਵਿਚ ਉਹ ਖੁਦ ਜਖਮੀ ਹੋਈ ਅਤੇ ਅੰਤ ਵਿਚ ਉਹ ਲੋਕ ਬੱਚੇ ਨੂੰ ਬਚਾਉਣ ਵਿਚ ਕਾਮਯਾਬ ਹੋ ਗਏ।

ਸੀ ਪੀ ਆਈ (ਐਮ) ਦਿੱਲੀ ਰਾਜ ਕਮੇਟੀ ਨੇ ਇਕ ਨਵੰਬਰ ਨੂੰ ਹੀ ਜਨਤਾ ਦੇ ਸਾਰੇ ਫਿਰਕਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਫਿਰਕੂ ਜਨੂੰਨ ਦੇ ਸ਼ਿਕਾਰ ਨਾ ਹੋਣ ਕਿਉਂਕਿ ਇਨ੍ਹਾਂ ਨਾਲ ਉਹਨਾਂ ਫੁਟਪਰਸਤ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਉਤਸ਼ਾਹ ਮਿਲੇਗਾ, ਜੋ ਪ੍ਰਧਾਨ ਮੰਤਰੀ ਦੀ ਨਿਰਦੇਸ਼ਾ ਭਰਪੂਰ ਹੱਤਿਆ ਲਈ ਚੁੱਮੇਵਾਰ ਹਨ। 2 ਨਵੰਬਰ ਨੂੰ ਪਾਰਟੀ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਬਿਲਕੁਲ ਨਕਾਰਾ ਸਾਬਿਤ ਹੋ ਰਿਹਾ ਹੈ ਅਤੇ ਫੌਜ ਨੂੰ ਪੂਰੀ ਚੁੱਮੇਵਾਰੀ ਦਿਤੀ ਜਾਵੇ ਅਤੇ ਲੈਫਟੀਨੈਂਟ ਗਵਰਨਰ ਦੁਆਰਾ ਬੁਲਾਈ ਬੈਠਕ ਵਿਚ ਪਾਰਟੀ ਦੀ ਦਿੱਲੀ ਰਾਜ ਸ਼ਾਖਾ ਦੇ ਸਕਤਰ ਪ੍ਰਕਾਸ਼ ਕਰਾਡ ਨੇ ਮੰਗ ਕੀਤੀ ਕਿ ਦਿੱਲੀ ਦੇ ਕੁਝ ਹਿੰਸਿਆਂ ਨੂੰ ਗੜਬੜ ਵਾਲਾ ਇਲਾਕਾ ਕਰਾਰ ਦਿਤਾ ਜਾਵੇ ਤੇ ਫੌਜ ਦੇ ਹਵਾਲੇ ਕੀਤਾ ਜਾਵੇ ਤਾਕਿ ਉਹ ਹਾਲਾਤ ਨੂੰ ਕਾਬੂ ਕਰ ਸਕੇ। ਪਾਰਟੀ ਨੇ ਆਪਣੇ ਵਰਕਰਾਂ ਨੂੰ ਹਦਾਇਤਾਂ ਦਿਤੀਆਂ ਕਿ ਉਹ ਭੀੜ ਦੇ ਹੱਲਿਆ ਦਾ ਡੱਟਕੇ ਵਿਰੋਧ ਕਰਨ।

(ਪੀਪਲਜ਼ ਡੈਮੋਕਰੇਸੀ ਚੈਂ ਪੰਨਵਾਦ ਸਹਿਤ)

Real Plumbing & Electrical Supply

7211 Main St. (at 56th Ave.)
VANCOUVER, B.C. V5X 3J3



- ਸੇਲਜ਼ ਐਂਡ ਸਰਵਿਸ
- ਪਲੰਬਿੰਗ
- ਗੇਟਿੰਗ



- ਬਿਜਲੀ ਵਾਲੇ ਗਰਮ ਪਾਣੀ ਵਾਲੇ ਟੈਂਕ
- ਸਰਮਿਕ ਟਾਈਲਜ਼ ਇਨਸਟਾਲੇਸ਼ਨ

Do-It- Yourself

- ਅਸੀਂ ਫਰਿਜ਼ ਤੇ ਸਟੋਵ ਵੀ ਮੁਰੰਮਤ ਕਰਦੇ ਹਾਂ

Satwinder Reehal ਸਤਵਿੰਦਰ ਗੋਹਲ

Ph. 324 - 7066

United Realty Ltd.

3879 Oak Street, Vancouver, B.C. V6H 2M6

- BUYING
- SELLING

Free Evaluation For Your
Property Call Any Time
Without Any Obligation.

Malkit Dhami, M.A. (Eco.)
Res. 879-1273 Pager 524-8581, #2229
Office. 736-3831

ਵੈਨਕੂਵਰ ਚ, ਕੌਂਸਲ ਦੀ ਫਿਰ ਚੋਣ


ਅਸੀਂ ਹੁਣੇ ਹੁਣੇ ਵੈਨਕੂਵਰ ਸ਼ਹਿਰ ਦੀਆਂ ਚੋਣਾਂ ਵਿਚੋਂ ਦੀ ਲੰਘੇ ਹਾਂ। ਆਪਣੀ ਕਮਿਊਨਿਟੀ ਦੀ ਮਿਹਨਤ ਅਤੇ ਹੋਰ ਅਗਾਂਹ ਵਧੂ ਵਸੋਂ ਦੇ ਹਿੱਸਿਆਂ ਦੇ ਉਦਮ ਸਦਕਾ ਮੇਅਰ ਅਤੇ ਕੁਝ ਉਹ ਔਲਭਾਯੋਗੀ ਚੁਣੇ ਗਏ ਜਿਹੜੇ ਸਧਾਰਨ, ਮਜ਼ਦੂਰ, ਕਾਮੇ ਅਤੇ ਮਿਹਨਤੀ ਲੋਕਾਂ ਲਈ ਲੜਦੇ ਹਨ। ਲੇਕਿਨ ਕਾਨੂੰਨੀ ਨੁਕਤਿਆਂ ਦੀ ਓਟ ਲੈ ਕੇ ਐਨ. ਪੀ. ਏ. ਨੇ ਉਸ ਚੋਣ ਵਿਚ ਜਿੱਤੇ ਬਰੂਸ ਯੋਰਕ ਦੀ ਚੋਣ ਨੂੰ ਰੱਦ ਕਰਵਾ ਦਿਤਾ ਹੈ। ਅਦਾਲਤ ਨੇ ਸਿਟੀ ਕੌਂਸਲ ਦੀ 10ਵੀਂ ਪੁਜੀਸ਼ਨ ਲਈ ਜ਼ਿਮਨੀ ਚੋਣ ਫਰਵਰੀ ਦੀ 1985 ਨੂੰ ਹੋਣੀ ਨੀਯਤ ਕੀਤੀ ਹੈ।

ਇਸ ਫਰਵਰੀ ਦੇ ਨੂੰ ਹੋ ਰਹੀ ਚੋਣ ਵਿਚ ਸ਼ਹਿਰ ਵੈਨਕੂਵਰ ਵਿਚ ਰਹਿ ਰਹੇ ਮਾਲਕ ਮਕਾਨ ਪ੍ਰੀਵਾਰ ਜਾਂ ਕਿਰਾਏ ਤੇ ਰਹਿ ਰਹੇ ਲੋਕ ਭੀ ਵੋਟ ਪਾ ਸਕਦੇ ਹਨ। ਹਰ ਇਕ ਸ਼ਹਿਰ ਦਾ ਵਸਨੀਕ ਜਿਸ ਦੀ ਉਮਰ 19 ਸਾਲ ਤੋਂ ਉਪਰ ਹੋਵੇ - ਵੋਟ ਪਾ ਸਕਦਾ ਹੈ। ਜਿਹੜੇ ਵਿਅਕਤੀ ਦਾ ਨਾਮ ਚੋਣ ਸੂਚੀ (voters list) ਪੁਰ ਨਹੀਂ ਚੜ੍ਹਿਆ ਉਹ ਕਿਸੇ ਭੀ ਪੋਲਿੰਗ ਸਟੇਸ਼ਨ ਤੇ ਪਹੁੰਚ ਕੇ, ਚੋਣਾਂ ਵਾਲੇ ਦਿਨ, ਹਲਫ਼ੀਆ ਬਿਆਨ ਦੇ ਕੇ ਵੋਟ ਪਾ ਸਕਦਾ ਹੈ। ਹਲਫ਼ੀਆ ਬਿਆਨ ਦੇ ਅਧਾਰ ਪੁਰ ਵੋਟ ਪਾ ਸਕਦਾ ਹੈ ਅਤੇ ਹਲਫ਼ੀਆ ਬਿਆਨ ਦੇ ਅਧਾਰ ਪੁਰ ਵੋਟ ਪਾਉਣ ਵਾਲੇ ਪਾਸ ਸਨਾਖਤ (identification) ਲਈ ਡਰਾਈਵਰ ਲਾਈਸੈਂਸ, ਸਿਟੀਜ਼ਨਸ਼ਿਪ ਸਰਟੀਫੀਕੇਟ ਆਦਿ ਹੋਣਾ ਚਾਹੀਦਾ ਹੈ। ਇਹਨਾਂ ਸ਼ਰਤਾਂ ਵਾਰੇ ਵਾਕਫ਼ੀਅਤ ਤੁਹਾਨੂੰ ਅਖਬਾਰਾਂ, ਚੋਂ ਜਾਂ ਗੈਰਨਿਰਮਲ ਆਵਿਸ ਤੋਂ ਮਿਲ ਸਕਦੀ ਹੈ।

ਇਸ ਚੋਣ ਵਿਚ ਸਾਡਾ ਵਧ ਚੜ੍ਹ ਕੇ ਹਿੱਸਾ ਪਾਉਣਾ ਲਾਜ਼ਮੀ ਹੈ। ਕਿਉਂ? ਅਸੀਂ ਅੱਜ ਕੱਲ ਉਸ ਘੱਟ ਗਿਣਤੀ ਨਾਲ ਸੰਬੰਧ ਰੱਖਦੇ ਹਾਂ ਜਿਹੜੀ ਸ਼ਾਇਦ ਆਦਿਵਾਸੀਆਂ ਨੂੰ ਛੱਡ ਕੇ ਬਾਕੀ ਸਭ ਨਾਲੋਂ ਵੱਧ ਵਿਤਕਰੇ ਅਤੇ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੀ ਹੈ। ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ ਆਪਣੀ ਕਮਿਊਨਿਟੀ, ਮਜ਼ਦੂਰਾਂ ਅਤੇ ਸਧਾਰਨ ਲੋਕਾਂ ਦੀ ਮੱਦਦ ਕਰੀਏ। ਇਸ ਸਭ ਕੇਝ ਦਾ ਮਤਲਬ ਇਹ ਨਹੀਂ ਕਿ ਬਰੂਸ ਯੋਰਕ (Bruce York) ਨੂੰ ਵੋਟ ਪਾਉਣ ਨਾਲ ਕੋਈ ਇਨਕਲਾਬ ਆਉਣ ਵਾਲਾ ਹੈ। ਪਰ ਜਿਹੜੀਆਂ ਜਿੱਤਾਂ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਜਿੱਤੀਆਂ ਹਨ ਉਹ ਬਰਕਰਾਰ ਰਹਿ ਸਕਦੀਆਂ ਹਨ। ਆਮ ਸਮਾਜਿਕ ਸੇਵਾਵਾਂ ਵਿਚ ਕਟੌਤੀ ਨਹੀਂ ਕੀਤੀ ਜਾਵੇਗੀ। ਸੁਭਾਈ ਸਰਕਾਰ ਵਲੋਂ ਮਿਊਨਿਸਪਲ ਕੌਂਸਲਾਂ ਪੁਰ ਪਾਏ ਜਾ ਰਹੇ ਕਟੌਤੀਆਂ ਲਈ ਦਬਾਊ ਦਾ ਦੁੱਕਵਾਂ ਜਥਾਬੰਦਿਤਾ ਜਾਵੇਗਾ। ਸਿਟੀ ਕੌਂਸਲ ਨੂੰ ਲੋਕਾਂ ਦੀ ਨੁਮਾਇੰਦਗੀ ਲਈ ਵਰਤਿਆ ਜਾਵੇਗਾ।

ਹੁਣ ਤੋਂ ਹੀ ਆਪਣੇ ਫਰਵਰੀ ਦੇ ਮਹੀਨੇ ਦੇ ਕੋਲੈਂਡਰ ਪੁਰ 2 ਤਾਰੀਖ ਪੁਰ

ਐ ਪਰਬਤਾਂ ਦੇ ਰਾਹੀਂ, ਘਟਨਾਵਾਂ ਘਾਟੀਆਂ 'ਤੇ,
ਤਾਂ ਚੜ੍ਹੇ ਚੋਟੀਆਂ ਤੇ, ਜੋ ਪੈਰ ਤੂੰ ਸੰਭਾਲੇ।
ਨੂੰ 'ਚ ਤੁਰਦਿਆਂ ਨੂੰ, ਕਈ ਜੁਗ ਬੀਤ ਗਏ ਨੇ,
ਚਾਨਣ 'ਚ ਪਹੁੰਚ ਜਾਂ ਗੇ, ਜੱਗ ਨੂਰ ਵਿਚ ਨਹਾ ਲੇ।



ਉੱਜਲ
ਦੁਸਾਂਝ

ਨਿਸ਼ਾਨ ਲਾ ਲਓ। ਚੋਣਾਂ ਨਾਂ ਭੁੱਲੇ। ਹਰ ਮਰਦ, ਔਰਤ, ਜਵਾਨ, ਮਧ ਉਮਰ ਜਾਂ ਬਿਰਧ ਆਪਣੀ ਵੋਟ ਦੀ ਵਰਤੋਂ ਕਰੋ। ਇਹ ਨਾਂ ਹੋਵੇ ਕਿ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਜਿਸ ਜ਼ਹਿਰ ਅਤੇ ਉਦਾਸੀ ਦਾ ਸ਼ਿਕਾਰ ਹੋਏ 2 ਹਾਂ ਉਸ ਚ, ਮਰਨ ਰਹੀਏ ਅਤੇ ਆਪਣੇ ਘਰ, ਗਵਾਂਢ ਅਤੇ ਆਲੇ ਦੁਆਲੇ ਦੀ ਨੁਹਾਰ ਵਲ ਧਿਆਨ ਨਾ ਦੇਈਏ। ਪੰਜਾਬ ਅਤੇ ਭਾਰਤ ਦੇ ਮਸਲੇ ਨਾਲ ਬਹੁਤ ਵਰਕੇ ਕਾਲ੍ਹੇ ਹੋ ਚੁੱਕੇ ਹਨ। ਰੇਡੀਓ-ਟੈਲੀਵੀਜ਼ਨ ਆਦਿ ਦੇ ਅਨੇਕਾਂ ਘੰਟੇ ਵਰਤੇ ਜਾ ਚੁੱਕੇ ਹਨ। ਘਰਾਂ ਦੀਆਂ ਚਾਰ ਦੀਵਾਰੀਆਂ ਅੰਦਰ ਪੰਜਾਬ ਦੀ ਹੀ ਚਰਚਾ ਹੁੰਦੀ ਆਈ ਹੈ ਕਈ ਚਿਰ ਤੋਂ। ਉਹ ਮਸਲਾਂ ਭੀ ਜਰੂਰੀ ਹੋ ਕਈ ਜਾਨਾਂ ਗਈਆਂ ਹਨ, ਮਾਲੀ ਨੁਕਸਾਨ ਹੋਇਆ ਹੈ। ਸਾਨੂੰ ਦੁੱਖ ਹੈ ਪਰ ਜੇ ਅਸੀਂ ਆਪਣੇ ਆਲੇ-ਦੁਆਲੇ ਤੇ ਗਵਾਂਢ ਦੇ ਮਸਲਿਆਂ ਚ ਸ਼ਰੀਕ ਨਹੀਂ ਹੋ ਸਕਦੇ ਤਾਂ ਪੰਦਰਾਂ ਹਜ਼ਾਰ ਦੂਰ ਮਸਲੇ ਵਾਰੇ ਨਿਰਸੰਦੇਹ ਬਹੁਤ ਕੁੱਝ ਨਹੀਂ ਕਰ ਸਕਾਂਗੇ। ਜੇ ਵੋਟਾਂ ਪਾਓ ਅਤੇ ਚੋਣ ਵਿਚ ਵਧ ਚੜ੍ਹਕੇ ਹਿੱਸਾ ਲਓ।

ਹਾਂ ਸੱਚ! ਪੰਜਾਬ ਦੇ ਮਸਲੇ ਵਾਰੇ ਵਿਚਾਰ ਤੁਹਾਡੇ ਜਿਸ ਤਰ੍ਹਾਂ ਦੇ ਵੀ ਮਰਜ਼ੀ ਹੋਣ ਇਸ ਗੱਲ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਂਝੇ ਲੋਕਲ ਮਸਲਿਆਂ ਲਈ ਇਕੱਠ ਬਣਾ ਜਰੂਰੀ ਹੈ। ਇਕੱਠ ਅਸੂਲ ਨਹੀਂ ਹੋ ਸਕਦਾ ਹੈ। ਅਸੀਂ ਤਦ ਹੀ ਤਰੱਕੀ ਕਰ ਸਕਦੇ ਹਾਂ ਜੇ ਧਰਮ ਨਿਰਪੱਖ ਤੌਰ ਤੇ ਆਮ ਲੋਕਾਂ ਦੇ ਹੱਕਾਂ ਲਈ ਲੜਿਆ ਜਾਵੇ। ਅਸੀਂ ਏਕੇ ਦਾ ਰੋਕਾ ਬਹੁਤ ਦਿੰਦੇ ਹਾਂ ਪਰ ਇਕੱਠੇ ਤਦ ਨਹੀਂ ਹੋ ਸਕਦੇ ਕਿਉਂਕਿ ਏਕੇ ਦੀ ਬੁਨਿਆਦ ਨਹੀਂ ਪਹਿਚਾਣਦੇ। ਏਕਾ ਜਮਾਤੀ ਅਤੇ ਆਰਥਿਕ ਅਧਾਰ ਪੁਰ ਹੋ ਸਕਦਾ ਹੈ। ਇਲਾਕਾਬਾਜ਼ੀ, ਜਾਤੀ ਧੜੇਬਾਜ਼ੀ, ਧਰਮਾਂ ਦੇ ਨਾਮ ਪੁਰ ਵੰਡ ਸਾਡੇ ਏਕੇ ਦੀ ਬੁਨਿਆਦ ਪੁਰ ਝੁੰਘੀ ਸੱਟ ਮਾਰਨਗੀਆਂ। ਜੇ ਅਸੀਂ ਕਮਿਊਨਿਟੀ ਦੇ ਤੌਰ ਪੁਰ, ਆਰਥਿਕ ਅਤੇ ਜਮਾਤੀ ਨਜ਼ਰੀਏ ਨਾਲ ਦੇਖੀਏ - ਸਾਡੀ ਬਹੁਗਿਣਤੀ ਦਾ ਹਿਤ ਬਰੂਸ ਯੋਰਕ (Bruce York) ਅਤੇ Cope ਦੀ ਮੱਦਦ ਕਰਨ ਵਿਚ ਹੈ।

ਉਠ ਦਿਲ 'ਚੋਂ ਵਾ ਵਰੋਲੇ ਅੰਬਰ ਨੂੰ ਪਹੁੰਚਦੇ ਨੇ,
ਚਾਨਣ ਦੇ ਜੁਗ ਅੰਦਰ, ਅੰਨ੍ਹੇ ਕਿਉਂ ਨੈਣ ਹਾਲੇ?
ਮਸਲਾ ਇਹ ਇਕ ਦਾ ਨਹੀਂ, ਮਸਲਾ ਏ ਬਹੁਤਿਆਂ ਦਾ,
ਉਠੇ ਮਲਾਹ ਜੇ ਕੋਈ ਬੋਝੇ ਨੂੰ ਪਾਰ ਲਾ ਲਏ।

Year End Clearance Sale

10K. Gold Charms 40% OFF

10K., 14K, 18K Gold Chains

30% OFF

Seiko Watches 35% OFF

Diamond Rings 20 - 50% OFF

BUY GOLD BULLION AT BANK RATES

Jain Jewellers

6115 Fraser St.

321-1313

BOMBAY SWEETS & Restaurants

6556 - 6560 MAIN ST. VANCOUVER

Ph. 321-1414

874-5722

For Largest Variety in Indian Sweets

Delicious Indian food

WHEATON PONTIAC BUICK GMC LTD.

ਤੁਹਾਡੇ ਲਈ ਪੈਸਿਆਂ ਦਾ ਬੰਦੋਬਸਤ ਕੀਤਾ ਜਾਂਦਾ ਹੈ। ਥੋੜੀ ਜਿਹੀ ਡਾਊਨ-ਪੇਮੈਂਟ ਦੇਕੇ ਸਾਡੇ ਕੋਲੋਂ ਅਸਾਨ ਕਿਸ਼ਤਾਂ ਤੇ ਕਾਰਾਂ ਲਓ

ਅਸੀਂ ਤੁਹਾਡੀਆਂ ਪੁਰਾਣੀਆਂ ਕਾਰਾਂ, ਵੈਨਾਂ ਆਦਿ ਵੀ ਚੰਗੇ ਭਾਅ ਤੇ ਖ਼ੀਦਦੇ ਹਾਂ — ਇਕ ਵਾਰ ਦਰਸ਼ਨ ਜਰੂਰ ਦਿਓ।

FIREBIRD BY PONTIAC

Feel the rush.



Kuldip J.

ਕੁਲਦੀਪ ਸਿੰਘ ਝੰਡ
ਨੂੰ ਫੋਨ ਕਰੋ ਜਾਂ ਮਿਲੋ
Bus. 526-2781

Res. 524-4137 Pager 687-7711 #7610

325 - 12th St., New Westminster, B.C.

ਸਾਡੇ ਕੋਲ ਬਹੁਤ ਸਾਰੀਆਂ ਕਾਰਾਂ, ਵੈਨਾਂ, ਪਿਕ-ਅੱਪ ਅਦਿ ਹਨ-ਕੀਮਤਾਂ ਸਭ ਨਾਲੋਂ ਵਾਜਬ ਹਨ। ਕਾਰਾਂ, ਵੈਨਾਂ ਤੇ ਪਿਕ-ਅੱਪ ਖ਼ੀਦਦ ਜਾਂ ਵੇਚਣ ਤੋਂ ਪਹਿਲਾਂ ਇਕ ਵਾਰੀ ਕੁਲਦੀਪ ਝੰਡ ਨੂੰ ਜਰੂਰ ਮਿਲੋ ਜਾਂ ਘੱਟੋ ਘੱਟ ਫੋਨ ਜਰੂਰ ਕਰੋ। ਉਹ ਤੁਹਾਨੂੰ ਚੰਗੀ ਕੀਮਤ ਦਾ ਭਰਸਾ ਦਵਾਉਂਦੇ ਹਨ।

SUPER BUYS

ਫਿਲਮ ਦਰਪਣ

ਬੇਹਯਾਈ ਦਾ ਮੁਕਾਬਲਾ

ਇਹ ਬੇਹਯਾਈ ਕਿਸੇ ਫਿਲਮ ਦਾ ਨਾਂ ਨਹੀਂ ਜਿਸ ਵਿਚ ਕੋਈ ਮੁਕਾਬਲਾ ਹੋਵੇ। ਇਹ ਬੇਹਯਾਈ ਦਾ ਮੁਕਾਬਲਾ ਹੈ ਮਨਮਨ ਸੈਨ, ਡਿਪਲੋਮੈਟਿਕ (ਗੰਗਾ ਮੋਲੀ.....) ਵਿਚਕਾਰ। ਬੇਹਯਾਈ ਦੀ ਫਿਲਮੀ ਦੁਨੀਆਂ ਦੇ ਫੰਟੇਸਟੀਕ ਚੀਜ਼ਾਂ 'ਡਾਇਰੀਆਂ' ਦੇ ਬਾਹਰ ਹੀ ਇਨ੍ਹਾਂ ਤਿੰਨਾਂ ਸੁੰਦਰੀਆਂ ਦੇ ਵੱਡੇ ਨੱਟ ਹੁੰਦੇ ਹਨ। ਪਹਿਲਾਂ ਪਹਿਲਾਂ ਤਾਂ ਡਿਪਲੋਮੈਟਿਕ ਨੇ ਮਨਮਨ ਸੈਨ ਨੂੰ ਫੰਟੇਸਟੀਕ ਵਲੋਂ ਖਿੱਚਿਆ ਫੰਟੇਸਟੀਕ ਰਾਹੀਂ ਮੰਗਲੀਨੀ ਦੇ ਪਾਠਕਾਂ ਨੂੰ ਪਾਗਲ ਕਰ ਦਿਤਾ ਸੀ। ਪਰ ਹੁਣ ਉਹ ਕੁਝ ਕੁਝ ਨਵੀਆਂ ਹੁੰਦੀਆਂ ਜਾ ਰਹੀਆਂ ਹਨ। ਕਾਰਨ ਇਹ ਹੈ ਕਿ ਮਨਮਨ ਦੀ ਫਿਲਮ 'ਅੰਦਰ-ਬਾਹਰ' ਉਸ ਨੂੰ ਕੁਝ ਨਾ ਦੇ ਸਕੀ ਅਤੇ ਡਿਪਲੋਮੈਟਿਕ ਦੀਆਂ 'ਚੁਪੀ ਬੋਰ' ਅਤੇ 'ਮੰਜ਼ਿਲ ਮੰਜ਼ਿਲ' ਤਾਂ ਆਪ ਵੀ ਡੱਬੀਆਂ ਅਤੇ ਡਿਪਲੋਮੈਟਿਕ ਨੂੰ ਵੀ ਲ ਫੁੱਲਿਆ ਹਨ।

ਪਰ ਵੇਰ ਵੀ ਡਿਪਲੋਮੈਟਿਕ ਤੇ ਮਨਮਨ ਇਸ ਬੇਹਯਾਈ ਦੇ ਮੁਕਾਬਲੇ ਤੋਂ ਨਿਰਾਸ਼ ਹੋ ਕੇ ਬਾਹਰ ਨਹੀਂ ਹੋਈਆਂ। ਉਹ ਨਿੱਝ ਨਵੇਂ ਬੇਹਯਾਈ 'ਪੇਜ਼' ਦੇ ਕੇ ਫੰਟੇ ਖਿਚਦਾ ਰਹੀਆਂ ਹਨ। ਪਰ ਨਿੱਝੀ ਜਿਹੀ ਤੇ ਤਾਜ਼ੀ ਮੰਦਾਕਿਨੀ ਇਨ੍ਹਾਂ ਸਾਰੀਆਂ ਨੂੰ ਬੇਹਯਾਈ ਵਿਚ ਪਿੱਛੇ ਛੱਡ ਗਈ ਜਾਪਦੀ ਹੈ। ਉਹ ਬੇਹਯਾਈ ਪੇਜ਼ ਦੇਣ ਦੇ ਨਾਲ ਨਾਲ ਬੇਹਯਾਈ ਬਿਅਨ ਵੀ ਦੇਣ ਲਗ ਪਈ ਹੈ। ਇਹ ਤਾਂ ਸਭ ਜਾਣਦੇ ਹਨ ਕਿ ਆਰ. ਕੇ. ਫਿਲਮ ਦੀ ਪ੍ਰੋਡਕਸ਼ਨ ਦੇ ਦੌਰਾਨ ਹੋਇੰਦੀਆਂ ਆਪਣੇ ਆਪ ਨੂੰ ਰਾਜ ਕਪੂਰ ਪਾਸ ਗਿਰਵੀ ਰੱਖੀ ਹੀ ਸਮਝਦੀਆਂ ਆ ਰਹੀਆਂ ਹਨ ਪਰ ਵੇਰ ਵੀ ਜੀਨੀ ਤੇ ਸਿਮੀ ਗਰੇਵਾਲ ਜਿਹੀਆਂ ਪੱਛਮੀ ਪਿਓਂਦ ਵਾਲੀਆਂ ਹੋਇੰਦੀਆਂ ਵਾ. ਰਾਜ ਕਪੂਰ ਨੂੰ ਖੁਲ੍ਹਾਮ ਆਪਣਾ ਪ੍ਰੇਮੀ ਕਹਿਣ ਦੀ ਹਿੰਮਤ ਨਹੀਂ ਕਰ ਸਕੀਆਂ। ਪਦ-ਮਿਨੀ ਕੋਲਾਪੁਰੇ ਤਾਂ ਕਹਿੰਦੀ ਹੀ ਰਾਜ ਅੰਕਲ ਸੀ।

ਪਰ ਨਵੀਂ ਜੀਨੀ ਮੰਦਾਕਿਨੀ ਚੋਸ਼ਾ ਰਾਜ ਕਪੂਰ ਨਾਲ ਆਪਣੇ ਪਿਆਰ ਦੇ ਚਰਚੇ ਚਲਾ ਕੇ ਹੱਗਮੇ ਕਰਨਾ ਚਾਹੁੰਦੀ ਹੈ।

ਬਾਕੀ 'ਰਾਮ ਤੇਰੀ ਗੰਗਾ ਮੋਲੀ' ਦੇ ਰਿਲੀਜ਼ ਹੋਇੰਦੀਆਂ ਹੀ ਰਾਜ ਨੇ ਮੰਦਾਕਿਨੀ ਨੂੰ ਵੀ ਉਸ ਤਰ੍ਹਾਂ ਆਰ. ਕੇ. (ਏਅਰਕੋਡੀ ਸ਼ੋਭ) ਕਾਟੇਜ 'ਚੋਂ ਕੱਢ ਦੇਣਾ ਹੈ ਜਿਵੇਂ ਉਹ ਪਦਮਿਨੀ ਕੋਲਾਪੁਰੇ, ਜੀਨੀ, ਸਿਮੀ ਗਰੇਵਾਲ ਆਦਿ ਨੂੰ ਕਦੇ ਆਇਆ ਹੈ।

ਫਤਹਿਜੀਤ

ਸੱਚ ਸੁਣਾਇਸੀ...

ਘਰ ਵਿਚ ਕਲੇਸ਼ ਕਰ ਕੇ, ਜਾਏਗਾ ਕਿਹੜੇ ਦਰ ਤੇ।

ਗੈਰ ਤਾਂ ਗੈਰ ਰਹਿਣਾ, ਆਪਣਾ ਕਿਸੇ ਨਾ ਕਹਿਣਾ।

ਏ ਜਿਸ ਨੂੰ ਕਰੋ ਮੁਹੱਬਤ, ਉਹੀ ਕਰੇਗਾ ਨਵਰਤ।

ਅੱਗੇ ਹੈ ਬਹੁਤ ਹੋਈ, ਮਿਲਦੀ ਕਿਤੇ ਨਾ ਦੋਈ।

ਭਾਈਆਂ ਨੇ ਭਾਈ ਵੱਢੇ, ਵਸਦੇ ਉਜਾੜ ਛੱਡੇ।

ਆਗੂ ਗੁਲਾਮ ਸਾਰੇ, ਗੈਰਾਂ ਦੇ ਚੰਟੇ ਭਾਰੇ।

ਸ਼ਿਵਾ ਕਾ ਇਨਸਾਫ

ਪ੍ਰੋਡਿਊਸਰ ਬੋਮੁ ਸਿੰਘੀ ਨੇ ਸਾਨੂੰ ਦੱਸਿਆ ਕਿ ਉਸ ਦੀ ਹਿੰਦੀ ਦੀ ਪਹਿਲੀ 'ਬੀ-ਡਾਇਮੈਨਸ਼ਨ' ਫਿਲਮ ਸ਼ਿਵਾ ਕਾ ਇਨਸਾਫ ਪੂਰੀ ਹੋ ਚੁਕੀ ਹੈ। ਪ੍ਰੋਡਿਊਸਰ ਬੋਮੁ ਸਿੰਘੀ ਨੇ ਸੁਖ ਦਾ ਸਾਹ ਭਾਂਦਿਆਂ ਹੋਇੰਦੀ ਹੋਲੀਵੁਡ ਦੇ 'ਬੀ-ਡਾਇਮੈਨਸ਼ਨ' ਫਿਲਮ ਕੰਮਰੇ ਤੇ ਟੈਕਨੀਸ਼ੀਅਨ ਪਰਤਾ ਦਿਤੇ ਹਨ ਕਿਉਂਕਿ ਕੰਮਰੇ ਤੇ ਟੈਕ-ਨੀਸ਼ੀਅਨ ਹਰ ਹਫਤੇ ਦੇ ਕਿਰਾਏ ਉਪਰ ਲਿਆਂਦੇ ਕਦੇ ਸਨ। ਇਸੇ ਲਈ ਫਿਲਮ ਦੀ ਸ਼ੂਟਿੰਗ ਅੱਠ ਹਫਤੇ ਵਿਚ ਪੂਰੀ ਕਰਨੀ ਪਈ। ਇਸ ਦੀ ਪ੍ਰੋਸੈਸਿੰਗ ਵੀ ਬਾਹਰ ਹੀ ਹੋਏਗੀ। 'ਬੀ-ਡਾਇਮੈਨਸ਼ਨ' ਫਿਲਮਾਂ ਨੂੰ ਦੋ ਪਾਸਿਓਂ ਕੈਮਰੇ ਰੱਖ ਕੇ ਫਿਲਮਾਇਆ ਜਾਂਦਾ ਹੈ ਤੇ ਵੇਰ ਪਿੱਟ ਇਕੱਠਾ ਕੀਤਾ ਜਾਂਦਾ ਹੈ।

ਬੋਮੁ ਸਿੰਘੀ ਨੂੰ ਆਸ ਹੈ ਕਿ 'ਉਹ' ਨੇ ਫਿਲਮ ਦਾ ਕਾਮਿਊਨਿਸਟ ਸਕਾਨਦਰ ਮੈਨ. ਸਿੰਘੀ ਇਸ ਫਿਲਮ ਨਾਲ ਮਥਾ ਫਿਲਮੀ ਹਸਤੀ ਬਣ ਜਾਣਗੇ।

ਫਿਲਮ 'ਸ਼ਿਵਾ ਕਾ ਇਨਸਾਫ' ਰਿਲੀਜ਼ ਲਈ ਤਿਆਰ ਹੋ ਰਹੀ ਹੈ।

ਪਰੀਖਿਤ ਸਾਹਨੀ

ਵਿਚਾਰ ਪਰੀਖਿਤ ਸਾਹਨੀ! ਹਿੰਦੀ ਫਿਲਮ 'ਪਵਿੱਤਰ ਪਾਪੀ' ਦੇ ਨਾਲ ਉਹ ਗੇਰ ਬਣਿਆਂ ਤੇ ਡੇਡੀ ਬਲ-ਰਾਜ ਸਾਹਨੀ ਨੂੰ ਛੱਡ ਗਿਆ। ਤੇ ਨਿਰਾ-ਸਿਆ ਡੇਡੀ ਜਹਾਨ ਛੱਡ ਗਿਆ। ਡੇਡੀ ਦੀ ਛਾਂ ਹਟਦਿਆਂ ਹੀ ਫਿਲਮਾਂ ਵੀ ਖਿਸਕ ਗਈਆਂ ਤੇ ਵਿਚਾਰ ਪਰੀ-ਖਿਤ ਸਾਹਨੀ ਸਾਰਾ ਦਿਨ ਬੀਵੀ ਦਾ ਛਾਂ ਹੋਣ ਬੇਕਾਰੀ ਦੇ ਦਿਨ ਕੱਟਦਾ ਰਹਿੰਦਾ ਸੀ।

ਪਰ ਹੁਣ 1984 ਦੇ ਅੰਤ ਵਿਚ ਉਸ ਦਾ ਬੀਵੀ ਅਰੁਣਾ ਨਾਲ ਵੀ ਤਲਕ ਹੋ ਗਿਆ ਹੈ। ਹੁਣ ਉਹ ਇਕੱਲਾ ਘਰ ਕਿਸ ਵੀ ਕਿਸ ਪਾਸ ਬੈਠੇਗਾ? ਵਿਚਾਰ ਪਰੀਖਿਤ ਸਾਹਨੀ!

ਲਾਲਚ ਨੇ ਡੋਬ ਦਿਤਾ, ਮੁਹੱਬਤ ਦਾ ਪਾਕ ਰਿਸਤਾ

ਆਪਣੇ ਬਣੇ ਨੇ ਦੁਸ਼ਮਣ ਵੀਰਾਂ ਨੂੰ ਗੈਰ ਸਮਝਣ

ਸਾਹਿਬ ਦੀ ਪੇਂਡ ਅੰਦਰ, ਢੰਡਿਆ ਖੁਦਾ ਦਾ ਮੰਦਰ।

ਹਾਕਮ ਦਾ ਕਹਿਰ ਟੁੱਟਿਆ, ਹਉਮੈ ਨੇ ਸਾੜ ਸੁੱਟਿਆ।

ਗੌਰਵ-ਨਮਰਤਾ ਵਿਆਹ!

ਰਾਜਿੰਦਰ ਕੁਮਾਰ ਨੇ ਪੁੱਤ (ਕੁਮਾਰ ਗੌਰਵ) ਦੀ ਗੰਢ ਰਾਜ ਕਪੂਰ (ਧੀ ਗੰਮਾ) ਵਲੋਂ ਤੌੜ ਕੇ ਸੁਨੀਲ ਦੱਤ (ਧੀ ਨਮਰਤਾ) ਨਾਲ ਜੋੜ ਲਈ ਹੈ। ਇਹ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। 'ਡਿਪਲੋ' ਪਾਲੀ ਹਿੱਲ ਤੇ ਸਟਾਰਾਂ ਤੇ ਕਾਰਾਂ ਦਾ ਕਾਫਲਾ ਨਿਕਲਿਆ ਤੇ ਪਾਲੀ ਹਿੱਲ ਵਿਚ ਹੀ ਸੁਨੀਲ ਦੱਤ ਦੇ ਬੰਗਲੇ ਵਿਚ ਬਰਾਤ ਜਾ ਚੁਕੀ। ਵੱਡੀਆਂ ਫਿਲਮੀ ਹਸਤੀਆਂ ਜੋ ਸੱਦਾਈਆਂ ਗਈਆਂ ਸਨ ਬਰਾਤੀ ਬਣ ਗਈਆਂ, ਫੰਟੇਸਟੀਕ ਫਿਲਮ ਹਸਤੀਆਂ ਬਿਨਬੁਲਾਏ ਹੀ ਕੁੜੀ ਵਾਲਿਆਂ ਵਲ ਪਹੁੰਚ ਗਈਆਂ। ਰਾਜ ਕੁਮਾਰ ਚੂੜੀਦਾਰ ਪਜਾਮਾ ਕੁੜਤਾ ਤੇ ਚੁੰਨੀ ਪਹਿਨ ਕੇ ਤੇ ਰਾਜ ਕੁਮਾਰੀ ਬਣ ਕੇ ਆਇਆ। ਸ਼ਸ਼ੀ ਗੋਸਵਾਮੀ ਬਰਾਤਵਿਚ ਨੱਚ-ਨੱਚ ਕੇ ਮੱਚ ਦੀ ਸ਼ਿਕਾਰ ਹੋ ਗਈ। ਹਾਜ਼ਰ ਬੀਬੀਆਂ ਨੂੰ ਉਮ ਉਮ ਕੇ ਰਾਜ ਕਪੂਰ ਬੱਝ-ਹਾਰ ਗਿਆ। ਸ਼ਬਾਨਾ ਆਈ ਤੇ ਪਰਰ ਗਈ। ਉਸ ਨੂੰ ਆਪਣੇ ਵਿਆਹ ਦੀ ਜਲਦੀ ਸੀ। ਅਮਜਦ ਖਾਨ ਪਿੱਛੇ ਰਹਿ ਕੇ ਵੀ ਦੂਰ ਨੌਰ ਆਉਂਦਾ ਸੀ।

ਮੰਡਪ ਵਿਚ ਸੁਨੀਲ ਦੱਤ ਦੇ ਨਾਲ ਹੀ ਪਈ ਸੀ ਨਰਗਿਸ ਦੱਤ ਦੀ ਤਸਵੀਰ। ਜਪਦਾ ਸੀ ਜਿਵੇਂ ਨਰਗਿਸ ਦੱਤ ਮੁਸਕਰਾ ਕੇ ਆਬੀਰਵਾਦ ਦੇ ਰਹੀ ਹੋਵੇ ਤੇ ਇਸ ਸਟਾਰਾਂ ਦੇ ਜਮਾਵੇ ਵਿਚ ਮਹਾਰਾਸ਼ਟਰ

ਸਰਕਾਰ ਦੇ ਕਾਂਗਰਸੀ ਮੰਤਰੀ ਰੁਲ ਗਏ ਸਨ। ਜਾਣਾ ਚੁਕਰੀ ਸੀ। ਉਪਰਲੇ ਕੁਮਰ ਨੂੰ ਕਿਵੇਂ ਟਾਲਦੇ।

ਪਾਲੀ ਹਿੱਲ ਦੀਆਂ ਉੱਚੀਆਂ ਨੀਵੀਆਂ ਸੜਕਾਂ ਤੇ ਕਈ ਮੀਂਚਲਾ ਬਿਲਡਿੰਗਾਂ ਦੀਆਂ ਛੱਤਾਂ ਦਰਸ਼ਕਾਂ ਨਾਲ ਭਰੀਆਂ ਹੋਈਆਂ ਸਨ।

ਖ਼ਾ ਕਪੂਰ ਤੇ ਕਰਨ ਕਪੂਰ ਪਿਓਂ-ਪੁੱਤਰ ਦੀ ਬਾਵੇ ਭਰ-ਭਰਾ ਜਾਪਦੇ

ਸੰਜੇ ਵਲੋਂ ਹੰਗਾਮਾ

ਸੱਚ। ਆਪਣੇ ਆਪ ਨੂੰ ਡੇਡੀ ਸਾਬਤ ਕਰਨ ਲਈ ਸ਼ਸ਼ੀ ਕਪੂਰ ਨੇ ਹੁਣ ਖਿਛਾਬ ਲਗਾਉਣਾ ਘਟਾ ਦਿਤਾ ਹੈ।

ਲਾੜੇ ਗੌਰਵ ਦਾ ਸੁਆਗਤ ਕੁਲਾਬੀ ਪੱਗ ਵਾਲੇ ਸੰਜੇ ਦੱਤ ਨੇ ਕੀਤਾ। ਪਰ ਜਦੋਂ ਕੁਮਾਰ ਗੌਰਵ ਨੇ ਕਿਹਾ, "ਅਬੇ ਸਾਲੇ ਗਲੇ ਮਿਲ" ਤਾਂ ਸੰਜੇ ਦੱਤ ਦਾ ਮੂੰਹ ਉਤਰ ਗਿਆ। ਏਥੇ ਮਾਰਪਾ ਗਿਆ।

ਪੰਜਾਬ ਵਿਚ ਹੋਏ ਵਿਆਹਾਂ ਵਿਚ ਕੁਲਾਬੀ ਪੱਗ ਲਾੜੇ ਤੇ ਲਾੜੀਆਂ ਦੇ ਡੇਡੀਆਂ ਤੇ ਬਿਨਾਂ ਕੋਈ ਨਹੀਂ ਬੰਨ੍ਹਦਾ ਪਰ ਬੰਬਈ ਵਿਚ ਕਿਸੇ ਪੰਜਾਬੀ ਸਟਾਰ ਦੇ ਵਿਆਹ ਸਮੇਂ ਸਾਰੇ ਪੰਜਾਬੀ ਆਪੋ-ਆਪਣੀਆਂ ਕੁਲਾਬੀ ਪੱਗਾਂ ਸਜਾ ਲੈਂਦੇ ਹਨ ਪਰ ਰਾਜ ਕਪੂਰ ਨੂੰ ਆਪਣੀ ਪੱਗ

ਚਮਚ ਨੂੰ ਪਕੜਾਉਣੀ ਪਈ ਕਿਉਂਕਿ ਪੱਗ ਦਾ ਲੜ ਬਾਰ ਬਾਰ ਚੁਮਣ-ਚੋਣ ਵਿਚ ਰੋਕ ਪਾਉਂਦਾ ਸੀ। ਲੋਮੀ ਕਪੂਰ ਤੋਂ ਭਾਰੇ ਸਰੀਰ ਨਾਲ ਨੱਚਣਾ ਔਖਾ ਸੀ। ਉਹ ਬੈਠਾ ਹੀ ਰਿਹਾ।

ਇਸ ਸਮਾਗਮ ਵਿਚ ਸਾਰੀ ਫਿਲਮ ਇੰਡਸਟਰੀ ਆਈ। ਬਸ ਵਿਜੇਯਤਾ ਪੰਡਤ ਤੇ ਗੰਮਾ ਕਪੂਰ ਨਹੀਂ ਆਈਆਂ।

ਖਾਨ ਭਰਾ ਹਮੇਸ਼ਾਂ ਵਾਂਗ ਬਰਾਤੀ ਬਣ ਕੇ ਆਏ। ਭਾਵੇਂ ਸੁਨੀਲ ਦੱਤ ਹਮੇਸ਼ਾਂ ਕੁੜੀ ਵਾਲਿਆਂ ਵਲੋਂ ਜਾਂਦਾ ਰਿਹਾ ਹੈ।

ਪਾਰਟੀ ਸਮੇਂ ਸੰਜੇ ਖਾਨ ਨੇ ਏਨੀ ਰੱਜ ਕੇ ਚਾਰੂ ਪੀਤੀ ਕਿ ਮੂੰਹ, ਦਿਮਾਗ ਤੇ ਹੱਥਾਂ ਪੈਰਾਂ ਦੇ 'ਕੁਨੇਕਸ਼ਨ' ਹੀ ਟੁੱਟ ਗਏ। ਸੰਜੇ ਖਾਨ ਨੇ ਗਾਲ੍ਹਾਂ ਤਾਂ ਸਾਰਿਆਂ ਨੂੰ ਕੱਢੀਆਂ ਪਰ ਘਸ਼ੁਨ ਸਿਰਫ ਇਕਬਾਲ (ਮਹਿਰੂਬ ਖਾਨ ਦੇ ਪੁੱਤਰ) ਨੂੰ ਹੀ ਮਾਰੇ। ਖਾਨ ਭਰਾਵਾਂ ਦੀ ਹਾਜ਼ਰੀ ਇਸੇ ਤਰ੍ਹਾਂ ਲਗਦੀ ਹੈ।

ਜੱੜਾ ਹਨੀਮੂਨ ਲਈ ਯੂਰਪ ਦੇ ਟੂਰ 'ਤੇ ਹੈ।

(1) ਲਾੜੀ ਨਮਰਤਾ ਗੌਰਵ (2) ਲਾੜਾ ਕੁਮਾਰ ਗੌਰਵ (3) ਰਾਜਕੁਮਾਰੀ ਬਣਿਆ ਰਾਜ ਕੁਮਾਰ (4) ਸਾਲਾ ਸੰਜੇ ਦੱਤ



← ਬੀ - ਡਾਇਮੈਨਸ਼ਨ ਪੁਨਮ ਚਿੱਡਾ ਫਿਲਮ 'ਸ਼ਿਵਾ ਕਾ ਇਨਸਾਫ' ਵਿਚ।

ਸੁੰਮਤੀ ਸ਼ਬਾਨਾ ਫਿਲਮਾਂ ਨਹੀਂ ਛੱਡੇਗੀ। ਫਿਲਮ 'ਬਰਾਤ' ਵਿਚ ਸ਼ਬਾਨਾ ਆਈ।



OPEN SUNDAYS
11 - 4 PM

MON-THUR.


9.30-6.30 pm

FRIDAY

9.30-8 pm

Sat 9.30-6.00 pm

Sun 11-4 pm



Tomson's
TAILORS & FASHIONS

3 Piece Suits At

Regular Price \$195.00

SALE \$99.95

EXPERT TAILORING FOR
MEN & LADIES
ALTERATIONS & REPAIRS
FAST SERVICE

Dress Shirts \$9.99

Regular \$18.00

Merit Pants \$15.00

Regular \$38.00 Each

3 Pc. Pinstripe Suits

at \$159.95

Regular \$249.95

Imitation
Suede
Jackets

Reg \$147.95

Sale \$89.95

Plain Front or
Pleated Pants
25% OFF

(between 46th & 47th Ave)

6260 FRASER ST. VANCOUVER PH: 324-4223

ਧਾਰਮਕ ਚਰਚਾ

ਗੁਰ - ਵਾਕ ਵਿਚਾਰ

ਹਉਮੇ ਚਉਪਤਿ ਖੇਲਣਾ ਝੂਠੇ ਅਹੰਕਾਰਾ ॥
ਸਭੁ ਜਗੁ ਹਾਰੈ ਸੇ ਜਿਣੈ ਗੁਰ ਸਬਦ ਵੀਚਾਰਾ ॥

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੁਰਵਾਕ ਆਸਾ ਮਹਿਲਾ ਪਹਿਲਾ (ਪੰਨਾ 422) ਉਪਰ ਉਚਰੇ ਹਨ। ਗੁਰੂ ਬਾਣੀ ਵਿਚ ਹਉਮੇ ਨੂੰ ਸਭ ਤੋਂ ਵੱਡਾ ਰੋਗ ਕਿਹਾ ਹੈ। ਹਉਮੇ ਵਿਚ ਫਰਕ ਹੋਏ ਪਰਾਨੀਆਂ ਨੂੰ ਜੁਆਰੀਏ ਵਾਂਗ ਚਉਪਤਿ ਦੀ ਖੇਡ ਖੇਡਣ ਤੇ ਤੁਲ ਕਿਹਾ ਹੈ। ਅਨੁਮੁਕੇ ਮਨੁਖੀ ਜੀਵਨ ਨੂੰ ਹਉਮੇ ਦੇ ਰਾਹ ਤੁਰ ਕੇ ਝੂਠ, ਹੰਕਾਰ ਆਦਿ ਗੈਰਮਨੁਖੀ, ਅਸੋਭਿਆ ਭਾਵ ਆਵੇਸ਼ ਦਾ ਸ਼ਕਾਰ ਵੀ ਕਰ ਲਿਆ ਜਾਂਦਾ ਹੈ। ਪ੍ਰੰਤੂ ਜੋ ਵਿਅਕਤੀ ਗੁਰ ਸਬਦ ਦਾ ਵਿਚਾਰ ਕਰਕੇ ਉਸ ਅਨੁਸਾਰ ਜੀਵਨ ਗੁਜ਼ਰਦੇ ਹਨ ਉਹ ਜਿੰਦਗੀ ਦੀ ਬਾਜ਼ੀ ਜਿੱਤ ਜਾਂਦੇ ਹਨ, ਬਾਕੀ ਹਉਮੇ - ਗੁਸਤ - ਸੰਸਾਰ ਬਾਜ਼ੀ ਹਾਰ ਜਾਂਦਾ ਹੈ। ਗੁਰ ਸਬਦ ਮਨੁਖੀ ਜੀਵਨ ਦੇ ਵੈਰ-ਵਿਰੋਧ, ਹੰਕਾਰ, ਹਉਮੇ, ਝੂਠ, ਨਿੰਦਾ, ਨਫਰਤ ਬਗੈਰਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਿਖਿਆ ਦਿੰਦਾ ਹੈ। ਇਨ੍ਹਾਂ ਦੀ ਬਾਵੇਂ ਸਹਿਜ-ਜੀਵਨ ਜਾਂਚ ਦੱਸਦਾ ਹੈ। ਪ੍ਰੇਮ-ਭਗਤੀ, ਦਇਆ, ਨਿਰਮਾਣਤਾ ਅਤੇ ਪਰ ਉਪਕਾਰ ਦੀ ਸਿਖਿਆ ਦਿੰਦਾ ਹੈ।

ਅਸੀਂ ਨਿਗਾਹ ਮਾਰੀਏ ਤਾਂ ਦੇਖ ਸਕਦੇ ਹਾਂ ਕਿ ਅੱਜ ਗੁਰੂ ਨਾਨਕ ਦੇ ਨਾਂ ਉਪਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਪਰ, ਸਿਖੀ ਦੇ ਨਾਂ ਉਪਰ, ਦਿਨ ਰਾਤ ਨਫਰਤ, ਝੂਠ, ਵੈਰ-ਵਿਰੋਧ ਦਾ ਪਰਚਾਰ ਕੀਤਾ ਜਾ ਰਿਹਾ ਹੈ। ਹਉਮੇ ਤਾਂ ਅੱਜ ਸਾਡੇ ਦਿਮਾਗਾਂ ਉਪਰ ਹਾਕਮ ਬਣ ਚੁੱਕੀ ਹੈ। ਫਿਰ ਦਇਆ ਅਤੇ ਪਿਆਰ, ਨਿਰਮਾਣਤਾ ਅਤੇ ਪਰਉਪਕਾਰ ਕਿੱਥੇ? ਇਹ ਸਭ ਕੁੱਝ ਗੁਰੂ ਨਾਨਕ ਦੀ ਮਹਾਨ ਮਹਾਨ ਸਿਖਿਆ ਦੇ ਪ੍ਰਤੀਕੂਲ ਹੈ। ਇਸ ਨੂੰ ਸਿਖੀ ਪ੍ਰਚਾਰ ਕਦੀ ਕਿਹਾ ਨਹੀਂ ਜਾ ਸਕਦਾ। ਇਹ ਤਾਂ ਸਿਖੀ ਸਿਧਾਂਤਾਂ ਦਾ ਮੂਲੋਂ ਹੀ ਵਿਰੋਧ ਹੈ।

ਜਿੰਨ ਪ੍ਰੇਮ ਕੀਓ ਤਿੰਨ ਹੀ ਪੁੱਤ੍ਰ ਪਾਇਉ "ਦਸਮੇਸ਼ ਪਿਤਾ"
ਸਾਡੇ ਆਗੂ ਜਦੋਂ ਹਉਮੇ ਦੇ ਨਸ਼ੇ ਵਿਚ ਨਫਰਤ ਦੇ ਪਰਚਾਰਕ ਬਣ ਜਾਣ ਤਾਂ ਲੁਕਾਈ ਦਾ ਕੀ ਹਾਲ ਹੋਣਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ, ਦੀਨ ਹੋਤ ਪੁਰਜਾ ਪੁਰਜਾ ਕਟਵਾ ਕੇ ਲੜਦਿਆਂ ਕੁਰਬਾਨ ਹੋ ਜਾਣ ਲਈ ਫਰਮਾਉਂਦੇ ਹਨ ਤਾਂ ਉਹ ਅਜਿਹਾ ਹਉਮੇ ਨੂੰ ਧਾਰਨ ਕਰਕੇ ਨਹੀਂ ਕਹਿ ਰਹੇ ਹੁੰਦੇ। ਇਹ ਸ਼ਲੋਕ ਵਾਰਾਂ ਤੋਂ ਵਧੀਕ ਸ਼ਲੋਕਾਂ ਵਿਚ ਹੈ ਜਿਸ ਦਾ ਪਹਿਲੇ ਸ਼ਲੋਕ ਵਿਚ ਹਉਮੇ ਹੰਕਾਰ ਤੋਂ ਹੀ ਨਹੀਂ ਵਰਜਦੇ, ਸਗੋਂ ਹੰਕਾਰੀ ਬੰਦਿਆਂ ਦਾ ਪੋਲਰਾਂ ਵਾਂਗ ਡਿੱਗ ਕੇ ਅੰਤ ਹੋਣਾ ਵੀ ਦਸਦੇ ਹਨ। ਉਹ ਸ਼ਲੋਕ ਅਗਲੇ ਹਫ਼ਤੇ ਵਿਚ ਵਿਚਾਰਾਂਗੇ।

ਗੁਰਸੰਗਤ ਦਾ ਦਾਸ

ਗੁਰਮੁਖ ਸਿੰਘ

December 17, 1984


Hon. Brian Smith
Attorney General
Parliament Buildings
Victoria, B.C.
V8V 1X4

Dear Mr. Smith:

I enclose copies of a letter recently received from a number of Indo-Canadian individuals and organizations. These letters express serious concerns about violence and threats of violence against Indo-Canadians who have expressed views concerning the proposed separate state of Khalistan.

The writers indicate that while police forces across Canada have been alerted to the problems described, violence and threats of violence continue. It is therefore requested that greater priority be given to these problems and the need to protect free political expression with the full force of Canadian law.

I urge that you assign a high priority to this problem, to investigate the complaints described as soon as possible, and to ensure that the writers receive the full



BOB SKELLY

protection which Canadian law provides for freedom of political expression.

Yours sincerely,


Robert E. Skelly, M.L.A.
Leader of the Opposition

RES/

Enc.

CC. All correspondents

ਹਾਰੇ ਹੋਏ



ਚੰਦਰ ਸ਼ੇਖਰ



ਅਟਲ ਬਿਹਾਰੀ ਵਾਜਪਾਈ



ਮੇਨਕਾ ਰਾਣੀ

ਘਰ ਵਿਚ ਗੁਲਾਬ ਸੜਿਆ,
ਮਾਵਾਂ ਦਾ ਰੂਪ ਝੜਿਆ

ਨਾਨਕ ਤੇ ਰਾਮ ਦੋਵੇ,
ਲਗਦੇ ਨੇ ਰੋਏ ਰੋਏ।

ਹਾਲੀ ਵੀ ਡਰ ਚੁਫੇਰੇ,
ਮਾਰੇ ਘਰਾਂ ਚ ਕੋਝੇ।

ਐਸੀ ਨਾ ਲੜ ਲੜਾਈ,
ਸਾਂਝਾਂ ਨੂੰ ਜੋ ਨਾ ਭਾਏ।

ਫਿਰਕੂ ਹਵਾ ਜੇ ਵੱਗੇ,
ਆਪਣਾ ਵੀ ਕੀਰ ਲੱਗੇ।

ਮਾਨਵ ਦਾ ਧਰਮ ਸਾਂਝਾ,
ਦੁਜਾ ਨਾ ਕੋਈ ਲਾਝਾ।

ਮਿਹਨਤ ਦੀ ਪੱਤ ਬਚਾ ਲੈ,
ਆਪਣਾ ਤੂੰ ਘਰ ਸਜਾ ਲੈ।

ਮਨੁੱਖਤਾ ਨ ਵੰਡ ਹੋਣੀ,
ਹਉਮੇ ਹੀ ਅੰਤ ਹੋਣੀ।

ਹਾਲੀ ਵੀ ਵਕਤ ਕਾਫੀ,
ਮੰਗ ਲੈ ਗੁਨਾਹ ਦੀ ਮਾਫੀ।

ਕਰ ਕੇ ਸ਼ਹੀਦ ਜੀ ਲੈ,
ਬੀਤੇ ਦੇ ਜ਼ਖਮ ਸੀ ਲੈ।

ਹਉਮੇ ਹੀ ਰੋਗ ਭਾਰੀ,
ਇਸ ਵਿਚ ਹੀ ਅਤਿ ਖੁਆਰੀ।

ਘਰ ਵਿਚ ਕਲੇਸ਼ ਮਾੜਾ,
ਤੂੰਖਿਆਂ ਚ ਕਾਹਦਾ ਸਾੜਾ।

ਸਾਹਿਬ ਜ਼ਰਾਵਰ ਸਿੰਘ ਸਾਹਿਬ ਫਤਹਿ ਸਿੰਘ
ਗੁਰ ਸਿਖ ਟੈਂਪਲ ਫੋਰਟ ਸੇਂਟ ਜੇਮਜ਼ ਨੂੰ ਇਕ

ਗੁੰਥੀ ਸਿੰਘ ਦੀ ਲੋੜ

ਬਹੁਤ ਹੀ ਛੇਤੀ ਹੈ

ਹੇਠ ਲਿਖੀਆਂ ਯੋਗਤਾਵਾਂ ਹੋਣੀਆਂ ਜ਼ਰੂਰੀ ਹਨ :

- ਅੰਮ੍ਰਿਤਧਾਰੀ ਸਿੰਘ ਹੋਣਾ ਜ਼ਰੂਰੀ ਹੈ।
- ਕਥਾ ਤੇ ਕੀਰਤਨ ਕਰਨਾ ਆਉਣਾ ਜ਼ਰੂਰੀ ਹੈ।
- ਉਮਰ 45 ਸਾਲ ਤੋਂ ਉਪਰ ਹੋਣੀ ਜ਼ਰੂਰੀ ਹੈ।

ਤਨਖਾਹ ਯੋਗਤਾ ਅਨੁਸਾਰ ਹੋਵੇਗੀ। ਆਪਣੀਆਂ ਹੋਰ ਯੋਗਤਾਵਾਂ ਲਿਖ ਕੇ ਹੇਠ ਲਿਖੇ ਪਤੇ ਉਪਰ ਅਰਜ਼ੀ ਦਿਉ ਜੀ। ਅਰਜ਼ੀ ਲਿਖਤੀ ਰੂਪ ਵਿਚ ਹੋਣੀ ਜ਼ਰੂਰੀ ਹੈ ਜੀ। ਆਪ ਟੈਲੀਫੋਨ ਕਰਕੇ ਵੀ ਪਤਾ ਕਰ ਸਕਦੇ ਹੋ।

ਪਤਾ :

ਸਾਹਿਬ ਜ਼ਰਾਵਰ ਸਿੰਘ ਸਾਹਿਬ ਫਤਹਿ ਸਿੰਘ ਗੁਰ ਸਿਖ ਟੈਂਪਲ
ਫੋਰਟ ਸੇਂਟ ਜੇਮਜ਼ ਬੀ. ਸੀ.,

ਬਾਕਸ ਨੰ: 1719

ਫੋਰਟ ਸੇਂਟ ਜੇਮਜ਼, ਬੀ. ਸੀ. V0J 1P0

Ph. (604) 996-7472

ਪ੍ਰਧਾਨ

ਸਵਿੰਦਰ ਪਾਲ ਸਿੰਘ ਉਪਲ

ਫੋਨ : (604) 996-7556


ਮੀਤ ਸਕੱਤਰ

ਮੱਖਣ ਸਿੰਘ ਸਮਰਾ

ਫੋਨ : (604) 996-8477

ਵਲੋਂ ਪ੍ਰਬੰਧਕ ਕਮੇਟੀ

ਆਪਣੇ ਵਿਉਪਾਰ ਵਿੱਚ ਵਾਧਾ
ਕਰਨ ਲਈ ਅਤੇ
ਐਡਵਰਟਾਇਜ਼ਮਿੰਟ ਦੇਣ ਲਈ
ਮਿਲੋ ਜਾਂ ਫੂਨ ਕਰੋ
ਭਵਖੰਡਨ 324-4381



ਅਸੀਂ ਹਰ ਐਤਵਾਰ 11 ਵਜੇ ਸਵੇਰ ਤੋਂ ਲੈ ਕੇ
4 ਵਜੇ ਸ਼ਾਮ ਤੱਕ ਖੁਲ੍ਹੇ ਰਹਿੰਦੇ ਹਾਂ।

Sukhjinder Bath
(Sukhi)

Bus: 522-2821

Res: 594-7712



AMBIKA FOODS

5125 Victoria Drive, Vancouver

PHONE: 327—0295

ਸਪੈਸ਼ਲ ਸੇਲ

ਆਟਾ

ATTA

2 Bags 10 kg. Each

\$8.89

ਗੰਢੇ

Onions

50 lb. ਪੈੱਡ

5.99

ਬਾਸਮਤੀ ਚੌਲ

Basmati Rice

59 Cent 1 lb.

ਲੌਂਗ ਗਰੇਨ

ਚੌਲ

Long Grain

Rice

10.89 20 kg.

ਖੰਡ SUGAR

\$4.89 10 kg.

with this Newspaper's coupon

ਲੂਣ ਵਾਲਾ ਬਟਰ

Butter Salted

\$2.29

Limited quantity will be allowed

ਸਾਫ ਸੁਥਰੀ ਅਤੇ ਵਧੀਆ
ਭਾਰਤੀ ਗਰੋਸਰੀ ਖਰੀਦਣ ਲਈ
ਚਲੇ ਆਓ

ਸਾਡੇ ਕੋਲੋਂ ਹਰ ਤਰ੍ਹਾਂ ਦੀਆਂ
ਹਰੀਆਂ ਸਬਜ਼ੀਆਂ ਸਸਤੀਆਂ
ਕੀਮਤਾਂ ਤੇ ਮਿਲਦੀਆਂ ਹਨ।

ਆਓ ਅਤੇ ਸਾਡੀਆਂ ਕੀਮਤਾਂ
ਅਜ਼ਮਾਓ।

ਹੋਰ ਜਾਣਕਾਰੀ ਲਈ ਫੋਨ ਕਰੋ O
Phone: 327-0295